

ਤੁਰ ਪਰਦੇਸ ਗਿਲਿ

ਅਜੈਬ ਸਿੰਘ ਚੀਮਾ

TUR PARDES GIO
©Poems by
Ajaib singh chima
2672 Hearthside Way
Roseville CA 95747
PH 916-367-2117
ajaibchima@gmail.com

2013

Price : \$10

Printed at
Asia Visions
Ludhiana
1-209-589-3367
91-98159-45018
info@kitaban.com

ਤਤਕਰਾ

- 5 ਜਾਣ ਪਹਿਚਾਣ
 8 ਪੁਸਤਕ "ਤੁਰ ਪਰਦੇਸ ਗਿਲਿੰਚ" ਤੇ ਚਰਚਾ
 16 ਅਜੈਬ ਸਿੰਘ ਚੀਮੇ ਦੇ ਗੀਤ
 17 ਤੁਰ ਗਿਲਿੰਚ ਦੇਸ ਬਿਗਾਨੇ
 18 ਮੈਨੂੰ ਛੱਡ ਕੇ
 19 ਮੈਂ ਤੰਦ ਕਿੱਥੇ ਪਾਵਾਂ ਸਥੀਓ
 20 ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹ
 22 ਅਤ੍ਯਾ ਪ੍ਰਾਈਸੀਆ
 23 ਮਹਿਕਾਂ ਪਿਆਰ ਦੀਆਂ
 24 ਯਾਦਾਂ
 25 ਕਿਵੇਂ ਝੱਲੂਰੀ ਵਿਛੋੜਾ
 26 ਸੁੰਨਾ ਸੁੰਨਾ ਲੱਗੇ ਸਾਨੂੰ
 28 ਕੀਹਨੂੰ ਕੀ ਅਖਾਂ
 30 ਕਿਸ ਨੂੰ ਅਖ ਸੁਲਵਾਂ
 31 ਹੰਡੂ ਰੋਕਿਆਂ ਰੁਕਦੇ ਨਾ
 32 ਸੁਪਨਾ ਅਲਿਆ ਹਾਣੀ ਦਾ
 33 ਸੱਜਲਾਂ ਦੇ ਨਾਂ
 34 ਪੁੱਛਦੀਆਂ ਨਾਲ ਦੀਆਂ
 35 ਸੱਜਲ ਵਸੰਦਾ ਸਾਡਾ ਦੂਰ
 37 ਛੁੱਟੀ ਲੈ ਕੇ ਅਜਾਂ ਹਾਲੀਆਂ
 39 ਢੇਲ ਦੀ ਚਿੱਠੀ
 40 ਕਲੀ
 41 ਉਠ ਕਰ ਹੋਸ਼ ਸੱਸੀਏ
 42 ਵਿਰਸਾ
 43 ਰਸਮਾਂ ਰੰਗਾ
 44 ਰੰਗਲਾ ਪੰਜਾਬ
 46 ਯਾਦਾਂ ਪੰਜਾਬ ਦੀਆਂ
 47 ਸੁਗ ਸੁਗ ਰਹੇ ਵਸਦਾ
 48 ਤੀਆਂ ਦੇਖਲ ਜਾਣਾ
 49 ਚਲ ਮੇਲਾ ਦੇਖਣ ਨੂੰ (ਦੋਰਾਣਾ)
 50 ਚੱਲ ਮੇਲਾ ਦੇਖਣ ਨੂੰ
 51 ਫਿਲੋ ਵਿੱਚ ਦੇਣ ਗੇੜੀਆਂ
 52 ਆ ਨੱਚ ਲੈ ਰਿਧੇ ਚ ਸਰਦਾਰਾ
 53 ਨੱਚਦੇ ਪੰਜਾਬੀ
 54 ਸ਼ਰਾਬ
 55 ਧੀਆਂ
 56 ਕਿਉਂ ਜਨਮ ਲੈਣ ਤੋਂ ਪਹਿਲਾਂ

- 57 ਵਸੇ ਸੱਗ-ਸੁੱਗ ਬਾਬਲੇ ਦਾ ਵਿਹੜਾ
 58 ਵੀਰੇ ਦਾ ਵਿਆਹ
 59 ਤੇਰਾ ਜਨਮ ਦਿਹੜਾ
 60 ਸਵਾਲ-ਸਵਾਖ ਨਸੀਨਾਂ ਤੇ ਸੈਦਖਣ
 62 ਕਾਹਨੂੰ ਕਰਦਾਂ ਬਦੀਆਂ ਉਥੇ
 63 ਉਹਨੂੰ ਦਿਲੋਂ ਭਲਾ ਲਿਆ ਏ
 64 ਹੱਥ ਜੈੜ ਕੇ ਬੰਦਨਾ ਮੇਰੀ
 65 ਪੰਥ ਖਾਲਸਾ ਸਜਾ ਲਿਆ
 66 ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ
 68 ਅਰਜੋਈ ਪ੍ਰਮਾਤਮਾ ਅੱਗੇ
 70 ਤੇਰੇ ਹੋਰ ਵੀ ਕਈ ਨਾਂ
 71 ਧਰਮ ਦੇ ਠੇਕੇਦਾਰ
 73 ਸੀਸ ਰੱਖ ਕੇ ਤਲੀ ਤੇ ਆਈਓ
 75 ਸੱਪਾਂ ਦੇ ਕੋਲੋਂ ਰਹੀ ਬੱਚਕੇ
 77 ਸਾਡਿਆਂ ਹੀ ਲੀਡਰਾਂ
 79 ਲੱਗ ਜਾ ਚਰਨੀਂ ਗੁਰੂਆਂ ਦੇ
 80 ਮੈਂ ਸੈਂ ਕਰਦਾ
 81 ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ
 82 ਚਾਹੀਦਾ ਬਣਾਉਣਾ ਨਹੀਂ ਪਹਾੜ ਐਵੇਂ ਰਾਈ ਦਾ
 83 ਨਾ ਇਹ ਲੱਭਦੀ ਏ ਲੱਖੀਂ
 84 ਰੋਣਾ ਪਾ ਨਾ ਲਵਾਂ ਪੱਲੇ
 85 ਅਤਪ ਜੋ ਫੁੱਥਿਆ ਬੈਠਾ
 86 ਸੱਜਣਾ ਚ ਬਹਿਣਾ ਸਿੱਖ ਲੈ
 87 ਤਿਲਕਣ ਬਜ਼ੀ
 88 ਕੁਦਰਤ ਦੇ ਰੰਗ
 90 ਖਲੀ ਤੁਰ ਜਾਣਾ ਤੂੰ
 91 ਬੂਟਾ
 92 ਅੱਖੀਆਂ
 93 ਦਿਲ ਦੀਆਂ ਦਿਲ ਵਿੱਚ ਰੱਖ ਲਈ ਦਬਾ ਕੇ
 95 ਹਾਲ
 96 ਰਹਿਮਤ
 97 ਸੱਦਿਆ ਉਠ ਜਾਵੇਂਗਾ।
 99 ਕਿਹਨੂੰ ਦੁਸ਼ਮਣ ਕਹਿੰਦਾ ਏਂ
 100 ਕਰਨੀ ਵਿਚਾਰ ਬੰਦਿਆ
 101 ਬੰਦਿਆ ਛੱਡ ਦੇ ਮੁਰਖ ਤਾਈਆਂ
 102 ਕੋਈ ਕਰ ਬਚਣੇ ਦਾ ਹੀਲਾ
 103 ਜੇ ਬਣਨਾ ਮਹਾਨ ਰਿੱਤਰੈ
 104 ਇਹ ਦੁਨੀਆ ਚੁਸਤ ਚਲਾਕਾਂ ਦੀ

ਜਾਣ ਪਹਿਚਾਣ

ਰੀਤਾਂ ਦੀ ਪੁਸਤਕ "ਤੁਰ ਪਰਦੇਸ ਗਿਓਂ" ਸ. ਅਜੈਬ ਸਿੰਘ ਚੀਮਾ ਜੀ ਦੀ ਪਲੇਠੀ ਪੁਸਤਕ ਹੈ। ਉਨ੍ਹਾਂ ਦਾ ਪਿਛਲਾ ਪਿੰਡ ਚੀਮਾ, ਜ਼ਿਲ੍ਹਾ ਜਲੰਧਰ ਹੈ। ਉਨ੍ਹਾਂ ਦਾ ਜਨਮ ਨਾਨਕੇ ਪਿੰਡ ਹਰੀਪੁਰ ਵਿੱਚ ਹੋਇਆ ਜਿੱਥੇ ਉਹ ਪੰਜਾਬੀਂ ਤੱਕ ਪੜ੍ਹਦੇ ਵੀ ਰਹੇ। ਦਸਵੀਂ ਤੱਕ ਦੀ ਪੜ੍ਹਾਈ ਰੌਰਮਿੰਟ ਹਾਈ ਸਕੂਲ ਨੂਰਮਹਿਲ ਤੋਂ ਕੀਤੀ। ਸਕੂਲੀ ਪੜ੍ਹਾਈ ਕਰਦਿਆਂ ਹਾਕੀ ਦੇ ਵਧੀਆ ਖਿਡਾਰੀ ਬਣੇ ਰਹੇ। ਦਸਵੀਂ ਤੋਂ ਬਾਅਦ ਕਾਲਜ ਵਿੱਚ ਪੜ੍ਹਦਿਆਂ ਹਾਕੀ ਛੱਡ ਕੇ ਕਬੱਡੀ ਖੇਡਲੀ ਸੁਰੂ ਕਰ ਦਿੱਤੀ ਅਤੇ ਸਫ਼ਤ ਮਿਹਨਤ ਸਦਕਾ ਪੰਜਾਬ ਯੂਨੀਵਰਸਿਟੀ ਚੈਪੀਅਲਸ਼ਿਪ ਜਿੱਤੀ। ਉਸ ਵਕਤ ਹਰਿਆਣਾ ਵੀ ਪੰਜਾਬ ਵਿੱਚ ਹੀ ਸੀ।

ਅਜੈਬ ਸਿੰਘ ਜੀ ਆਪਣੇ ਵਿਦਿਆਰਥੀ ਜੀਵਨ ਦੀਆਂ ਮਨੋਰੰਜਕ ਕਹਾਣੀਆਂ ਸੁਣਾਉਂਦਿਆਂ ਦੱਸਦੇ ਸਨ ਕਿ ਇੱਕ ਵਾਰ ਜਦੋਂ ਉਨ੍ਹਾਂ ਦਾ ਫਾਈਨਲ ਮੈਚ ਸੀ ਤਾਂ ਉਨ੍ਹਾਂ ਦਾ ਭਰਾ ਵਰਗਾ ਦੋਸਤ ਸੁਰਿੰਦਰ ਸਿੰਘ ਚੀਮਾ ਉਨ੍ਹਾਂ ਦੇ ਨਾਲ ਸੀ ਜੋ ਕਿ ਅੱਜ ਕੱਲ ਕਨੇਡਾ ਵਿੱਚ ਮਸ਼ਹੂਰ ਮਰਾਲ ਰਾਏਡਨ ਮੈਸਟੋਰੈਂਟ ਚਲਾ ਰਹੇ ਹਨ। ਇਹ ਦੋਵੇਂ ਜਲੇ ਟਰੇਨ ਫੜ ਕੇ ਲੁਧਿਆਲੇ ਪਹੁੰਚੇ। ਜੇਬ ਵਿਚਲੇ ਪੈਸਿਆਂ ਨਾਲ 9 ਤੋਂ 12 ਤੱਕ ਫਿਲਮ ਦੇਖੀ। ਜੇਬ ਵਿੱਚ ਬਚੇ ਇਕ ਰੁਪਈਏ ਨੂੰ ਸਵੇਰ ਦੀ ਚਾਹ ਲਈ ਰੱਖ ਕੇ ਸਾਰੀ ਰਾਤ ਸਟੇਸ਼ਨ ਤੇ ਕੱਟੀ। ਸਵੇਰੇ ਲੰਬਾ ਪੈਂਡਾ ਤੁਰ ਕੇ ਥੱਕੇ ਟੁਟੇ ਕਾਲਜ ਪੁੱਜੇ ਪਰ ਫਿਰ ਵੀ ਉਹ ਫਾਈਨਲ ਮੈਚ ਜਿੱਤ ਗਏ। ਇਹ ਗੱਲ 1967 ਵੇਲੇ ਦੀ ਹੈ।

1968 ਵਿੱਚ ਜੰਡਿਆਲੇ ਨਵਾਂ ਕਾਲਜ ਸੁਰੂ ਹੁੰਦਿਆਂ ਅਜੈਬ ਸਿੰਘ ਜੀ ਇਸ ਕਾਲਜ ਵਿੱਚ 3 ਕੁ ਮਹੀਨੇ ਪੜ੍ਹੇ। ਮਾਰਚ 1968 ਵਿੱਚ ਇੰਗਲੈਂਡ ਆ ਕੇ ਕੰਮ ਕਰਦੇ ਰਹੇ ਨਾਲ ਕਬੱਡੀ ਵੀ ਖੇਡਦੇ ਰਹੇ। ਚੰਗਾ ਨਾਮ ਬਣਾਇਆ। 1973 ਵਿੱਚ ਇੰਗਲੈਂਡ ਦੀ ਟੀਮ ਇੰਡੀਆ ਖੇਡਣ ਗਈ ਤਾਂ ਅਜੈਬ ਸਿੰਘ ਜੀ ਉਸ ਵਿੱਚ ਚੁਲ੍ਹੇ ਗਏ। ਇੰਡੀਆ ਵਿੱਚ ਵੱਖ ਵੱਖ ਥਾਵਾਂ ਤੇ ਮੈਚ ਹੋਏ। ਫਿਰ ਅਜੈਬ ਸਿੰਘ ਜੀ ਵਾਪਸ ਇੰਗਲੈਂਡ ਨਹੀਂ ਗਏ। ਇਕ ਸਾਲ ਇੰਡੀਆ

ਰਹਿ ਕੇ 1974 ਵਿੱਚ ਅਮਰੀਕਾ ਆ ਗਏ। ਇੱਥੇ ਵੀ ਥੋੜਾ ਚਿਰ ਖੇਡਦੇ ਰਹੇ ਫਿਰ ਕੰਮਾਂ ਅਤੇ ਪਰਿਵਾਰਿਕ ਲਿੰਚਰੀ ਵਿੱਚ ਵਿਆਸਤ ਹੋ ਗਏ। ਯੂਕਾ ਸਿਟੀ ਵਿੱਚ ਫਾਰਮਿੰਗ ਕੀਤੀ। ਸਮੇਂ ਦੇ ਗੇੜ ਨਾਲ ਸੈਨਹੋਜੇ ਮਿਲਪੀਟਸ ਆ ਟਿਕੇ ਜਿੱਥੇ 8-9 ਸਾਲ ਰਹੇ। ਅਜੈਬ ਸਿੰਘ ਜੀ ਦੱਸਦੇ ਹਨ ਕਿ ਇੱਥੇ ਹੀ ਸੋਹਣ ਸਿੰਘ ਢੋਲਾ ਨੇ ਉਨ੍ਹਾਂ ਨੂੰ ਅਜਾਦ ਜਲੰਧਰੀ ਜੀ ਨਾਲ ਮਿਲਾਇਆ। ਉਨ੍ਹਾਂ ਦੀਆਂ ਕਵਿਤਾਵਾਂ, ਰਜਲਾਂ ਅਤੇ ਰੀਤ ਸੁਣ ਉਨ੍ਹਾਂ ਅੰਦਰ ਵੀ ਲਿਖਣ ਲਈ ਉਤਸੁਕਤਾ ਜਾਰੀ। ਹਾਲਾਂਕਿ ਉਹ ਕੇਵਲ ਰੀਤ ਹੀ ਲਿਖਦੇ ਹਨ ਪਰ ਉਹ ਆਪਣੇ ਲਿਖਣ ਦਾ ਪ੍ਰੇਰਨਾ ਸੌਰਤ ਅਜਾਦ ਜਲੰਧਰੀ ਜੀ ਨੂੰ ਮੰਨਦੇ ਹਨ। ਅੱਜ ਕੱਲ ਅਜੈਬ ਸਿੰਘ ਜੀ ਮੋਜ਼ਵਿਲ ਸੈਕਰਾਮੈਂਟੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ।

ਉਨ੍ਹਾਂ ਨੇ ਪਹਿਲਾ ਰੀਤ ਲਿਖਿਆ, "ਬਹਿਜ ਬਹਿਜਾ ਰਿੱਧੇ ਚ ਕਰਾਦੇ ਭਾਬੀਏ, ਅੱਜ ਨੱਚ ਕੇ। ਮਿੱਟੀ ਅੰਬਰਾਂ ਨੂੰ ਵਿਹੜੇ ਦੀ ਚੜ੍ਹਾਦੇ ਭਾਬੀਏ, ਸਾਵਾ ਨੱਚ ਕੇ॥" ਇਹ ਰੀਤ ਭਜਨ ਸਿੰਘ ਭਿੰਡਰ ਨੇ ਟੇਪ ਕੀਤਾ। ਉਸ ਤੋਂ ਬਾਅਦ ਉਨ੍ਹਾਂ ਦਾ ਲਿਖਿਆ ਇਕ ਰੀਤ ਸਰਬਜੀਤ ਚੀਮੇ ਨੇ ਰਿਕਾਰਡ ਕੀਤਾ।

"ਚਲ ਮੇਲਾ ਦੇਖਲ ਨੂੰ ਆਪਾਂ ਚੱਲੀਏ ਨਲਦ ਦਿਆ ਵੀਨਾ, ਕਾਲੀ ਪੱਗ ਸਜਦੀ ਤੈਨੂੰ, ਮੈਨੂੰ ਸਜਦਾ ਮੂੰਗੀਆ ਲੀੜਾ॥" ਅਜੈਬ ਸਿੰਘ ਜੀ ਨੂੰ ਆਪ ਨੂੰ ਵੀ ਰਾਉਣ ਦਾ ਸ਼ੋਕ ਹੈ ਇਸ ਲਈ ਆਪਦੀ ਆਵਾਜ਼ ਵਿੱਚ ਵੀ ਇਕ ਸੀ.ਡੀ. ਤਿਆਰ ਕਰਵਾਈ ਪਰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕੀਤੀ।

ਅਜੈਬ ਸਿੰਘ ਜੀ ਆਪਣਾ ਸ਼ੋਕ ਕਈ ਫੰਕਸ਼ਨਾਂ ਜਾਂ ਪਰਿਵਾਰਿਕ ਪਾਰਟੀਆਂ ਵਿੱਚ ਆਪਣੇ ਲਿਖੇ ਰੀਤ ਰਾ ਕੇ ਪੂਰਾ ਕਰ ਲੈਂਦੇ ਹਨ। ਅਜੈਬ ਸਿੰਘ ਜੀ ਦੇ ਤਕਰੀਬਨ ਹਰ ਤਰ੍ਹਾਂ ਦੇ ਰੀਤ ਲਿਖੇ ਹਨ।

ਉਨ੍ਹਾਂ ਦੇ ਰੀਤਾਂ ਵਿੱਚ ਧਾਰਮਿਕ, ਸਮਾਜਿਕ, ਸਿੱਖਿਆਦਾਇਕ, ਸੱਭਿਆਚਾਰਿਕ ਅਤੇ ਜਵਾਨੀ ਦੀਆਂ ਖਰਮਸਤੀਆਂ ਵਾਲੇ ਰੀਤ ਵੀ ਹਨ। ਉਨ੍ਹਾਂ ਦੇ ਜ਼ਿਆਦਾਤਰ ਰੀਤ ਪਾਰਟੀਆਂ ਵਿੱਚ ਢੋਲ ਦੇ ਡਰੋ ਤੇ ਰਾਉਣ

ਵਾਲੇ ਹਨ। ਅਜੈਬ ਸਿੰਘ ਜੀ ਦੀ ਇੱਛਾ ਹੈ ਕਿ ਅਰਾਰ ਕੋਈ ਉਨ੍ਹਾਂ ਦੇ
ਰੀਤਾਂ ਨੂੰ ਰਾਉਣਾ ਚਾਹੇ ਤਾਂ ਇਨ੍ਹਾਂ ਵਿੱਚ ਭੰਨ ਤੋੜ ਨਾ ਕਰੋ।

—ਡਾ. ਗੁਰਮੀਤ ਸਿੰਘ ਬਰਸਾਲ,
ਸਾਹਿਤ ਸਭਾ ਕੈਲੇਫੋਰਨੀਆਂ(ਬੇ-ਏਰੀਆ)

ਪੰਜਾਬ ਦੀ ਮਿੱਟੀ ਨਾਲ ਜੋੜਦੇ ਰੀਤਾਂ ਦੀ ਪੁਸਤਕ

"ਤੁਰ ਪਰਦੇਸ ਗਿਓਂ" ਤੇ ਚਰਚਾ

ਸ. ਅਜੈਬ ਸਿੰਘ ਚੀਮਾ ਦੀ ਪੁਸਤਕ "ਤੁਰ ਪਰਦੇਸ ਗਿਓਂ" ਤੇ ਪੜ੍ਹੋਲ ਤੋਂ ਪਹਿਲਾਂ ਕੁੱਝ ਗੱਲ ਲੋਕਰੀਤਾਂ ਅਤੇ ਰੀਤਾਂ ਤੇ ਕਰਦੇ ਹਨ। ਕੋਈ ਸਮਾਂ ਸੀ ਜਦ ਲੋਕਰੀਤ ਪ੍ਰਚੱਲਤ ਸਨ ਕਿਉਂਕਿ ਉਨ੍ਹਾਂ ਵਿਚ ਸਰਲਤਾ, ਸੁਭਾਵਿਕਤਾ, ਮਧੁਰਤਾ ਕਰਕੇ ਲੋਕਾਂ ਦੀ ਜ਼ਬਾਨ ਤੇ ਆਪ-ਮੁਹਾਰੇ ਹੀ ਚੜ੍ਹ ਜਾਂਦੇ ਸਨ ਅਤੇ ਲੋਕ-ਜੀਵਨ ਦੀ ਤਰਜ਼ਮਾਨੀ ਕਰਦੇ ਸਨ। ਜੀਵਨ ਦੇ ਵਰਤ ਵਿਹਾਰ ਜੀਵਨ ਜਾਂਚ ਦੀ ਫਾਲ ਨਾਲ ਤੁਰਦੇ ਸਨ। ਜਿਨ੍ਹਾਂ ਵਿਚ ਅਜਿਹਾ ਅਨੰਦ ਮਿਲਦਾ ਸੀ ਲੋਕ ਮੰਤਰ-ਮੁਰਾਏ ਹੋ ਜਾਂਦੇ ਸਨ। ਰੀਤ ਮਨੋਰੰਜਨ ਲਈ ਨਹੀਂ, ਸਿੱਖਿਆ ਅਤੇ ਲੋੜ ਲਈ ਹੁੰਦੇ ਸਨ। ਉਹ ਲੋਕ-ਜੁਬਾਨ ਜਾਣ ਜਾਂਦੇ ਸਨ। ਅੱਜ ਕੱਲ ਜੇਕਰ ਅਜਿਹੀ ਤਰਜ਼ਮਾਨੀ ਕਰਦਾ ਕੋਈ ਰੀਤ ਮਿਲਦਾ ਹੈ ਤਾਂ ਸੁਕਰ ਅਤੇ ਤਸੱਲੀ ਹੁੰਦੀ ਕਿ ਚੰਗਾ ਲਿਖਿਆ ਜਾ ਰਿਹਾ ਹੈ। ਕਈ ਰੀਤਕਾਰ ਅਜਿਹੀਆਂ ਛੋਹਾਂ ਦੇ ਯਤਨ ਵਿਚ ਰਹਿੰਦੇ ਹਨ।

ਲੋਕਰੀਤ ਸਮਾਜ ਦੀ ਪਿੱਠ-ਭੂਮੀ ਦੇ ਦਰਸ਼ਕ ਹਨ। ਵਹਿੰਦੇ ਦਰਿਆ ਵਾਂਗ ਲੋਕ ਜਜ਼ਬਿਆਂ ਦੇ ਨਾਲ ਤੁਰਦੇ ਹਨ। ੬ ਦਹਾਕੇ ਪਹਿਲਾਂ ਅਜਿਹੇ ਰੀਤ ਸੁਣੇ ਜਾਂਦੇ ਸਨ। "ਗਲਡ ਵਿਲੀਅਮ" ਲੋਕ-ਰੀਤਾਂ ਬਾਰੇ ਕਹਿੰਦਾ ਹੈ ਕਿ ਲੋਕ-ਰੀਤ ਜੰਗਲੀ ਦ੍ਰਿਖ ਵਾਂਗ ਹਨ ਜਿਸ ਦੀਆਂ ਜੜ੍ਹਾਂ ਪੁਰਾਤਨ-ਕਾਲ ਵਿਚ ਹਨ। ਇਸ ਦੀਆਂ ਸ਼ਾਬਦਾਂ ਸਦਾ ਹਰੀਆਂ ਭਰੀਆਂ ਰਹਿਣ ਕਰਕੇ ਨਾ ਇਹ ਪੁਰਾਣਾ ਹੁੰਦਾ ਹੈ ਨਾ ਹੀ ਨਵਾਂ ਰਹਿੰਦਾ ਹੈ। "ਵਣਜਾਰਾ ਬੇਦੀ" ਆਖਦੇ ਹਨ ਕਿ ਲੋਕ-ਰੀਤ ਕਿਸੇ ਜਾਤੀ ਦੇ ਅੰਤਰੀਵ ਅਵਚੇਤਨ ਮਨ ਵਿਚ ਵੱਸਦੇ ਮਚਲਦੇ ਜਾਂ ਦਬੇ ਘੁਟੇ ਵਲਵਲਿਆਂ ਦਾ ਸਹਿਜ ਪ੍ਰਗਟਾਅ ਹਨ। ਜੇ ਕਵਿਤਾ ਕੋਈ ਆਪ ਮਹਿਸੂਸੀ ਭਾਵਾਂ ਗੁੱਧੀ ਰਚਨਾ ਹੈ ਤਾਂ ਲੋਕ-ਰੀਤਾਂ ਤੋਂ ਉੱਚੀ-ਸੁੱਚੀ ਕਵਿਤਾ ਹੋ ਨਹੀਂ ਸਕਦੀ। ਇਹ ਵੇਗ ਵਿਚ ਆਏ ਭਾਵ ਹਨ ਜੋ ਬੇਕਾਸੂ ਹੋਏ ਅਛੋਪਲੇ ਹੀ ਸ਼ਬਦਾਂ ਦਾ ਬਾਣਾ ਪਹਿਨ ਕੇ ਰੂਪਮਾਨ ਹੋ ਗਏ।

ਇਹ ਦਿਲਾਂ ਦੇ ਅਖਾਹ ਚਸਮਿਆਂ ਦੇ ਬੁੰਬੁ ਤੋਂ ਟੁੱਟੀਆਂ ਸ਼ਬਦਾਂ ਦੀਆਂ ਮਿੱਠੀਆਂ ਤੇਰ-ਰੁੱਧੀਆਂ ਛਲਾਂ ਹਨ। ਇਸ ਤਰ੍ਹਾਂ ਰੀਤ ਇਕ ਅਜਿਹਾ ਕਾਵਿ ਹੈ ਜੋ ਅਜਿਹੇ ਸ਼ਬਦਾਂ ਵਿੱਚ ਢਾਲਿਆ ਜਾਵੇ ਜਿਸ ਨੂੰ ਰਾਇਆ ਜਾ ਸਕੇ। ਰੀਤ ਲਿਖਣ ਵਾਲੇ ਆਪਣੇ ਸ਼ੋਕ ਨੂੰ ਪੂਰਾ ਕਰਨ ਲਈ ਅਜਿਹੇ ਸੁਪਨੇ ਤਰਫ਼ਾਦੇ ਰਹਿੰਦੇ ਹਨ ਜਿਸ ਨਾਲ ਉਹ ਰੀਤ ਬਲਾ ਸਕਣ ਅਤੇ ਉਦੋਂ ਤੱਕ ਕੋਸ਼ਿਸ਼ ਜਾਰੀ ਰੱਖਦੇ ਹਨ ਜਦੋਂ ਤੱਕ ਉਹ ਅਜਿਹਾ ਕੁਝ ਲਿਖਣਾ ਜੋ ਉਨ੍ਹਾਂ ਦੇ ਦਿਲਾਂ ਨੂੰ ਚੰਗਾ ਲੱਗੇ ਜੋ ਉਨ੍ਹਾਂ ਦੀ ਹਿੱਕ ਵਿੱਚੋਂ ਉਤਰ ਕੇ ਕਾਰਜ ਦੀ ਹਿੱਕ ਤੋਂ ਲੋਕ ਦਿਲਾਂ ਨੂੰ ਟੁੰਬ ਜਾਵੇ।

ਪਰ ਹੁਣ ਜੋ ਗਾਇਕੀ ਪਠੇਸੀ ਜਾ ਰਨੀ ਹੈ ਉਸ ਤੋਂ ਅਸੀਂ ਸਭ ਵਾਕਫ਼ ਹਾਂ ਇਹ ਇਕ ਵੱਖਰਾ ਲੰਬਾ ਵਿਸ਼ਾ ਹੈ। ਪਰ ਚੀਜ਼ ਵਲੋਂ ਜੋ ਰੀਤ ਲਿਖੇ ਰਾਏ ਹਨ ਉਹ ਕਾਫ਼ੀ ਹੱਦ ਤੱਕ ਪਰਦੇ ਵਿੱਚ ਹਨ।

ਪੁਸਤਕ ਦੇ ਸਿਰਲੇਖ "ਤੁਰ ਪਰਦੇਸ ਗਿਓਂ" ਤੋਂ ਸਪਸ਼ਟ ਹੁੰਦਾ ਹੈ ਕਿ ਪਿਆਰ ਤੇ ਪਰਦੇਸ ਦਾ ਮਾਮਲਾ ਹੈ। ਪ੍ਰਦੇਸੀ ਹੋ ਕੇ ਅਜੇ ਵੀ ਆਪਣੇ ਪੰਜਾਬ ਦੀ ਮਿੱਟੀ ਨਾਲ ਚੁੜਿਆ ਹੈ। ਉਸ ਦੀ ਪੁਸਤਕ ਦਾ ਕੇਂਦਰ ਬਿੰਦੂ ਪੰਜਾਬ ਹੈ ਹੈ। ਜੋ ਪੰਜਾਬ ਉਸ ਨੇ ਜੀਵਿਆ, ਹੰਡਾਇਆ ਅਤੇ ਮਾਲਿਆ ਹੈ। ਜਿਸ ਦੀ ਰੂਹ ਉਸ ਦੇ ਅੰਤਰਾਨ ਵਿੱਚ ਵਿਸਮਾਦ ਹੈ। ਭਾਵੇਂ ਪੰਜਾਬ ਉਹ ਨਹੀਂ ਰਿਹਾ ਪਰ ਉਹ ਪੰਜਾਬ ਜੋ ਉਸ ਦੇ ਚੇਤਿਆਂ ਵਿੱਚ ਹੈ ਦਾ ਚਿਤਰਨ ਆਉਂਦੀਆਂ ਨਸਲਾਂ ਨੂੰ ਪੇਸ਼ ਕਰਨ ਵਿੱਚ ਸਫਲ ਹੋਇਆ ਹੈ ਕਿ ਉਹ ਕਿਸ ਖਿੱਤੇ ਨਾਲ ਸਬੰਧ ਰੱਖਦਾ ਹੈ। ਤਦ ਹੀ ਤਾਂ ਉਸ ਨੇ ਵਿਸਥਾਰ ਲਈ ਕਈ ਵਿਸ਼ੇ ਛੋਹੇ ਹਨ ਜਿਨ੍ਹਾਂ ਰਾਹੀਂ ਉਹ ਪੰਜਾਬ ਦੇ ਕਣ ਕਣ ਨਾਲ ਜੁੜਿਆ ਜਾਪਦਾ ਹੈ। ਜਿਸ ਵਿੱਚ ਪਿਆਰ, ਪਰਦੇਸ਼, ਨਸੀਅਤ, ਵਿਛੋੜਾ, ਉਡੀਕਾਂ, ਮੇਲੇ, ਗਿੱਧੇ, ਭੰਗੜੇ, ਯਾਦਾਂ, ਧਰਮ, ਦੇਸ਼ ਪਿਆਰ, ਕੁਰਬਾਨੀ, ਰਾਜਨੀਤੀ, ਦੋਗਣੇ, ਕਲੀਆਂ, ਕਿੱਸੇ ਅਦਿ।

ਰੱਲ ਪਿਆਰ ਤੋਂ ਸੁਰੂ ਕਰਦੇ ਹਾਂ ਜਿਸ ਦੀਆਂ ਮਹਿਕਾਂ ਦੂਰ ਦੂਰ ਤੱਕ ਜਾਂਦੀਆਂ ਹਨ :

ਨਾ ਕੋਈ ਪੁੱਛੋ ਨ ਕੋਈ ਦੱਸੋ

ਹੋਇਆ ਕਾਹਦੇ ਹਾਣ ਦਾ ਏ
 ਮੱਸੋ-ਮੱਸੀ ਇਹ ਮਿਲ ਜਾਂਦਾ
 ਰੀਤਾਂ ਨਹੀਂ ਵਿਉਪਰ ਦੀਆਂ
 ਦੂਰ ਦੂਰ ਤੱਕ ਜਾਣ ਇਹ ਮਹਿਕਾਂ ਪਿਆਰ ਦੀਆਂ
 ਪਰ ਜਦੋਂ ਕੋਈ ਪ੍ਰਦੇਸ ਚਲਾ ਜਾਵੇ ਤਾਂ ਇਕ ਤਰਲਾ ਇਕ ਸੰਸਾ
 ਉਭਰਦਾ ਹੈ :

ਇਹ ਗੱਲ ਨਾ ਕਦੇ ਵਿਚਾਰੀ, ਜਿਹੜਾ ਕਹਿਰ ਕਮਾ ਗਿਆ ਵੇ।
 ਵੱਸਦਾ ਰਹੋ ਮੇਹਿਆ ਚੰਨਾ ਝੋਰਾ ਦਿਲ ਨੂੰ ਲਾ ਗਿਆ ਵੇ।
 ਕਿਹੜੀ ਹੋ ਗਈ ਦਸ ਖੁਨਾਮੀ, ਜਾਵੇ ਦੂਰ ਤੂੰ ਭੱਜਦਾ ਵੇ।
 ਛੱਡ ਕੇ ਤੁਰ ਗਿਆ ਦੇਸ ਬਿਗਾਨੇ, ਸਾਡਾ ਜੀ ਨਾ ਲੱਗਦਾ ਵੇ।
 ਪ੍ਰਦੇਸੀ ਜੀਵਨ ਦੀ ਇਕ ਹੋਰ ਤਰਾਸਦੀ ਹੈ :

ਹੋ ਗਏ ਧੀਆਂ ਪੁੱਤ ਬਿਗਾਨੇ, ਅਸੀਂ ਬਿਗਾਨੇ ਹੋ ਗਏ ਆਂ।
 ਚੱਲੇ ਸੀ ਚਾਨਣ ਲੱਭਣ ਲਈ ਵਿਚ ਹਨੇਰਿਆਂ ਖੋ ਗਏ ਆਂ।
 ਤਾਈ ਤਾਈ ਨੂੰ ਦੁਰਕਾਰ ਗਿਆ, ਮਾਂ ਪਿਉ ਦੀ ਇੱਜਤ ਰੱਖਦੇ ਨਾ।
 ਸਭ ਫਰਜ਼ ਨਿਭਾਉਣੇ ਭੁੱਲ ਬੈਠੇ ਪਰ ਗੱਲਾਂ ਕਰਦੇ ਬੱਕਦੇ ਨਾ।
 ਫਿਰ ਅਜਿਹੇ ਸਮੇਂ ਵਿਚ ਵਿਛੜੇ ਯਾਰ ਯਾਦ ਆਉਂਦੇ ਜਿਨ੍ਹਾਂ ਨਾਲ
 ਮਿਲ ਬੈਠ ਕੇ ਸੁੱਖ-ਦੁੱਖ ਫਰੋਲਣ ਲਈ ਜੀ ਕਰਦਾ ਹੈ ਤਾਂ :

ਦਿਨ ਵਰਿਆ ਬੀਤ ਗਏ ਹੋ ਗਏ ਸੱਜਣ ਸੱਜਣ ਤੋਂ ਉਹਲੇ।
 ਕੋਈ ਕਿਧਰ ਗੁਆਚ ਗਿਆ ਕਿਥੋਂ ਕੌਣ ਕਿਸੇ ਨੂੰ ਟੋਹਲੇ।
 ਭੱਜੇ ਵਿਚ ਪ੍ਰਦੇਸਾਂ ਦੇ ਫਿਰਦੇ ਕੱਠੇ ਕਰਨ ਲਈ ਡਾਲੇ।
 ਸੱਦਾ ਦੇ ਕੇ ਸੱਦ ਲਈ ਜੋ ਜੋ ਪੜ੍ਹਦੇ ਸੀ ਜੰਡਿਆਲੇ।

ਇਕ ਕਲੀ ਰੂਪੀ ਰੀਤ ਦੇ ਥੋੱਲ ਹਨ :

ਖਤਰ ਹੀਰ ਦੀ ਛੱਡਿਆ ਤਖਤ ਹਜ਼ਾਰੇ ਨੂੰ।
 ਬਾਰਾਂ ਸਾਲ ਕੱਟੇ ਮੈਂ ਪਾਲੀ ਮੱਝਾਂ ਦਾ ਬਣ ਕੇ।
 ਕਾਰਾਂ ਹੰਸ ਬਣਾਉਣਾ ਆਉਂਦਾ ਨਹੀਂ ਜੇ ਰੋਰਖਾ।
 ਛੱਡ ਭਰਤੀ ਜੰਬਿਆ ਤੌੜ ਮਾਲਾ ਦੇ ਮਲਕੇ।

ਇਸੇ ਤਰ੍ਹਾਂ ਕਿਸਾ ਰੂਪੀ ਰੀਤ ਦਾ ਜਿਕਰ ਕਰਨਾ ਵੀ ਜ਼ਰੂਰੀ ਸਮਝਿਆ
ਹੈ :

ਪੁਨ੍ਹੋ ਛੱਡ ਕੇ ਨਾ ਗਿਆ ਕੋਈ ਨਿਸ਼ਾਨੀ।
ਫਿਰੋਂਰੀ ਕਿੱਥੇ ਕਿੱਥੇ ਲੱਭਦੀ।
ਰੇਤੇ ਬਲਾਂ ਦੇ ਨੇ ਲੈਣਾ ਪੈਰਾਂ ਨਾਲੋਂ।
ਹੈ ਮਾਸ ਤਾਈਂ ਨੋਚ ਸੱਸੀਏ।
ਘੇਰਾ ਕਿਹੜੀਆਂ ਨੀਂਦਾਂ ਤੈਨੂੰ ਪਾਇਆ, ਤੂੰ ਉਠ ਕਰ ਹੋਸ਼ ਸੱਸੀਏ
ਬੇਸ਼ਕੀਮਤੀ ਵਿਰਸਾ ਸੰਭਾਲਣ ਦੀ ਰੱਲ ਜੋਰ ਦੇ ਕੇ ਕਹਿੰਦਾ ਹੈ :
ਰੱਲ ਸੁਣੋ ਮੇਰੀ ਵੀਰਨੇ ਪੰਜਾਬੀਓ।
ਮਾਝਾ ਮਾਲਵਾ ਤੇ ਮੰਜਕੀ ਦੁਆਬੀਓ।
ਕਿਹੜੀ ਗਿਲਤੀ ਚ ਪੈ ਗਏ ਆਂ ਹਿਸਾਬੀਓ।
ਬਈ ਪੈਸੇ ਨਾਲ ਕਦੇ ਨਹੀਂ ਰੱਜਲਾ।
ਜਾਂਦਾ ਵਿਰਸਾ ਗੁਆਚੀ ਅੱਜ ਜਿਹੜਾ ਇਹ ਮੁੜ ਕੇ ਕਦੇ ਨਾ ਲੱਭਲਾ।
ਪੰਜਾਬੀ ਵਿਆਹ ਦੀਆਂ ਰਸਮਾਂ ਦਾ ਇਕ ਨਮੂਨਾ ਹੈ :
ਅਗਿਆ ਵੀਰ ਜਾ ਵਿਆਹ ਕੇ ਡੋਲੀ ਦਰਾਂ ਮੂਹਰੇ ਆਈ।
ਕੱਠਾ ਹੋ ਗਿਆ ਸ਼ਰੀਕਾ ਲੱਗਰੀ ਮਿਲਲ ਵਧਾਈ।
ਤੇਲ ਖੁਸ਼ੀ ਖੁਸ਼ੀ ਲਾਗੀਆਂ ਬਕੂਰਾਂ ਉੱਤੇ ਚੌਇਆ।
ਤਾਈਉਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।
ਅਪਣੇ ਅਲੱਖੀ ਪੰਜਾਬ ਦੇ ਖਿੱਤੇ ਨੂੰ ਯਾਦ ਕਰਦਿਆਂ :
ਧਰਤੀ ਉਹ ਪੀਰ ਫਕੀਰਾਂ ਦੀ।
ਊਧ ਭਰਤ ਸਰਭੇ ਵੀਰਾਂ ਦੀ।
ਰੱਲਾਂ ਅੱਜ ਵੀ ਜਿੱਥੇ ਹੁੰਦੀਆਂ ਨਲੂਏ ਦੀ ਤਲਵਾਰ ਦੀਆਂ।
ਵੱਗਦੇ ਪਲੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।
ਪੰਜਾਬ ਮੇਲਿਆਂ ਰਿੱਧਿਆਂ ਅਤੇ ਭੰਗੜੇ ਦਾ ਪਿੜ੍ਹੀ ਹੈ। ਤੀਆਂ ਦੇ ਮੇਲੇ
ਦਾ ਮੁਟਿਆਰਾਂ ਦਾ ਚਾਲ ਵੇਖਣ ਵਾਲਾ ਹੈ।
ਅਟਾ ਸਾਵਣ ਦੀਆਂ ਚੜ੍ਹ ਕੇ ਆਈਆਂ ਪਿੱਲਾਂ ਦੇ ਨਾਲ ਪੀਂਘਾਂ

ਪਾਈਆਂ।

ਝੁਟੇ ਝੁਟਣ ਲੈਣ ਹੁਲਾਰੇ ਪਾਣੀ ਉਤੇ ਜਿਉਂ ਮਰਗਾਈਆਂ।
 ਉਡਸੂ ਉਡਸੂ ਕਰਦੀਆਂ ਫਿਰਦੀਆਂ।
 ਇਹਨੀ ਕਿਤੇ ਉਡ ਜਾਣਾ ਡੋਰੀਆ ਲੈਂਦੇ ਨੀ।
 ਡੋਰੀਆ ਲੈ ਜੇ ਨੀ ਮਾਏ ਤੀਆਂ ਵੇਖਣ ਜਾਣਾ।
 ਤੀਆਂ ਦੇ ਮੇਲੇ ਭਾਵੇਂ ਵਿਦੇਸ਼ਾਂ ਵਿਚ ਵੀ ਲਗਦੇ ਹਨ ਪਰ ਪੰਜਾਬ ਦੇ
 ਮੇਲਿਆਂ ਦਾ ਰੰਗ ਹਮੇਸ਼ਾਂ ਵੱਖਰਾ ਰਹੇਗਾ। ਇਕ ਹੋਰ ਮੇਲੇ ਦਾ ਦ੍ਰਿਸ਼ ਹੈ।
 ਝੁੰਡ ਮੁੰਡੇ ਕੁੜੀਆਂ ਦੇ ਆਉਂਦੇ ਜਿਉਂ ਹਿਰਨਾਂ ਦੀਆਂ ਡਾਰਾਂ।
 ਮਸਤੀ ਵਿਚ ਖੇਡ ਰਹੀਆਂ ਨੱਛੀਆਂ ਮਸਤ ਅਲੜ੍ਹ ਮੁਟਿਆਚਾਂ।
 ਸੌਹਣੇ ਮੁੱਖੜੇ ਚਮਕ ਰਹੇ ਚਮਕੇ ਜਿਵੇਂ ਰਾਤ ਨੂੰ ਹੀਰਾ।
 ਚੱਲ ਮੇਲਾ ਦੇਖਣ ਆਪਾਂ ਚੱਲੀਏ ਨਣਨ ਮੇਰੀ ਦਿਆ ਵੀਰਾ।
 ਪੰਜਾਬ ਦੀ ਰੱਲ ਹੋਵੇ ਤਾਂ ਗਿੱਧਿਆਂ ਦੀ ਰੱਲ ਨਾ ਹੋਵੇ, ਇਹ ਕਦੇ ਹੋ
 ਹੀ ਨਹੀਂ ਸਕਦਾ। ਗਿੱਧੇ ਦੀ ਰੋੜੀ ਵਿਚ ਸਾਰੇ ਰਿਸ਼ਤੇਦਾਰ ਹੁੰਮ-ਹੁੰਮਾ ਕੇ
 ਸ਼ਾਮਲ ਹੁੰਦੇ ਹਨ :

ਤਾਈ ਤਾਈਆਂ, ਚਾਚਾ, ਚਾਚੀ, ਮਾਸੀ, ਮਾਸੜ ਵੀ ਆ ਗਏ।
 ਮਾਸੇ, ਮਾਸੀਆਂ ਗਿੱਧੇ ਚ ਭੂਆ ਛੁੱਫੜ ਵੀ ਛਾ ਗਏ।
 ਕਿਸੇ ਰੱਲ ਦੀ ਨਾ ਤੋਟ ਜੀਜਾ ਵਾਰੀ ਜਾਵੇ ਨੋਟ ਵੇਲਾਂ ਕੀਤੀਆਂ ਸੀ
 ਚੀਮੇ ਵੀ ਵਧੇਰੀਆਂ।
 ਧੂੜ ਉਡ ਉਡ ਅੰਬਰਾਂ ਨੂੰ ਜਾਵੇ ਜਾ ਗਿੱਧੇ ਵਿਚ ਦੇਣ ਰੋੜੀਆਂ।
 ਪੰਜਾਬ ਦੇ ਲੋਕ-ਨਾਚ ਤੰਰਡੇ ਵਿਚ ਪੰਜਾਬੀ ਕਿੰਨੇ ਸੋਹਣੇ ਲਗਦੇ ਹਨ
 :

ਰਹਿਣ ਕੋਇਲਾਂ ਵਾਂਗੂੰ ਕੁਕਦੀਆ ਜੱਟੀਆਂ ਹੁਸੀਨਾ।
 ਪਾਉਂਦੇ ਮੌਰਾਂ ਵਾਂਗ ਪੈਲ ਜੱਟ ਅੱਲੜ ਸੌਕੀਨ।
 ਹਾਣੀ ਹਾਣੀਆਂ ਦੇ ਜਦ ਭਰਦਾ ਕਲਾਵੇ,
 ਮੁੱਕ ਜਾਂਦੇ ਗੁੱਸੇ ਗਿਲੇ ਯਾਰੇ ਸੱਭਦੇ।
 ਜਦੋਂ ਨੱਚਦੇ ਪੰਜਾਬੀ ਕਿੰਨੇ ਸੋਹਣੇ ਲੱਗਦੇ,

ਜਦੋਂ ਨੱਚਦੇ ਪੰਜਾਬੀ...

ਪੰਜਾਬ ਜਿੱਥੇ ਹਾਸਿਆਂ, ਠਠਿਆਂ, ਰਿੱਧਿਆਂ, ਭੰਗੜੇ, ਰੀਤ ਸੰਰੀਤ ਦਾ ਇਕ ਰੋਮਾਂਚਿਕ ਖਿੱਤਾ ਹੈ ਉਥੇ ਸ਼ਰਾਬ ਦੀ ਮਾੜੀ ਲੱਤ ਤੋਂ ਵਰਜਲਾ ਵੀ ਰੀਤਕਾਰ ਨੇ ਆਪਣਾ ਫਰਜ਼ ਸਮਝਿਆ ਹੈ :

ਇਹ ਰੋਕਿਆਂ ਰੁੱਕਦੀ ਨਾ ਬੜੀ ਨਖਰੇ ਹਾਰੀ ਏ।
ਸ਼ੀਸੇ ਚੋਂ ਨਿਕਲਣ ਤੇ ਇਸਦੀ ਸਰਦਾਰੀ ਏ।
ਹੱਥ ਜੋੜ ਕੇ ਅਜ਼ ਕਰੇ ਚੀਮਾ ਆਪਣੇ ਵੀਰਾਂ ਨੂੰ।
ਕਿਉਂ ਰੈਲੀ ਜਾਂਦੇ ਹੋ ਹੱਥੀਂ ਤਕਦੀਰਾਂ ਨੂੰ।
ਲਾਇਚ ਨਾ ਮੂੰਹ ਇਸ ਨੂੰ ਇਹ ਭਾਲੇ ਵਰਤਾਉਂਦੀ ਏ।
ਮੱਥਾ ਢੂਰੋਂ ਹੀ ਟੇਕ ਇਉਂ ਜੇ ਕੋਲ ਨੂੰ ਆਉਂਦੀ ਏ।
ਜੱਗ ਵਿਚ ਧੀਆਂ ਨੂੰ ਇਕ ਦਿਨ ਸੁਹਰੇ ਜਾਣਾ ਹੀ ਪੈਂਦਾ ਹੈ। ਧੀਆਂ ਨੂੰ ਤੋਰਨ ਵੇਲੇ ਬਾਬੁਲ ਗੁਜਾਰੇ ਸਮੇਂ ਦੀ ਤਰਾਸਦੀ ਦਸਦਾ ਹੈ :

ਗੱਲ ਸੁਣ ਲੈ ਮੇਰੀ ਧੀਏ ਤੇਰਾ ਬਾਬੁਲ ਆਖ ਰਿਹਾ।
ਪੂਰਾ ਕੀਤਾ ਜਿੰਨਾ ਤੇਰਾ ਧੀਏ ਸਾਡਾ ਸਾਥ ਰਿਹਾ।
ਤੇਰੀ ਅੰਮੜੀ ਛਮ ਛਮ ਰੋਵੇ ਵਰਦਾ ਨੈਣਾ ਚੋਂ ਪਾਣੀ ਨੀ।
ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
ਇਕ ਧਾਰਮਿਕ ਰੀਤ ਵਿਚ ਛੋਟੇ ਸਾਹਿਬਜ਼ਾਦੀਆਂ ਦੀ ਕੁਰਬਾਨੀ ਦੀ ਗੱਲ ਕਹੀ ਹੈ :

ਨਮਕ ਹਰਾਮੀ ਰੰਗੂ ਦੀ ਮੱਤ ਸੀ ਲਾਲਚ ਨੇ ਮਾਰੀ।
ਰਾਤੇ ਰਾਤੀਂ ਲਾਲਾਂ ਦੀ ਕੀਤੀ ਮਥਰ ਪ੍ਰਲਿਸ ਨੂੰ ਸਾਰੀ।
ਬਾਜ਼ੀ ਲਾ ਗਏ ਜਿੰਦਰੀ ਦੀ ਉਹ ਖੂਨੀ ਕੰਧ ਉਸਾਰ ਗਏ।
ਸੀਸ ਝੁਕੇ ਮੇਰਾ ਉਨ੍ਹਾਂ ਚਰਨਾਂ ਤੇ ਜੋ ਕੌਮ ਲਈ ਸਭ ਕੁਝ ਵਾਰ ਗਏ।

ਇਸੇ ਤਰ੍ਹਾਂ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੀਸ ਤਲੀ ਤੇ ਧਰ ਕੇ ਲੜਨ ਦੀ ਜਾਚ ਸਿਖਾ ਗਏ ਹਨ :

ਭਰਤ ਸਿੰਘ ਰਾਜਗੁਰੂ ਸੁਖਦੇਵ,

ਚੜ੍ਹੇ ਸੀ ਫਾਂਸੀ ਹੱਸ ਹੱਸ ਕੇ।
 ਨਾਹਰਾ ਉਧਮ ਸਰਾਤੇ ਸੱਚਾ ਲਾਇਆ,
 ਬਈ ਮਰਨੋਂ ਕਦੇ ਨਾ ਡਰਨਾ।
 ਸੀਸ ਰੱਖ ਕੇ ਤਲੀ ਤੇ ਆਇਓ ਜੇ ਧਰਮ ਦਾ ਯੁੱਧ ਲੜਨਾ।
 ਪਰ ਅਜਾਈ ਤੋਂ ਬਾਅਦ ਲੀਡਰਾਂ ਨੇ ਜੋ ਤਮਾਸਾ ਵਿਖਾਇਆ ਉਨ੍ਹਾਂ
 ਸੱਪਾਂ ਤੋਂ ਬੱਚਣ ਦੀ ਨਸੀਅਤ ਹੈ :
 ਹਰ ਵੇਲੇ ਮਾਰਦੇ ਨੇ ਡਾਕੇ।
 ਇਹ ਸਾਧਾਂ ਵਾਲਾ ਭੇਸ ਧਰ ਕੇ।
 ਲਾ ਕੇ ਘੜੀ-ਮੁੜੀ ਧਰਮ ਦਾ ਨਾਹਰਾ।
 ਇਹ ਲੋਕਾਂ ਦੀ ਬਲੀ ਚਾੜਦੇ।
 ਦੇਸ਼ ਦੇ ਗਦਾਚ ਸਦਾ ਤੈਨੂੰ।
 ਨੇ ਜਾਲ ਚ ਫਸਾਈ ਰੱਖਦੇ।
 ਇਹ ਲੀਡਰਾਂ ਮਦਾਰੀਆਂ ਦਾ ਧੜਾ।
 ਸੱਪਾਂ ਕੌਲੋਂ ਰਹੀ ਬੱਚੇ ਕੇ।
 ਬੰਦੇ ਨੂੰ ਝੂਠ ਅਤੇ ਲਾਲਚ ਨੂੰ ਛੱਡ ਕੇ ਬਾਣੀ ਨਾਲ ਜੁੜਨ ਦੀ ਇਕ
 ਵਡਮੁੱਲੀ ਨਸੀਅਤ ਹੈ :
 ਲੱਖਾਂ ਕਾਰੂ ਲੱਦ ਗਏ ਇਥੋਂ ਜੋ ਮਾਇਆ ਦੇ ਭੁੱਖੇ।
 ਉਹ ਲੰਬੀਆਂ ਤਾਣ ਪਏ ਜਾ ਕੇ ਵਿਚ ਕਬਰਾਂ ਦੇ ਸੱਤੇ।
 ਰੱਤੇ ਝੂਠ ਦੇ ਲੱਦ ਲਏ ਤੇਰੀ ਇਹ ਨਾ ਅਕਲ ਸਿਆਲੀ।
 ਲੱਗ ਜਾ ਚਰਨੀ ਗੁਰੂਆਂ ਦੇ ਬੰਦਿਆਂ ਪੜ੍ਹ ਸਤਿਗੁਰ ਦੀ ਬਾਣੀ।
 ਇਸ ਤਰ੍ਹਾਂ ਰੀਤਕਾਰ ਨੇ ਅਨੇਕਾਂ ਨਸੀਅਤਾਂ ਰਾਹੀਂ ਲੁਕਾਈ ਨੂੰ ਸੁਚੇਤ
 ਕੀਤਾ ਹੈ ਕਿ ਬੰਦੇ ਦੇ ਚੰਗੇ ਕੰਮ ਹੀ ਅੱਗੇ ਨਾਲ ਜਾਣੇ ਹਨ। ਉਸ ਦੀ ਅਕਲ
 ਕਿਸੇ ਕੰਮ ਨਹੀਂ ਆਉਣੀ। ਇਸ ਝੂਠ ਦੇ ਪਾਸੇ ਵਿਚੋਂ ਨਿਕਲਣ ਲਈ
 ਪੁਸਤਕ ਚੰਗੀ ਸੇਧ ਦੇਣ ਵਿਚ ਸਫਲ ਹੋਈ ਹੈ। ਜਿੱਥੇ ਇਹ ਪੁਸਤਕ ਪੰਜਾਬ
 ਦੀ ਮਿੱਟੀ ਨਾਲ ਜੋੜਦੀ ਹੈ ਉਥੇ ਪੰਜਾਬ ਖਿੱਤੇ ਦੇ ਵਾਤਾਵਰਣ, ਕੁਦਰਤੀ
 ਨਜ਼ਾਰੇ ਅਤੇ ਪੰਜਾਬੀਆਂ ਦੇ ਸੁਭਾਅ ਦੇ ਨਾਲ ਨਾਲ ਪੰਜਾਬੀਅਤ ਦੀ ਤਰਜ਼ਮਾਨੀ

ਵੀ ਕਰਦੀ ਹੈ।

ਸਮਾਜ ਦੇ ਜਿੰਮੇਵਾਰ ਬੁਜ਼ੂਰਗਾਂ ਨੂੰ ਵੀ ਇਸ ਉਦਮ ਤੋਂ ਲਾਭ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿਸ਼ਾਲ ਤਜ਼ਰਬੇ ਨੂੰ ਵਰਤ ਕੇ ਅਜਿਹਾ ਕੁਝ ਲਿਖਣ ਜਾਂ ਕੁਝ ਕਰਨ ਕਿ ਉਹ ਅਉਂਦੀ ਨਸ਼ਲ ਨੂੰ ਜੀਵਨ-ਜਾਂਚ ਸਿੱਖਾ ਸਕਣ ਅਤੇ ਉਨ੍ਹਾਂ ਦੀ ਪ੍ਰੇਲਾ ਤੋਂ ਨੌਜਵਾਨ ਜੋ ਲਚਰਪੁਲੇ ਜਾਂ ਨਸ਼ਿਆਂ ਵਿਚ ਰਾਫਕ ਹੋ ਰਹੇ ਹਨ ਬਚ ਸਕਣ। ਰੀਤਕਾਰ ਮਾਂ-ਬੋਲੀ ਦੀ ਝੋਲੀ ਵਿਚ ਪਾ ਕੇ ਇਸ ਬੇਸ਼ਕੀਮਤੀ ਵਿਰਸੇ ਨੂੰ ਅਗਾਂਹ ਤੋਰੇਨ ਲਈ ਕੰਮ ਕਰੇਗਾ। ਮੇਰੇ ਅਪੋ ਵਿਚ ਹੈ ਕਿ ਰੀਤਕਾਰ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਸੁਟਿਆ ਰਹੇਗਾ। ਫਿਲਹਾਲ ਹਥਲੀ ਪੁਸਤਕ ਲਈ ਉਹ ਵਧਾਈ ਦੇ ਪਾਤਰ ਹਨ।

ਪੜ੍ਹਚੋਲ ਵੱਲੋਂ : ਪ੍ਰਮਿੰਦਰ ਸਿੰਘ ਪ੍ਰਵਾਨਾ

ਫੋਨ : (510) 781-0487

ਕੈਲੀਡੋਰਨੀਆਂ (ਯੂ.ਐਸ.ਏ..)

ਅਜੈਥ ਸਿੰਘ ਚੀਮੇ ਦੇ ਰੀਤ

ਅਜੈਥ ਸਿੰਘ ਚੀਮੇ ਦੇ ਰੀਤ ਲੋਕ ਰੀਤਾਂ ਦੀ ਸ੍ਰੋਟੀ ਦੇ ਰੀਤ ਹਨ ਜੋ ਸਿੱਧ ਪੱਧਰੇ ਹੀ ਲੋਕ ਮਨਾਂ ਨੂੰ ਜਾਂ ਟੁੰਬਦੇ ਹਨ। ਚੀਮਾ ਜੀ ਦੇ ਰੀਤ ਪਿਆਰ, ਪ੍ਰਦੇਸ, ਵਿਛੋੜਾ, ਮੇਲੇ, ਵਿਰਸਾ, ਠਿਸ਼ਤੇ, ਪੰਜਾਬ, ਸਮਾਜਿਕ ਬੁਰਾਈਆਂ, ਰਸਾਂ, ਰਿਵਾਜਾਂ, ਧਰਮ, ਰਾਜਨੀਤੀ ਅਤੇ ਵਰਗੇ ਵਿਸ਼ਿਆਂ ਤੋਂ ਪ੍ਰਭਾਵਿਤ ਹਨ। ਪ੍ਰਦੇਸਾਂ ਵਿਚਲੀ ਹੱਡ ਭੰਨਵੀਂ ਮਿਹਨਤ, ਪੰਜਾਬੀਆਂ ਦਾ ਸਿਰੜੀ ਸੁਭਾਅ ਅਤੇ ਮਿਹਨਤ ਪਿੱਛੋਂ ਨਚਲ, ਗਾਉਣ ਨਾਲ ਮਨ ਬਹਿਲਾਉਣਾ ਚੀਮਾ ਜੀ ਦੇ ਰੀਤਾਂ ਵਿੱਚ ਸਾਫ਼ ਝਲਕਦਾ ਹੈ।

ਪਰਿਵਾਰਿਕ ਹਾਸੇ ਠੱਠੇ ਅਤੇ ਸਮਾਜਿਕ ਜ਼ਿੰਦਗੀ ਦੇ ਨੇੜੇ ਤੇੜੇ ਇਹ ਰੀਤ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਸਪੱਸ਼ਟ ਦਿਖਦੇ ਹਨ। ਮੈਂ ਉਨ੍ਹਾਂ ਦੀ ਪਲੇਠੀ ਪੁਸਤਕ ਨੂੰ ਆਪਣੀ ਪੂਰੀ ਟੀਮ ਵਲੋਂ ਜੀ ਆਇਆਂ ਅਖਦਾ ਹਾਂ।

ਕੁਲਦੀਪ ਸਿੰਘ ਢੀਂਡਸਾ
(ਪੰਜਾਬ ਸਾਹਿਤ ਸਭਾ)
ਬੇ-ਏਰੀਆ (ਕੈਲੋਫੋਰਨੀਆ)

ਤੁਰ ਗਿਓਂ ਦੇਸ ਬਿਰਾਨੇ

ਸੀ ਕੀ ਕੰਗਲਾਂ ਦੀ ਜੋੜੀ, ਮੇਹਲਾ ਖੱਟ ਲਿਆ ਜੱਗੇ ਦਾ ਵੇ।
ਛੱਡ ਕੇ ਤੁਰ ਗਿਆ ਦੇਸ ਬਿਰਾਨੇ, ਸਾਡਾ ਜੀ ਨਾ ਲੱਗਦਾ ਵੇ।
ਰਹਿੰਦੇ ਸੀ ਜਦ ਅਪਾਂ ਕੱਠੇ, ਰਤਾ ਵਿਸਾਹ ਨਾ ਕਰਦਾ ਸੀ।
"ਛੱਡ ਕੇ ਨਾ ਤੁਰ ਜਾਵੀਂ ਕੱਲਾ", ਕਹਿ ਕੇ ਹਾਉਕੇ ਭਰਦਾ ਸੀ।
ਦੱਸ ਮੈਂ ਕਿਧਰ ਨੂੰ ਜਾਵਾਂ, ਹੜ ਪਿਆ ਰਮਾਂ ਦਾ ਵੱਗਦਾ ਵੇ।
ਛੱਡ ਕੇ ਤੁਰ ਗਿਆ ਦੇਸ ਬਿਰਾਨੇ, ਸਾਡਾ ਜੀ ਨਾ ਲੱਗਦਾ ਵੇ।
ਇਹ ਗੱਲ ਨਾ ਕਦੇ ਵਿਚਾਰੀ, ਜਿਹੜਾ ਕਹਿਰ ਕਮਾ ਗਿਆ ਵੇ।
ਵੱਸਦਾ ਰਹੇ ਮੇਹਿਆ ਚੰਨਾਂ ਝੋਰਾ ਦਿਲ ਨੂੰ ਲਾ ਗਿਆ ਵੇ।
ਕੇਹੜੀ ਹੋ ਰਾਈ ਦੱਸ ਖੁਲਾਮੀ, ਜਾਂਵੇਂ ਦੂਰ ਤੂੰ ਭੱਜਦਾ ਵੇ।
ਛੱਡ ਕੇ ਤੁਰ ਗਿਆ ਦੇਸ ਬਿਰਾਨੇ, ਸਾਡਾ ਜੀ ਨਾ ਲੱਗਦਾ ਵੇ।
ਸਾਰੇ ਭੁੱਲ ਕੇ ਕਸਮਾਂ ਵਾਇਏ, ਕਿਧਰੇ ਮਾਰ ਉਡਾਰ ਗਿਆ।
ਮੈਨੂੰ ਦੇ ਤੱਤੜੀ ਨੂੰ ਧੱਕਾ ਕਿਉਂ, ਤੂੰ ਮਨੋ ਵਿਸਾਰ ਗਿਆ।
ਮੇਰਾ ਲੁੱਟਿਆ ਗਿਆ ਪਿਆਰ ਨਾ ਦਿਲ ਧੀਰਜ ਬੱਝਦਾ ਵੇ।
ਛੱਡ ਕੇ ਤੁਰ ਗਿਆ ਦੇਸ ਬਿਰਾਨੇ, ਸਾਡਾ ਜੀ ਨਾ ਲੱਗਦਾ ਵੇ।
ਨਾ ਨੀਂਦ ਰਾਤਾਂ ਨੂੰ ਆਵੇ, ਤਾਰੇ ਗਿਲਦੀ ਰਹਿੰਦੀ ਆਂ।
ਦਿਨ ਨੂੰ ਵਿਚ ਸੋਚਾਂ ਦੇ ਤੇਰੇ ਜੈਬਿਆ ਫਿਰਦੀ ਰਹਿੰਦੀ ਆਂ।
ਇਹ ਜੋ ਬਿਹੌਂ ਦਾ ਬਘਿਆੜ ਕਲੋਜਾ ਰੁੱਗੇ ਭਰ ਕੱਢਦਾ ਵੇ।
ਛੱਡ ਕੇ ਤੁਰ ਗਿਆ ਦੇਸ ਬਿਰਾਨੇ, ਸਾਡਾ ਜੀ ਨਾ ਲੱਗਦਾ ਵੇ।

ਮੈਨੂੰ ਛੱਡ ਕੇ

ਮੈਨੂੰ ਛੱਡ ਕੇ ਕੱਲੀ ਨੂੰ ਤੁਰ ਚੱਲਿਆ, ਸੱਜਲਾਂ ਤੂੰ ਪ੍ਰਦੇਸ਼ ਨੂੰ।
 ਔਖਾ ਸਾਂਭਲਾ ਬੜਾ ਦਿਲਦਾਰਾ,
 ਮੁਠੀਆਂ ਚ ਘੁੱਟ ਰੇਤ ਨੂੰ। ਸੱਜਲਾਂ ਤੂੰ ਪ੍ਰਦੇਸ਼ ਨੂੰ।
 ਰੀਝਾਂ ਨਾ ਦਿਲ ਦੀਆਂ ਲਾਈਆਂ।
 ਲੱਗਿਆਂ ਤੂੰ ਪਾਉਣ ਸੁਦਾਬੀਆਂ।
 ਘੁਣ ਵਿਰਹੋਂ ਵਾਲਾ ਲੱਗਦਾ ਤੇ ਲਾਉਣਾਂ ਮੇਰੀ ਅੱਲੜ ਵਰੇਸ ਨੂੰ।
 ਮੈਨੂੰ ਛੱਡ ਕੇ ਕੱਲੀ ਨੂੰ ਤੁਰ ਚੱਲਿਆ, ਸੱਜਲਾਂ ਤੂੰ ਪ੍ਰਦੇਸ਼ ਨੂੰ।
 ਹਰ ਵੇਲੇ ਪੁੱਛਦੀ ਰਹਿੰਦੀ।
 ਲਾਵਾਂ ਜਦ ਹੱਥੀਂ ਮਹਿੰਦੀ।
 ਦੱਸਾਂ ਡਰਦੀ ਨਾ ਰੱਖਾਂ ਮੈਂ ਛੁਪਾ ਕੇ ਪਾ ਨਾ ਲਵੇ ਇਹ ਕਲੇਸ਼ ਨੂੰ
 ਮੈਨੂੰ ਛੱਡ ਕੇ ਕੱਲੀ ਨੂੰ ਤੁਰ ਚੱਲਿਆ, ਸੱਜਲਾਂ ਤੂੰ ਪ੍ਰਦੇਸ਼ ਨੂੰ।
 ਦਿਲ ਵਿਚ ਰੱਖੀਆਂ ਸੱਧਾਂ ਹਜ਼ਾਰ ਵੇ।
 ਰਮਾਂ ਵਿਚ ਤੇਰੇ ਹੋਈ ਫਿਰਦੀ ਬੀਮਾਰ ਵੇ।
 ਦੇਵਾਂ ਕਿੱਦਾਂ ਮੈਂ ਸਹਾਰਾ ਮੇਰੇ ਸੋਹਲਿਆਂ ਕਲੇਜੇ ਵਿਚ ਲੱਗੀ ਠੇਸ ਨੂੰ।
 ਮੈਨੂੰ ਛੱਡ ਕੇ ਕੱਲੀ ਨੂੰ ਤੁਰ ਚੱਲਿਆ, ਸੱਜਲਾਂ ਤੂੰ ਪ੍ਰਦੇਸ਼ ਨੂੰ।
 ਤੂੰ ਸਭ ਭੁੱਲ ਭੁੱਲ ਜਾਣਾ।
 ਮੈਨੂੰ ਕੋਈ ਦੱਸ ਟਿਕਾਣਾ।
 ਹੱਥ ਕਾਰਾਂ ਦੇ ਸੁਨੇਰੇ ਹਾਰੀ ਚੀਮਿਆਂ ਤੂੰ ਅਜਾ ਦੇਸ ਨੂੰ।
 ਮੈਨੂੰ ਛੱਡ ਕੇ ਕੱਲੀ ਨੂੰ ਤੁਰ ਚੱਲਿਆ, ਸੱਜਲਾਂ ਤੂੰ ਪ੍ਰਦੇਸ਼ ਨੂੰ।

ਮੈਂ ਤੰਦ ਕਿੱਥੇ ਪਾਵਾਂ ਸਖੀਓ

ਮਾਹੀ ਮੇਰਾ ਵਿਚ ਪ੍ਰਦੇਸ, ਕੀ ਦੁੱਖੜੇ ਸੁਣਾਵਾਂ ਸੱਖੀਓ।
 ਮੇਰੀ ਸੋਚ ਦੇ ਗਲੋਟੇ ਪਏ ਉਧੜੇ, ਮੈਂ ਤੰਦ ਕਿੱਥੇ ਪਾਵਾਂ ਸੱਖੀਓ।
 ਉਹਦੀ ਯਾਦ ਹਮੇਸ਼ਾ ਰਹੇ ਆਉਂਦੀ, ਮੈਂ ਰੱਬ ਤੋਂ ਦੁਆਵਾਂ ਮੰਗਦੀ।
 ਦੇਖਾਂ ਉਠ ਕੇ ਸਵੇਰੇ ਜਾ ਮੈਂ ਸ਼ੀਸ਼ਾ, ਜਵਾਨੀ ਮੇਰੀ ਮੈਥੋਂ ਸੰਗਦੀ।
 ਪੈਂਦੇ ਹੋਲ ਕਲੋਜੇ ਵਿਚ ਗੇਰੇ ਮੈਂ ਕਿਸ ਨੂੰ ਦਿਖਾਵਾਂ ਸੱਖੀਓ।
 ਮੇਰੀ ਸੋਚ ਦੇ ਗਲੋਟੇ ਪਏ ਉਧੜੇ, ਮੈਂ ਤੰਦ ਕਿੱਥੇ ਪਾਵਾਂ ਸੱਖੀਓ।
 ਹੁੰਦੀ ਅੱਲੜ੍ਹ ਜੁਆਨੀ ਮਸਤਾਨੀ, ਕਿਸੇ ਕੋਲੋਂ ਡਰ ਨਾ ਲੱਗੋ।
 ਪਾਣੀ ਵਾਂਗ ਰੋੜ ਲੈ ਜਾਵੇ, ਇਸ਼ਕੇ ਦਾ ਵੇਗ ਨਾਂ ਵੱਜੋ।
 ਯਾਦ ਵਿਚ ਨਾ ਸੀ ਦਿਨ ਜਿਹੜੇ।
 ਉਹ ਗਿਣ ਕੇ ਲੰਘਾਵਾਂ ਸੱਖੀਓ।
 ਮੇਰੀ ਸੋਚ ਦੇ ਗਲੋਟੇ ਪਏ ਉਧੜੇ, ਮੈਂ ਤੰਦ ਕਿੱਥੇ ਪਾਵਾਂ ਸੱਖੀਓ।
 ਪਲ ਪਲ ਜੋ ਬਿਤਾਏ ਨਾਲ ਉਹਦੇ।
 ਮੈਨੂੰ ਨਾ ਭੁਲਾਇਆਂ ਭੁਲਦੇ।
 ਦਿਲ ਮੇਰਾ ਮੈਥੋਂ ਜਾਂਦਾ ਨਾ ਵਿਰਾਇਆ।
 ਭਰ ਭਰ ਨੈਣ ਢੁੱਬਦੇ।
 ਉਹਦੇ ਪਿਆਰ ਦੀ ਨਿਸ਼ਾਨੀ ਚੁੰਮ ਚੁੰਮ ਕੇ।
 ਹਿਕ ਨਾਲ ਲਾਵਾਂ ਸੱਖੀਓ
 ਮੇਰੀ ਸੋਚ ਦੇ ਗਲੋਟੇ ਪਏ ਉਧੜੇ, ਮੈਂ ਤੰਦ ਕਿੱਥੇ ਪਾਵਾਂ ਸੱਖੀਓ।
 ਆਪਾ ਵਾਰਕੇ ਮੈਂ ਰੁਸੇ ਨੂੰ ਮਨਾਵਾਂ।
 ਉਹ ਚੰਦਰਾ ਹੁੰਘਾਰਾ ਨਾ ਭਰੋ।
 ਲੱਖਾਂ ਮੰਨਤਾਂ ਮੈਂ ਪੀਰਾਂ ਦੀਆਂ ਸੁੱਖੀਆਂ।
 ਥਾਂ ਥਾਂ ਤੇ ਸਿਜਦੇ ਕਰੋ।
 ਕਿਤੇ ਚੀਮਿਆਂ ਵਾਲਾ ਮਿਲ ਜਾਵੇ।
 ਮੈਂ ਘੁੱਟ ਰਲ ਲਾਵਾਂ ਸੱਖੀਓ।
 ਮੇਰੀ ਸੋਚ ਦੇ ਗਲੋਟੇ ਪਏ ਉਧੜੇ, ਮੈਂ ਤੰਦ ਕਿੱਥੇ ਪਾਵਾਂ ਸੱਖੀਓ।

ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹ

ਕਿਵੇਂ ਭੁੱਲ ਜਾਈਏ ਪਿੰਡਾਂ ਦੀ ਰਵਾਂਨਗੀ,
ਨਈਓਂ ਭੁੱਲਣੇ ਉਹ ਭੱਠੀਆਂ ਤੇ ਖੂਰਾ।
ਜਾ ਕੇ ਪ੍ਰਦੇਸੀ ਝੱਲਣ ਖੁਆਫੀਆਂ,
ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹ।
ਸ਼ਰਮ ਹਯਾ ਵਾਲਾ ਸੱਚਾ-ਸੁੱਚਾ ਰਾਹਿਲਾ,
ਵੀਰਨੋਂ ਕਿਸੇ ਨੇ ਸਾਡਾ ਖੋਲਿਆ।
ਲਾਲਚ ਦੇ ਵੱਸ ਪੈ ਕੇ ਲੱਗਦਾ,
ਅਸੀਂ ਬੁੱਕਲ ਚ ਵਿਰਸਾ ਲਕੇ ਲਿਆ।
ਫੇਰ ਕਿਹਨੂੰ ਦੁੱਖੜੇ ਸੁਣਾਵਾਂਗੇ,
ਜਦੋਂ ਉਡ ਰਾਈ ਉਡਾਰੀ ਮਾਰ ਰੂਹ।
ਜਾ ਕੇ ਪ੍ਰਦੇਸੀ ਝੱਲਣ ਖੁਆਫੀਆਂ,
ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹ।
ਪੈਸਾ ਪ੍ਰਧਾਨ ਜਿਨ੍ਹੀ ਅਪਲਾ ਬਣਾਇਆ।
ਕਾਲਖ ਟਿੱਕਾ ਹੱਥੀਂ ਮੱਥੇ ਤੇ ਲੁਆਇਆ।
ਦੱਲਿਆਂ ਦਲਾਲਾਂ ਰੱਲ ਕੀਤੀ ਹੋਰਾ ਫੇਰੀ,
ਪੜਨੇ ਲਈ ਵੀਜਾ ਅਨਪੜ੍ਹਾਂ ਨੂੰ ਲੁਆਇਆ।
ਮਾਰਦੇ ਸ਼ਰੀਕ ਤਾਈਓਂ ਬੋਲੀਆਂ,
ਉਤੇ ਕਰਦੇ ਨੇ ਨਾਲੇ ਥੂ-ਥੂ।
ਜਾ ਕੇ ਪ੍ਰਦੇਸੀ ਝੱਲਣ ਖੁਆਫੀਆਂ,
ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹ।
ਪੱਗ ਸਾਂਭੋ ਆਪਲੀ ਪੰਜਾਬੀਓ,
ਸਿਰੀਂ ਸਰਦਾਰਾਂ ਜੋ ਬੱਸਦੀ।
ਜੈਇਆ ਕਿਤੇ ਇਹ ਰੁਲ ਜਾਵੇ ਨਾ,
ਨਾ ਬਈ ਇੱਜਤ ਰਾਖੀ ਕਦੇ ਲੱਭਦੀ।
ਰੱਲਾਂ ਜੋ-ਜੋ ਬਾਹਰ ਮੁਲਕਾਂ ਹੁੰਦੀਆਂ,

ਪੈਂਦੀ ਸੁਣ-ਸੁਣ ਕਾਲਜੇ ਧੂਆ।
ਜਾ ਕੇ ਪ੍ਰਦੇਸੀ ਝੱਲਣ ਖੁਆਰੀਆਂ,
ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹਾ।
ਕਿਵੇਂ ਭੁੱਲ ਜਾਈਏ ਪਿੰਡਾਂ ਦੀ ਰਵਾਂਨਗੀ,
ਨਈਓਂ ਭੁੱਲਣੇ ਉਹ ਭੱਠੀਆਂ ਤੇ ਖੂਹਾ।
ਜਾ ਕੇ ਪ੍ਰਦੇਸੀ ਝੱਲਣ ਖੁਆਰੀਆਂ,
ਕਦੇ ਟੱਪਿਆ ਨਾ ਪਿੰਡ ਦੀ ਜੋ ਜੂਹਾ।

ਅਜਾ ਪ੍ਰਦੇਸੀਆ

ਅਜਾ ਪ੍ਰਦੇਸੀਆ ਤੂੰ ਦੇਰਾਂ ਕਾਹਨੂੰ ਲਾਈਆਂ ਵੇ।
ਸਾਡਾ ਹਾਲੀ ਸਾਨੂੰ ਮੋੜ ਕਿਆ ਕਰਨੀਆਂ ਕਮਾਈਆਂ ਵੇ।
ਘੁੱਟ ਰੱਲ ਲਾ ਕੇ ਆਪਣੇ ਪਿਆਰ ਨੂੰ।
ਭੁਲ ਰਿਆ ਕਿਵੇਂ ਚੰਨਾਂ ਕੀਤੇ ਇਕਰਾਰ ਨੂੰ।
ਵਿੱਚ ਤੇਰੇ ਸੈਂ ਵਿਛੋੜੇ ਰੋ ਰੋ ਅੱਖੀਆਂ ਸੁਆਈਆਂ ਵੇ।
ਅਜਾ ਪ੍ਰਦੇਸੀਆ ਤੂੰ ਦੇਰਾਂ ਕਾਹਨੂੰ ਲਾਈਆਂ ਵੇ।
ਲਾਹਿਆਂ ਦੇ ਨਾਲ ਸਾਨੂੰ ਜੀਲਾਂ ਕਦੇ ਆਇਆ ਨਾ।
ਰਮਾਂ ਮਾਰੀ ਤੱਤੜੀ ਨੂੰ ਘੁੱਟ ਗਲ ਲਾਇਆ ਨਾ।
ਹੁਣ ਸਾਥੋਂ ਹੋਰ ਸਹੀਆਂ ਜਾਣ ਨਾ ਜੁਹਰਦਾਈਆਂ ਵੇ।
ਅਜਾ ਪ੍ਰਦੇਸੀਆ ਤੂੰ ਦੇਰਾਂ ਕਾਹਨੂੰ ਲਾਈਆਂ ਵੇ।
ਬੜਾ ਔਖਾ ਝੱਲਣਾ ਵਿਛੋੜਾ ਦਿਲਦਾਰ ਦਾ।
ਜੈਥੇ ਆਇਆ ਕਿਉਂ ਨਾ ਚੇਤਾ ਤੈਨੂੰ ਤੇਰੇ ਰੀ ਪਿਆਰ ਦਾ।
ਝੱਲੀ ਹੋਈ ਫਿਰਾਂ ਦਿੰਦੀ ਸੈਂ ਦੁਹਾਈਆਂ ਵੈ।
ਅਜਾ ਪ੍ਰਦੇਸੀਆ ਤੂੰ ਦੇਰਾਂ ਕਾਹਨੂੰ ਲਾਈਆਂ ਵੇ।
ਯਾਦ ਕਰ ਕਰ ਤੈਨੂੰ ਸਾਡਾ ਦਿਲ ਘਬਰਾਇਆ ਵੇ।
ਸੁੱਕ ਨਾ ਇਹ ਜਾਵੇ ਬੂਟਾ ਪਿਆਰ ਦਾ ਜੋ ਲਾਇਆ ਵੇ।
ਕੋਈ ਆਇਆ ਨਾ ਜਵਾਬ ਲੱਖ ਚਿੱਠੀਆ ਸੈਂ ਪਾਈਆਂ ਵੇ।
ਅਜਾ ਪ੍ਰਦੇਸੀਆ ਤੂੰ ਦੇਰਾਂ ਕਾਹਨੂੰ ਲਾਈਆਂ ਵੇ।

ਮਹਿਕਾਂ ਪਿਆਰ ਦੀਆਂ

ਹਰ ਕੋਈ ਕਰਦਾ ਰੱਲਾਂ ਦੇਖ ਖਿੜੀ ਗੁਲਜ਼ਾਰ ਦੀਆਂ।
ਦੂਰ ਦੂਰ ਤੱਕ ਜਾਵਣ ਇਹ ਜਦ ਮਹਿਕਾਂ ਪਿਆਰ ਦੀਆਂ।
ਦਰਦ ਦਿਲਾਂ ਵਿਚ ਦੱਬਿਆ,
ਕਿੰਨਾ ਕੋਈ ਨਾ ਜਾਣਦਾ ਏ।
ਨਾ ਕੋਈ ਪੁੱਛੇ ਨਾ ਕੋਈ ਦੱਸੇ,
ਹੋਇਆ ਕਾਹਦੇ ਹਾਣ ਦਾ ਏ।
ਮੱਲੋ ਮੱਲੀ ਇਹ ਮਿਲ ਜਾਂਦਾ,
ਰੀਤਾਂ ਨਹੀਂ ਵਿਉਪਾਰ ਦੀਆਂ।
ਦੂਰ ਦੂਰ ਤੱਕ ਜਾਵਣ ਇਹ ਜਦ ਮਹਿਕਾਂ ਪਿਆਰ ਦੀਆਂ।
ਰਾਤ ਚਾਨਲੀ ਟਿੰਮਕਣ ਤਾਚੇ,
ਤੁਰਦੀ ਰੋਕਿਆਂ ਰੁੱਕਦੀ ਨਾ।
ਹੁੰਦੀ ਪਿਆਰ ਦੀ ਬਾਤ ਲੰਬੇਰੀ,
ਕਦੇ ਮੁਕਾਇਆ ਮੁੱਕਦੀ ਨਾ।
ਦੋ ਦਿਲ ਰੱਲ ਕੇ ਭੁੱਲ ਜਾਂਦੇ,
ਰੱਲਾਂ ਸੱਭਿਆਚਾਰ ਦੀਆਂ।
ਦੂਰ ਦੂਰ ਤੱਕ ਜਾਵਣ ਇਹ ਜਦ ਮਹਿਕਾਂ ਪਿਆਰ ਦੀਆਂ।
ਖਾ ਕੇ ਕਸਮਾਂ ਕਰਦੇ ਵਾਅਦੇ,
ਖਾਤਰ ਯਾਅ ਦੀ ਮਰਨੇ ਨੂੰ।
ਫਿਰਦੇ ਸ਼ਸਾ ਓਤੇ ਪ੍ਰਵਾਨੇ,
ਜਿੰਦਰੀ ਅਰਪਣ ਕਰਨੇ ਨੂੰ
ਚੀਮਿਆਂ ਵਾਲਿਆ ਪਾਉਣੀਆਂ ਛੱਡ ਦੇ,
ਬਾਤਾਂ ਝੂਠ ਕੁਅੜ੍ਹ ਦੀਆਂ।
ਦੂਰ ਦੂਰ ਤੱਕ ਜਾਵਣ ਇਹ ਜਦ ਮਹਿਕਾਂ ਪਿਆਰ ਦੀਆਂ।

ਯਾਦਾਂ

ਅੱਜ ਦਿਨ ਭਾਗਾਂ ਭਰਿਆ ਏ, ਕੱਠੇ ਹੋ ਰਾਏ ਕਰਮਾਂ ਵਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।
 ਦਿਨ ਵਰਿਆ ਬੀਤ ਰਾਏ, ਹੋ ਰਾਏ ਸੱਜਣ-ਸੱਜਣ ਤੋਂ ਉਹਲੇ।
 ਕੋਈ ਕਿੱਧਰ ਗੁਆਚ ਰਿਆ, ਕਿੱਥੋਂ ਕੌਣ ਕਿਸੇ ਨੂੰ ਟੋਹਲੇ।
 ਭੱਜੇ ਵਿੱਚ ਪ੍ਰਦੇਸ਼ਾਂ ਦੇ, ਫਿਰਦੇ ਕੱਠੇ ਕਰਨ ਲਈ ਡਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।
 ਛਾਵੇਂ ਬੈਠ ਕੇ ਬੋਹੜਾਂ ਦੀ, ਗੱਲਾਂ ਕਿਸੇ ਕਿਸੇ ਨੂੰ ਕਹੀਆਂ।
 ਯਾਦਾਂ ਤਾਜ਼ੀਆਂ ਫਿਰ ਹੋਈਆਂ, ਸੀ ਜੋ ਚਿਰਾਂ ਤੋਂ ਬਿਸਰ ਰਾਈਆਂ।
 ਪੱਥ ਧਰਤੀ ਲੱਗਦੇ ਨਾ, ਜਾਂਦੇ ਚਾ ਨਾ ਅੱਜ ਸੰਭਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।
 ਮੇਲ ਚੌਲਿਆਂ ਗੁਰੂਆਂ ਦਾ, ਅੱਜ ਨਾਲ ਸਬੱਬਾਂ ਹੋਇਆ।
 ਵਿੱਚ ਸੀਨੇ ਜੰਮਿਆ ਜੋ ਬਿ੍ਹਗਾ ਨਾਲ ਹੰਝੂਆਂ ਧੋਇਆ।
 ਮਿਲ ਪਦੇ-ਹਾਣੀ-ਹਾਣੀਆਂ ਨੂੰ, ਦੇਖੋ ਰੱਬ ਦੇ ਖੇਡ ਨਿਰਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।
 ਵੇਹਲਾ ਸਮਾਂ ਦੇਖ ਸਾਰੇ ਜਾ ਵਿੱਚ ਕੰਟੀਨ ਦੇ ਬਹਿੰਦੇ।
 ਅੱਜ ਕਿਰੜਾ ਮੁੰਨਲਾ ਬਈ, ਚੇਲਾ ਨਾਲ ਸੈਨਤਾ ਕਹਿੰਦੇ।
 ਸਾਰੇ ਕਰਦੇ ਮੰਨ ਆਈਆਂ ਨਾ ਸੀ ਪੜਨ ਦੇ ਚਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।
 ਪੀ ਕੇ ਜਾਮ ਉਹ ਮਸਤੀ ਦਾ, ਕਹਿੰਦੇ ਰਲ ਕੇ ਤੰਗੜਾ ਪਾਈਏ।
 ਨਾ ਭੁੱਲਣ ਵਾਲੀ ਮੁੜ ਕੇ ਐਸੀ ਯਾਦ ਬਣਾ ਕੇ ਜਾਈਏ।
 ਰੱਬ ਰਾਖਾ ਸਭਨਾਂ ਦਾ ਜੈਥਿਆ ਸੱਜਣ ਨਾ ਲੱਭਦੇ ਭਾਲੇ।
 ਸੱਦਾ ਦੇ ਕੇ ਸੱਦ ਲਈ ਜੋ-ਜੋ ਪੜ੍ਹਦੇ ਸੀ ਜੰਡਿਆਲੇ।

ਕਿਵੇਂ ਝੱਲੂਰੀ ਵਿਛੋੜਾ

ਮਨ ਮਸਤੀ ਦਾ ਮੁੱਲ ਨਾ ਕੋਈ ਭਾਵੇਂ ਖਿੜ ਖਿੜ ਪੈਣ ਬਹਾਰਾਂ।
 ਦਿਲ ਮਿਲਿਆ ਦਿਲਦਾਰ ਨਾ ਭੁੱਲਦਾ ਸਾਥੀ ਹੋਣ ਲੱਖ ਹਜ਼ਾਰਾਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਹਾਣਦੀਆਂ।
 ਮੈਨੂੰ ਪੱਛ ਪੱਛ ਜਾਲਰੀਆਂ ਯਾਦਾਂ, ਤੇਰੇ ਤੇ ਕੀਤੇ ਮਾਣ ਦੀਆਂ।
 ਦੱਸ ਕੇਹੜੀਆ ਸੀ ਤੈਨੂੰ ਅਜ਼ਬੂਰੀਆਂ,
 ਜੋ ਜਾ ਕੇ ਪ੍ਰਦੇਸੀ ਬਹਿ ਗਿਆ।
 ਚਾਵਾਂ ਲਾਡਾਂ ਨਾਲ, ਬਲਾਇਆ ਅਪਿਸ਼ਾਨਾ,
 ਤੂੰ ਪਲਾਂ ਚ ਉਡਾ ਕੇ ਲੈ ਗਿਆ।
 ਪੱਲੇ ਬਿਛੋ ਦਾ ਪਰਾਗ ਪਾ ਕੇ ਮੇਰੇ, ਤੇ ਰੱਲਾਂ ਪੁੱਛੇ ਪਿਆਰ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਹਾਣਦੀਆਂ।
 ਰਹਿ ਰਾਏ ਅਰਮਾਨ ਦੱਬੇ ਦਿਲ ਦੇ,
 ਸਧਾਂ ਨਾ ਹੋਈਆਂ ਪੂਰੀਆਂ।
 ਮੇਰਾ ਚੈਨ ਤੱਤੜੀ ਦਾਰਿਆ ਲੁੱਟਿਆ,
 ਤੂੰ ਪਾ ਰਿਆ ਜਦੋਂ ਦਾ ਦੂਰੀਆਂ।
 ਮੈਨੂੰ ਵੱਡ ਵੱਡ ਖਾਲਰੀਆਂ ਰਾਤਾਂ,
 ਇਹ ਨੱਢੀਆਂ ਸਿਆਲ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਹਾਣਦੀਆਂ।
 ਬੂਟੇ ਪਿਆਰ ਵਾਲੇ ਦੀਆਂ ਕਾਹਨੂੰ ਜੈਥਿਆ,
 ਕਰੂਬਲਾਂ ਮਰੋੜ ਗਿਆ।
 ਮੈਨੂੰ ਚਾੜ ਕੇ ਖੁਆਬਾਂ ਵਾਲੀ ਬੇੜੀ,
 ਤੂੰ ਕਿਧਰ ਨੂੰ ਤੋਰ ਗਿਆ।
 ਲੈ ਰਾਏ ਲੁੱਟ ਕੇ ਜਿਨ੍ਹਾਂ ਦੇ ਦਿਲਜਾਨੀ,
 ਉਹ ਫਿਰਦੀਆਂ ਭਾਲਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਹਾਣਦੀਆਂ।
 ਮੈਨੂੰ ਪੱਛ ਪੱਛ ਜਾਲਰੀਆਂ ਯਾਦਾਂ, ਤੇਰੇ ਤੇ ਕੀਤੇ ਮਾਣ ਦੀਆਂ।

ਸੁੰਨਾ ਸੁੰਨਾ ਲੱਗੇ ਸਾਨੂੰ

ਪਤਾ ਨਹੀਂ ਕੀ ਸਾਡੇ ਉਤੇ ਵਰਤਿਆ ਏ ਕਹਿਰ ਨੀ।
ਸੁੰਨਾ ਸੁੰਨਾ ਲੱਗੇ ਸਾਨੂੰ, ਸੱਜਲਾਂ ਦਾ ਸ਼ਹਿਰ ਨੀ।
ਦਿਲ ਵਾਲੇ ਭੇਦ ਉਨ੍ਹਾਂ,
ਸਾਡੇ ਤੋਂ ਛੁਪਾ ਲਈ।
ਹਾਸੇ ਹਾਸੇ ਵਿਚ ਅਸੀਂ,
ਰੋਣੇ ਰੱਲ ਪਾ ਲਈ।
ਦੁੱਧ ਦੇ ਭੁਲੇਖੇ ਕਦੇ।
ਪੀ ਬੈਠੇ ਜ਼ਹਿਰ ਨੀ।
ਸੁੰਨਾ ਸੁੰਨਾ ਲੱਗੇ ਸਾਨੂੰ, ਸੱਜਲਾਂ ਦਾ ਸ਼ਹਿਰ ਨੀ।
ਰੀਝਾਂ ਲਾ ਲਾ ਗੁੰਦਿਆ ਸੀ,
ਹਾਰ ਜੋ ਪਿਆਰ ਦਾ।
ਹੋਇਆ ਨਾ ਨਸੀਬ ਸਾਨੂੰ,
ਸਾਡੇ ਦਿਲਦਾਰ ਦਾ।
ਸਵੇਰੇ ਨੂੰ ਉਡੀਕ ਦੇ ਸੀ,
ਛਲ ਰਾਈ ਦੁਪਹਿਰ ਨੀ।
ਸੁੰਨਾ ਸੁੰਨਾ ਲੱਗੇ ਸਾਨੂੰ, ਸੱਜਲਾਂ ਦਾ ਸ਼ਹਿਰ ਨੀ।
ਹੱਥੀਂ ਪਾਣੀ ਪਾ ਕੇ ਬੂਟਾ,
ਸਧਨਾਂ ਦਾ ਲਾਇਆ ਸੀ,
ਸੁੱਖ ਵੱਟੇ ਦੁੱਖ ਅਸੀਂ,
ਝੋਲੀ ਵਿਚ ਪਾਇਆ ਸੀ,
ਫੇਰ ਵੀ ਉਨ੍ਹਾਂ ਨੇ ਸਾਨੂੰ,
ਆਖ ਦਿੱਤਾ ਰੈਤ ਨੀ।
ਸੁੰਨਾ ਸੁੰਨਾ ਲੱਗੇ ਸਾਨੂੰ, ਸੱਜਲਾਂ ਦਾ ਸ਼ਹਿਰ ਨੀ।
ਰੋ ਰੋ ਅਸੀਂ ਰੋਰੇ ਐਸਾ,
ਜਿੰਦਰੀ ਨੂੰ ਲਾ ਲਿਆ।

ਉਨ੍ਹਾਂ ਦੇ ਵਿਛੋਤਿਆਂ ਨੇ,
ਵੱਡ ਵੱਡ ਖਾ ਲਿਆ
ਖਬਰੇ ਕੀ ਚੀਮੇ ਦਾ ਸੀ,
ਸਾਡੇ ਨਾਲ ਵੈਰ ਨੀ।
ਸੁੰਨਾ ਸੁੰਨਾ ਲੱਗੇ ਸਾਨੂੰ, ਸੱਜਲਾਂ ਦਾ ਸ਼ਹਿਰ ਨੀ।

ਕਿਹਨੂੰ ਕੀ ਆਖਾਂ

ਕਿਹਨੂੰ ਦੇਸ਼ ਦਿਆਂ ਕਿਹਨੂੰ ਆਖਾਂ ਮੈਂ,
 ਮੇਰਾ ਜੀਵਨ ਬਣ ਖਿਲਵਾੜ ਰਿਆ।
 ਮੈਂ ਕਿਸ ਨੂੰ ਦਿਲ ਦੀ ਗੱਲ ਦੱਸਾਂ,
 ਮੇਰਾ ਸਭ ਤੋਂ ਉਠ ਇਤਵਾਰ ਰਿਆ।
 ਬਣ ਬਣ ਕੇ ਜੋਕਾਂ ਜਿਸਮ ਵਿੱਚੋਂ,
 ਇਹ ਸੋਚਾਂ ਖੂਨ ਨਚੋੜ ਗਈਆਂ।
 ਸਭ ਕੁਝ ਛੱਡਿਆ ਜਿਹਨਾਂ ਲਈ,
 ਅੱਜ ਉਨ੍ਹਾਂ ਅੱਖਾਂ ਮੌੜ ਲਈਆਂ।
 ਹਾਉਂਕੇ ਭਰ ਰੌੰਦਾ ਦਿਲ ਚੰਦਰਾ,
 ਸੱਜਣਾਂ ਤਾਈਂ ਪੁਕਾਰ ਰਿਹਾ।
 ਕਿਹਨੂੰ ਦੇਸ਼ ਦਿਆਂ ਕਿਹਨੂੰ ਆਖਾਂ ਮੈਂ,
 ਮੇਰਾ ਜੀਵਨ ਬਣ ਖਿਲਵਾੜ ਰਿਆ।
 ਇਕ ਪਿਆਰ ਦਾ ਦੀਪ ਜਗਾਇਆ ਸੀ।
 ਉਹ ਵੀ ਝੱਖੜਾਂ ਅਲਾਂ ਬੁਝਾ ਦਿੱਤਾ।
 ਕੀਤਾ ਅਰਪਲ ਥਾਂ ਦਿਲ ਫੁੱਲਾਂ ਦੀ,
 ਉਹ ਵੀ ਸੋਹਲਿਆਂ ਨੇ ਠੁਕਰਾ ਦਿੱਤਾ।
 ਉਹ ਨਫਰਤ ਮੈਨੂੰ ਦਿੰਦੇ ਰਹੇ,
 ਪਰ ਮੈਂ ਵੰਡਦਾ ਸਤਿਕਾਰ ਰਿਹਾ।
 ਕਿਹਨੂੰ ਦੇਸ਼ ਦਿਆਂ ਕਿਹਨੂੰ ਆਖਾਂ ਮੈਂ,
 ਮੇਰਾ ਜੀਵਨ ਬਣ ਖਿਲਵਾੜ ਰਿਆ।
 ਸਭ ਜਾਣਦਿਆਂ ਹੋਇਆ ਵੀ ਮੈਂ,
 ਫੜ ਜਹਿਰ ਪਿਆਲੇ ਪੀ ਲਏ ਨੇ।
 ਕੁਝ ਆਖ ਦਿਆਂ ਇਸ ਭਰ ਵਾਜੋਂ,
 ਬੁੱਲ ਅਪਣੇ ਹੱਥੀਂ ਸੀ ਲਏ ਨੇ।
 ਵਾਂਗੂੰ ਗੁੰਗਿਆਂ ਉਸ ਬੇਰਹਿਮ ਤਾਈਂ,

ਮੇਰਾ ਦਿਲ ਤਰਲੇ ਪਾਉਂਦਾ ਪਿਆਰ ਰਿਹਾ।
ਕਿਹਨੂੰ ਦੋਸ਼ ਦਿਆਂ ਕਿਹਨੂੰ ਅਖਾਂ ਮੈਂ,
ਮੇਰਾ ਜੀਵਨ ਬਣ ਖਿਲਵਾੜ ਰਿਹਾ।
ਉਹਦੇ ਤੀਰੋਂ ਤਿੱਖੇ ਬੋਲਾਂ ਨੇ,
ਮੇਰੇ ਸੀਨੇ ਛੇਕ ਬਲਾ ਦਿੱਤੇ।
ਪਰਦੇ ਜੋ ਢੱਕਦੇ ਇੱਜਤਾਂ ਨੂੰ,
ਸ਼ਰਾਬਾਮ ਉਨ੍ਹਾਂ ਨੇ ਲਾ ਦਿੱਤੇ।
ਪਾਉਂਦਾ ਵਾਸਤੇ ਤਰਲੇ ਉਨ੍ਹਾਂ ਦੇ,
ਅੱਜ ਜੈਬਾ ਸਭ ਕੁਝ ਰਾਝ ਰਿਹਾ।
ਕਿਹਨੂੰ ਦੋਸ਼ ਦਿਆਂ ਕਿਹਨੂੰ ਅਖਾਂ ਮੈਂ,
ਮੇਰਾ ਜੀਵਨ ਬਣ ਖਿਲਵਾੜ ਰਿਹਾ।

ਕਿਸ ਨੂੰ ਆਖ ਸੁਣਾਵਾਂ

ਮੇਰੀ ਦਰਦ ਰਝਾਂਲੀ ਦੀ ਸੁਣ ਲਉ ਕਿਸ ਨੂੰ ਆਖ ਸੁਣਾਵਾਂ।
 ਇਸ ਝੁਠੀ ਜਿੰਦਗੀ ਲਈ ਮੈਂ ਪੈ ਗਈ ਕਿੰਨਾ ਕੁਰਾਹਾਵਾਂ।
 ਪੈਰ ਮੇਰੇ ਜਿਸ ਪਸੇ ਤੁਰ ਪਈ,
 ਆ ਨਹੀਂ ਸਕਦੇ ਵਾਪਸ ਮੁੜਕੇ।
 ਬੀਤਿਆ ਵੇਲੇ ਹੱਥ ਨਹੀਂ ਆਉਣਾ,
 ਇਹ ਮੇਰੀ ਤਕਦੀਰ ਦਾ ਵਰਕਾ, ਪਦਿਆ ਨਹੀਂ ਕਿਸੇ ਤੋਂ ਜਾਣਾ।
 ਮੇਰੀ ਦਰਦ ਰਝਾਂਲੀ ਦੀ ਸੁਣ ਲਉ ਕਿਸ ਨੂੰ ਆਖ ਸੁਣਾਵਾਂ।
 ਪੱਤੜੜ ਦੇ ਪੱਤਿਆਂ ਦੇ ਵਾਂਗ੍ਰੂੰ,
 ਮੇਰਾ ਨਾ ਕੋਈ ਅੱਜ ਟਿਕਾਣਾ।
 ਬਲਦਾ ਰੱਖਣ ਲਈ ਜਿੰਦ ਦਾ ਦੀਵਾ,
 ਤੇਲ ਮੈਂ ਆਪਣੇ ਰਤ ਦਾ ਪਾਵਾਂ।
 ਦਰ ਦਰ ਦੀ ਮੈਂ ਮੰਗਤੀ ਬਣ ਗਈ, ਮੈਂ ਦਰ ਦਰ ਅਲਖ ਜਗਾਵਾਂ।
 ਮੇਰੀ ਦਰਦ ਰਝਾਂਲੀ ਦੀ ਸੁਣ ਲਉ ਕਿਸ ਨੂੰ ਆਖ ਸੁਣਾਵਾਂ।
 ਕਿਸਮਤ ਨੇ ਜਦ ਮੌੜ ਲਿਆ,
 ਮੇਰਾ ਸਭ ਕੁਝ ਮੈਥੋਂ ਤੋੜ ਲਿਆ।
 ਸਾਰੀਆਂ ਸਾਂਸ਼ਾ ਜੱਗ ਦੀਆਂ ਮੁੱਕੀਆਂ,
 ਤੇ ਮੈਂ ਵਿਛੜੀ ਸਕੇ ਤਰਾਵਾਂ।
 ਖੁਸ਼ੀਆਂ ਵਾਲੇ ਰੀਤ ਵਿਸਰ ਗਏ, ਮੈਂ ਰੀਤ ਬਿਹੋ ਦੇ ਰਾਵਾਂ।
 ਮੇਰੀ ਦਰਦ ਰਝਾਂਲੀ ਦੀ ਸੁਣ ਲਉ ਕਿਸ ਨੂੰ ਆਖ ਸੁਣਾਵਾਂ।
 ਇਸ ਭੈੜੇ ਜੱਗ ਨੇ ਜੋ ਮੈਨੂੰ ਦਿੱਤਾ,
 ਉਹ ਦੱਸੋ ਮੈਂ ਕਿਵੇਂ ਤੁਲਾਵਾਂ।
 ਛੱਡ ਦਿਓ ਮੈਨੂੰ ਰਹਿਮ ਮੇਰੇ ਤੇ,
 ਨਾ ਦਿਓ ਮੈਨੂੰ ਝੁਠੀਆਂ ਰਾਵਾਂ।
 ਔਖੇ ਵੇਲੇ ਸਾਥ ਨਾ ਦਿੰਦਾ ਚੀਮਿਆਂ ਅਪਲੀ ਹੀ ਪ੍ਰਛਾਵਾਂ।
 ਮੇਰੀ ਦਰਦ ਰਝਾਂਲੀ ਦੀ ਸੁਣ ਲਉ ਕਿਸ ਨੂੰ ਆਖ ਸੁਣਾਵਾਂ।

ਹੰਝੂ ਰੋਕਿਆਂ ਰੁਕਦੇ ਨਾ

ਦੁੱਖ ਦੁਖੀ ਹੀ ਦੁਖੀ ਦਾ ਸਮਝਦਾ ਏ,
 ਤੇ ਦੁਖੀ ਦੁਖੀ ਦਾ ਦਰਦ ਵੰਡਾਵਦਾਂ ਏ।
 ਸੁਖੀ ਕੀ ਜਾਣੇ ਸਾਰ ਦੁੱਖ ਵਾਲੀ ਜਿਹੜਾ ਸੁੱਖ ਹੀ ਸੁੱਖ ਹੰਡਾਵਦਾਂ ਏ।
 ਕਿੰਝ ਸਮਝਾਵਾਂ ਸੱਜਲਾ ਵੇ, ਗੱਲ ਸਮਝਾਉਣੇ ਵਾਲੀ ਹੈ।
 ਧੰਨ ਪਰਾਇਆ ਲੁੱਟਣ ਦੀ ਸਭ ਨੂੰ ਸਭ ਤੋਂ ਕਾਹਲੀ ਹੈ।
 ਆ ਕੇ ਵਿਚ ਪ੍ਰਦੇਸਾਂ ਦੇ ਦੇਸ਼ ਪਿਆਰ ਭੁਲਾ ਦਿੱਤਾ।
 ਖੱਟਿਆ ਕੁਝ ਰਾਵਾਇਆ ਵੀ ਜੀਵਨ ਦਾ ਤੇ ਲਾ ਦਿੱਤਾ।
 ਰੋਜ਼ੀ ਰੋਟੀ ਸਮਝ ਲਿਆ ਹਰ ਜੀਵਨ ਦਾ ਸੁੱਖ ਮਿੱਤਰਾਂ।
 ਵਾਂਗ੍ਰੂੰ ਢੱਗਿਆਂ ਰੁਲਦੇ ਰਹੇ ਕਿਸ ਨੇ ਲੈ ਲਿਆ ਸੁੱਖ ਮਿੱਤਰਾਂ।
 ਸੋਨੇ ਦੀ ਚਿੜੀਆ ਸੀ ਜੇਹੜੀ ਉਸ ਤੋਂ ਹੋ ਗਏ ਵੱਖ ਸੱਜਲਾਂ।
 ਭੱਜੇ ਫਿਰਦੇ ਵਿਚ ਪ੍ਰਦੇਸਾਂ ਦੇ ਸਾਡੇ ਪਾਸ ਨਾ ਸਾਡਾ ਕੱਖ ਸੱਜਲਾਂ।
 ਕੁੱਝ ਭੁੱਖ ਦੇ ਮਾਰੇ ਨਿਕਲੇ ਪਏ ਕੁੱਝ ਕੱਢੇ ਇਨ੍ਹਾਂ ਵਿਹਾਰਾਂ ਨੇ।
 ਕੁੱਝ ਮਿਸ਼ਨੇਦਾਰਾਂ ਲੋਕਾਂ ਨੇ ਕੁੱਝ ਸਮੇਂ ਦੀਆਂ ਸਰਕਾਰਾਂ ਨੇ।
 ਦੱਬੇ ਦਿਲ ਦੇ ਸਭ ਅਰਮਾਨਾਂ ਨੂੰ ਪੂਰੇ ਕੀਕਣ ਦੱਸ ਕਰੀਏ।
 ਦਿਲ ਰੌਂਦਾ ਤੇ ਮੁੱਖ ਹੱਸਦਾ ਏ ਪਲ ਪਲ ਜਿਉਂਦੇ ਹੀ ਮਰੀਏ।
 ਹੋ ਗਏ ਧੀਆਂ ਪੁੱਤ ਬਿਗਾਨੇ ਅਸੀਂ ਬਿਗਾਨੇ ਹੋ ਗਏ ਆ।
 ਚੱਲੇ ਦੀ ਚਾਨਣ ਲੱਭਣ ਲਈ ਵਿਚ ਹਨੇਰਿਆਂ ਖੋ ਗਏ ਆ।
 ਭਾਈ ਭਾਈ ਨੂੰ ਦੁਰਕਾਰ ਗਿਹਾ ਮਾਂ ਪਿਉ ਦੀ ਇੱਜਤ ਰੱਖਦੇ ਨਾ।
 ਸਭ ਫਰਜ ਨਿਤਾਉਣੇ ਭੁੱਲ ਬੈਠੇ ਪਰ ਗੱਲਾਂ ਕਰਦੇ ਥੱਕਦੇ ਨਾ।
 ਚੀਮਿਆਂ ਤੁਰ ਪਿਆ ਉਸ ਰਾਹਾਂ ਤੇ ਜੋ ਮੰਜ਼ਿਲ ਨੂੰ ਛੁੱਕਦੇ ਨਾ।
 ਹਲਚੱਲ ਮੱਚ ਗਾਈ ਵਿਚ ਸੀਨੇ ਦੇ ਹੰਝੂ ਵਰਾਦੇ ਰੋਕਿਆਂ ਰੁਕਦੇ ਨਾ।

ਸੁਪਨਾ ਆਇਆ ਹਾਣੀ ਦਾ

ਉਠ ਕੇ ਦੇਖਾ ਚਾਰ ਚੁਫੇਰੇ ਸੁਪਨਾ ਆਇਆ ਹਾਣੀ ਦਾ।
ਧੱਕ ਧੱਕ ਕਰਕੇ ਧੜਕਿਆ ਸੀਨਾ ਮੈਂ ਡੁੱਬ ਜਾਣੀ ਦਾ।
ਆਉਂਦਾ ਰਹੇ ਖਿਆਲ ਸਦਾ ਅਪਲੇ ਦਿਲਦਾਰ ਦਾ।
ਕੀਕਲ ਭੁੱਲ ਜਾਂ ਚੇਤਾ ਕੀਤੇ ਕੌਲ ਕਰਾਰ ਦਾ।
ਭਰ ਭਰ ਨੀਰ ਨੈਲਾਂ ਚੋਂ ਵੱਗਦਾ ਵੱਗਦਾ ਹੜ ਜਿਉਂ ਪਾਣੀ ਦਾ।
ਧੱਕ ਧੱਕ ਕਰਕੇ ਧੜਕਿਆ ਸੀਨਾ ਮੈਂ ਡੁੱਬ ਜਾਣੀ ਦਾ।
ਚਾੜ੍ਹ ਕੇ ਪੀਂਘ ਹਲਾਚੇ ਕਿਉਂ ਅੱਧ ਵਾਟੇ ਛੱਡਿਆ ਵੇ।
ਦੱਸ ਕਿਸ ਨੂੰ ਦਰਦ ਸੁਲਾਵਾਂ ਜੋ ਸੀਨੇ ਵਿਚ ਦੱਸਿਆ ਵੇ।
ਏਥੇ ਕੋਈ ਨਾ ਦਰਦੀ ਦਿੱਸਦਾ ਮੈਨੂੰ ਦਰਦ ਰਝਾਣੀ ਦਾ।
ਧੱਕ ਧੱਕ ਕਰਕੇ ਧੜਕਿਆ ਸੀਨਾ ਮੈਂ ਡੁੱਬ ਜਾਣੀ ਦਾ।
ਸੱਜਲਾਂ ਜਦ ਸੱਜਲਾਂ ਤੋਂ ਸੱਜਲ ਕਿਧਰੇ ਵਿੱਛੜ ਜਾਂਦੇ ਨੇ।
ਫਿਰਦੇ ਕੂੰਜ ਵਾਂਗ ਕੁਰਲਾਉਂਦੇ ਨਾ ਉਹ ਦੇਖੇ ਜਾਂਦੇ ਨੇ।
ਚੇਤਾ ਵਾਚ ਵਾਚ ਫਿਰ ਆਉਂਦਾ ਬੀਤੀ ਹੋਈ ਕਹਾਣੀ ਦਾ।
ਧੱਕ ਧੱਕ ਕਰਕੇ ਧੜਕਿਆ ਸੀਨਾ ਮੈਂ ਡੁੱਬ ਜਾਣੀ ਦਾ।
ਆਪਾ ਕਦੇ ਬੈਠ ਕੇ ਕੱਠੇ ਚੀਮਿਆਂ ਬਾਤਾਂ ਪਾਉਂਦੇ ਰਹੇ।
ਕਰ ਕਰ ਨਾ ਵਿੱਛੜਨ ਦੇ ਵੱਖਰਾ ਹੀ ਸਵਰਗ ਵਸਾਉਂਦੇ ਰਹੇ।
ਯਾਦਾਂ ਵਕਤ ਰੌੜ ਲੈ ਜਾਵੇ ਬਾਅਦ ਹੈ ਕੀ ਜੋਰ ਪ੍ਰਾਣੀ ਦਾ।
ਧੱਕ ਧੱਕ ਕਰਕੇ ਧੜਕਿਆ ਸੀਨਾ ਮੈਂ ਡੁੱਬ ਜਾਣੀ ਦਾ।

ਸੱਜਲਾਂ ਦੇ ਨਾਂ

ਸਾਡਾ ਜੀਲਾ ਵੀ ਗੁਨਾਹ ਸਾਡਾ ਮਰਨਾ ਵੀ ਗੁਨਾਹ।
ਜਿੰਦ ਕਿਵੇਂ ਲਿਖ ਜਾਈਏ ਅਸੀਂ ਸੱਜਲਾਂ ਦੇ ਨਾਂ।
ਦੇ ਕੇ ਪਿਆਰ ਦੇ ਹੁਲਾਰੇ ਪੀਂਘਾਂ ਅੰਬਰੀਂ ਚੜਾਈਆਂ।
ਲੈ ਗਏ ਲੁੱਟ ਪੁੱਟ ਸਾਨੂੰ ਅਸੀਂ ਦਿੰਦੇ ਰਹੇ ਦੁਹਾਈਆਂ।
ਵੱਖ ਵੱਖ ਕਰ ਦਿੱਤੇ ਸਾਡੇ ਵੱਸਦੇ ਰਹਾਂ।।।

ਸਾਡਾ ਜੀਲਾ ਵੀ ਗੁਨਾਹ ਸਾਡਾ ਮਰਨਾ ਵੀ ਗੁਨਾਹ।
ਉਠ ਸਰਗ੍ਰੀ ਦੇ ਵੇਲੇ ਪਾਣੀ ਭਰਨ ਰਕਾਨਾ।
ਇੱਕ ਦੂਜੇ ਤੋਂ ਪਿਆਰ ਹੋਇਆ ਲੱਗਦਾ ਦੀਵਾਨਾ।
ਨਾਂ ਉਹ ਮੁੜ ਕੱਠੇ ਹੋਣੇ ਉਹੀ ਘੜੀ ਉਹੀ ਥਾਂ।।।

ਸਾਡਾ ਜੀਲਾ ਵੀ ਗੁਨਾਹ ਸਾਡਾ ਮਰਨਾ ਵੀ ਗੁਨਾਹ
ਵੇਲਾ ਬੀਤਿਆ ਨਾ ਹੱਥ ਕਦੇ ਆਉਂਦਾ ਸਾਰੇ ਕਹਿੰਦੇ।
ਦਿੱਤੇ ਸਮੌਂ ਜੋ ਜਖਮ ਧੋਵੇ ਹੰਕੂਆਂ ਨਾ ਪੈਂਦੇ।

ਸਾਨੂੰ ਜੀਦਿਆਂ ਹੀ ਪਾਇਆ ਉਨ੍ਹਾਂ ਮੋਇਆਂ ਵਾਲੀ ਥਾਂ।।।

ਸਾਡਾ ਜੀਲਾ ਵੀ ਗੁਨਾਹ ਸਾਡਾ ਮਰਨਾ ਵੀ ਗੁਨਾਹ।
ਸਦਾ ਰਾਮਾਂ ਦੇ ਸਮੁੰਦਰ ਚ ਢੁੱਬ ਢੁੱਬ ਜਾਣਾ।
ਫਸੇ ਮੰਝਧਾਰ ਵਿਚ ਨਾ ਕੋਈ ਦਿਸਦਾ ਟਿਕਾਣਾ।
ਹੋ ਗਏ ਚੀਮਿਆਂ ਬਿਗਾਨੇ ਜਿਨ੍ਹਾਂ ਫੜਨੀ ਸੀ ਥਾਂ।।।

ਸਾਡਾ ਜੀਲਾ ਵੀ ਗੁਨਾਹ ਸਾਡਾ ਮਰਨਾ ਵੀ ਗੁਨਾਹ।
ਜਿੰਦ ਕਿਵੇਂ ਲਿਖ ਜਾਈਏ ਅਸੀਂ ਸੱਜਲਾਂ ਦੇ ਨਾਂ।।।

ਪੁੱਛਦੀਆਂ ਨਾਲ ਦੀਆਂ

ਮਨ ਮਸਤੀ ਦਾ ਮੁੱਲ ਨਾ ਕੋਈ, ਖਿੜ ਖਿੜ ਪੈਣ ਬਹਾਰਾਂ।
 ਦਿਲ ਮਿਲਿਆ ਦਿਲਦਾਰ ਨਾ ਭੁੱਲਦਾ, ਭਾਵੇਂ ਕਰੀਏ ਯਤਨ ਹਜ਼ਾਰਾਂ।
 ਮੈਨੂੰ ਪੱਛ ਪੱਛ ਜਾਲਰੀਆਂ ਯਾਦਾਂ, ਤੇਰੇ ਹੀ ਖਿਆਲ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ,
 ਇਹ ਪੁੱਛਦੀਆਂ ਨਾਲ ਦੀਆਂ।
 ਦੱਸ ਕੇਹੜੀਆ ਸੀ ਤੈਨੂੰ ਮਜਬੂਰੀਆਂ,
 ਜੋ ਜਾ ਕੇ ਪ੍ਰਦੇਸੀ ਬਹਿ ਗਿਆਂ।
 ਚਾਵਾਂ ਲਾਡਾਂ ਨਾਲ ਬਲਾਇਆ ਅਸ਼ਿਆਨਾ,
 ਪਲਾਂ ਚ ਉਡਾ ਕੇ ਲੈ ਗਿਆਂ।
 ਪੱਲੇ ਬਿੜੋਂ ਦਾ ਪਰਾਗਾ ਪਾ ਕੇ ਮੇਰੇ, ਤੂੰ ਗੱਲਾਂ ਪੁੱਛੇ ਪਿਆਰ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਨਾਲ ਦੀਆਂ।
 ਰਹੇ ਅਰਮਾਨ ਦੱਬੇ ਦਿਲ ਮੇਰੇ,
 ਸੱਧਰਾਂ ਨਾ ਹੋਈਆਂ ਪੂਰੀਆਂ।
 ਮੇਰਾ ਚੈਨ ਤੱਤੜੀ ਦਾ ਗਿਆ ਲੱਟਿਆ,
 ਪਾ ਗਿਆ ਜਦੋਂ ਦਾ ਦੂਰੀਆਂ।
 ਮੈਨੂੰ ਵੱਡ ਵੱਡ ਖਾਂਦੀਆਂ ਨੇ ਰਾਤਾਂ,
 ਇਹ ਠੰਡੀਆ ਸਿਆਲ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਨਾਲ ਦੀਆਂ।
 ਬੂਟੇ ਫਿਆਰ ਵਾਲੇ ਦੀਆਂ ਕਾਹਨੂੰ ਜੈਬਿਆ,
 ਕਰੂੰਬਲਾਂ ਮਰੋੜ ਗਿਆਂ।
 ਮੈਨੂੰ ਚਾੜ੍ਹ ਕੇ ਖੁਆਬਾਂ ਵਾਲੀ ਬੇੜੀ,
 ਤੂੰ ਕਿਧਰ ਨੂੰ ਤੋਰ ਗਿਆ।
 ਲੈ ਗਏ ਲੁੱਟ ਕੇ ਜਿਨ੍ਹਾਂ ਦੇ ਦਿਲਜਾਨੀ,
 ਉਹ ਫਿਰਦੀਆਂ ਭਾਲ ਦੀਆਂ।
 ਕਿਵੇਂ ਝੱਲੂਰੀ ਵਿਛੋੜਾ ਮੈਨੂੰ ਦੱਸ ਜਾ, ਇਹ ਪੁੱਛਦੀਆਂ ਨਾਲ ਦੀਆਂ।

ਸੱਜਣ ਵਸੇਂਦਾ ਸਾਡਾ ਦੂਰ

ਉਡ ਜਾ ਵੇ ਕਾਂਵਾਂ, ਉਡ ਜਾ ਵੇ ਕਾਂਵਾਂ।
 ਉਡ ਜਾ ਵੇ ਕਾਂਵਾਂ, ਸਾਡੇ ਬੈਠ ਨਾ ਬਨੇਤਿਆਂ ਤੇ।
 ਸੱਜਣ ਵਸੇਂਦਾ ਸਾਡਾ ਦੂਰ।
 ਦੇਵੀਂ ਤੂੰ ਸੁਨੇਹਾ ਜਾ ਕੇ ਮੇਰਾ ਤੱਤੜੀ ਦਾ,
 ਇਕ ਵਾਰੀ ਮਿੱਲ ਜਾਵੇ ਜ਼ਰੂਰ।
 ਪੱਛੋਂ ਵਿੱਚੋਂ ਆਉਂਦੀਆਂ ਘਟਾਵਾਂ ਜਦੋਂ ਕਾਲੀਆਂ,
 ਮਿੰਨੀ ਮਿੰਨੀ ਪੈਣ ਲੱਗੇ ਭੂਰ।
 ਐਸੀਆਂ ਮੈਂ ਪਾਵਾਂ ਚੜ ਕੇ ਚੁਬਾਰੇ,
 ਪਰ ਲੱਗਦੀ ਮੰਜ਼ਿਲ ਹਾਲੇ ਦੂਰ।
 ਕੋਲ ਹੋਵੇ ਦੇਖੇ ਕਿਵੇਂ ਮੇਰੇ ਹੁਸਨ ਤੇ,
 ਛੁਟ ਛੁਟ ਚਤ੍ਰਿਆ ਸਰੂਰ।
 ਉਡ ਜਾ ਵੇ ਕਾਂਵਾਂ, ਸਾਡੇ ਬੈਠ ਨਾ ਬਨੇਤਿਆਂ ਤੇ।
 ਸੱਜਣ ਵਸੇਂਦਾ ਸਾਡਾ ਦੂਰ।
 ਤੜਕੇ ਨੂੰ ਉਠ ਕੇ ਜਾਂ ਦੁੱਧ ਚ ਮਹਾਲੀ ਪਾਵਾਂ,
 ਛੇੜ ਦੇਵਾਂ ਯਾਦਾਂ ਵਾਲੇ ਰੀਤ।
 ਮਾਹੀਆ ਮੇਰੇ ਹਾਣ ਦਿਆ ਮੇਰੇ ਕੋਲੋਂ ਦੂਰ ਰਹਿ ਕੇ,
 ਕਿਵੇਂ ਜੀਉਂਦੀ ਰੱਖੇਗਾ ਪ੍ਰੀਤ।
 ਰੁਲ ਜਾਓ ਪਿਆਰ ਤੇਰਾ ਰਾਹਾਂ ਅਧਵਾਟਿਆਂ ਚ,
 ਮਿੰਦਰੀ ਤੋਂ ਹੋ ਕੇ ਮਜਬੂਰ।
 ਉਡ ਜਾ ਵੇ ਕਾਂਵਾਂ, ਸਾਡੇ ਬੈਠ ਨਾ ਬਨੇਤਿਆਂ ਤੇ।
 ਸੱਜਣ ਵਸੇਂਦਾ ਸਾਡਾ ਦੂਰ।
 ਚਾਵਾਂ ਤੇ ਮਲ੍ਹਾਵਾਂ ਨਾਲ ਤੋਤਿਆ ਸੀ ਜਦੋਂ ਤੈਨੂੰ,
 ਉਹੋ ਯਾਦ ਆਉਂਦੇ ਮੈਨੂੰ ਪੱਲ।
 ਉਨ੍ਹਾਂ ਹੀ ਵਿਚਾਰਾਂ ਅਤੇ ਸੋਚਾਂ ਵਿਚ ਤੁਰੀ ਫਿਰਾਂ,
 ਪੈਣ ਮੇਰੇ ਕਾਲਜੇ ਨੂੰ ਸੱਲ।

ਦੇਰ ਨਾ ਲਗਾਈ ਜੈਥੇ ਮੁੜਿਆ ਤੂੰ ਵਤਨਾਂ ਨੂੰ,
ਖੜੀ ਵੇ ਉਡੀਕੇ ਤੇਰੀ ਹੂਰਾ।
ਉਡ ਜਾ ਵੇ ਕਾਂਵਾਂ, ਸਾਡੇ ਬੈਠ ਨਾ ਬਨੇਰਿਆਂ ਤੇ।
ਸੱਜਣ ਵਸੇਂਦਾ ਸਾਡਾ ਦੂਰਾ।

ਛੁੱਟੀ ਲੈ ਕੇ ਅਜਾ ਹਾਣੀਆਂ

ਛੁੱਟੀ ਲੈ ਕੇ ਅਜਾ ਹਾਣੀਆਂ, ਐਖਾ ਹੋ ਗਿਆ ਹੈ ਦਿਲ ਸਮਝਾਉਣਾ।
ਜੇ ਢਲ ਰਾਈ ਜਵਾਨੀ ਰੁਲ ਕੇ,
ਈਦੋਂ ਬਾਏ ਕੀ ਤੰਬੇ ਨੂੰ ਅੱਗ ਲਾਉਣਾ।
ਬੜਾ ਤੜਫਾਇਆ ਤੇਰੇ,
ਲਾਭਿਆਂ ਉਡੀਕਾਂ ਵੇ।
ਕਿੰਨੇ ਲੰਘ ਰਾਏ ਮਹੀਨੇ,
ਸਾਲ ਗਿਲਦਿਆਂ ਤਰੀਕਾਂ ਵੇ।
ਕਿਹੜੀ ਸਾਥੋਂ ਹੋ ਰਾਈ ਰਾਲਤੀ,
ਖਤ ਭੁੱਲ ਵੀ ਗਿਆਂ ਤੂੰ ਸਾਨੂੰ ਪਾਉਣਾ।
ਛੁੱਟੀ ਲੈ ਕੇ ਅਜਾ ਹਾਣੀਆਂ, ਐਖਾ ਹੋ ਗਿਆ ਹੈ ਦਿਲ ਸਮਝਾਉਣਾ।
ਉਹ ਭੁੱਲ ਰਾਏ ਨੇ ਕਿੱਦਾਂ।
ਤੈਨੂੰ ਦਿਨ ਜੋ ਪਿਆਰ ਦੇ,
ਰਹਿੰਦੇ ਨੇ ਸ਼ਰੀਕ ਮੈਨੂੰ,
ਮੇਹਣੇ ਤਾਹਨੇ ਮਾਰ ਦੇ।
ਜੋ ਤੀਰਾਂ ਵਾਂਗ੍ਰਾ ਸੀਨਾ ਬਿੰਨਦੇ,
ਬੋਲ ਚੀਮਿਆਂ ਸ਼ਰੀਕਾਂ ਦਾ ਪਰਾਉਣਾ।
ਛੁੱਟੀ ਲੈ ਕੇ ਅਜਾ ਹਾਣੀਆਂ, ਐਖਾ ਹੋ ਗਿਆ ਹੈ ਦਿਲ ਸਮਝਾਉਣਾ।
ਆਹੀ ਚਾਚ ਦਿਨ ਹੁੰਦੇ,
ਹੱਸਣ ਰਸਾਉਣ ਦੇ।
ਆਪਣੇ ਪਿਆਰਿਆਂ ਨੂੰ,
ਘੁੱਟ ਰਾਲ ਲਾਉਣ ਦੇ।
ਰਾਲ ਮਿਲ ਮੌਜਾਂ ਮਾਣੀਏ,
ਕਿਹੜਾ ਵਾਰ ਵਾਰ ਜੱਗ ਉੱਤੇ ਆਉਣਾ।
ਛੁੱਟੀ ਲੈ ਕੇ ਅਜਾ ਹਾਣੀਆਂ, ਐਖਾ ਹੋ ਗਿਆ ਹੈ ਦਿਲ ਸਮਝਾਉਣਾ।
ਬੜੀ ਵਾਰੀ ਕੀਤੀ ਤੈਨੂੰ,

ਚੀਮਿਆਂ ਤਾਕੀਦ ਵੇ।
ਲੰਘ ਨਾ ਵੇ ਜਾਵੇ,
ਕਿਤੇ ਐਤਕੀ ਵੀ ਈਦ ਵੇ।
ਆਖੀ ਸਾਹਿਬ ਅਪਣੇ ਨੂੰ,
ਜਾ ਕੇ ਰੁੱਸਿਆ ਮੈਂ ਸੱਜਲ ਮਨਾਉਣਾ।
ਛੁੱਟੀ ਲੈ ਕੇ ਆਜਾ ਹਾਣੀਆਂ, ਔਖਾ ਹੋ ਰਿਆ ਹੈ ਦਿਲ ਸਮਝਾਉਣਾ।

ਛੋਲ ਦੀ ਚਿੱਠੀ

ਖੁਸ਼ੀ ਵਿੱਚ ਨੱਚਦੀ ਫਿਰੇ, ਉਹਦੇ ਛੋਲ ਦੀ ਚਿੱਠੀ ਕੱਲ ਆਈ।
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।
ਤੂੰ ਕੀ ਜਾਣੇ ਬਥਰ ਚੰਨਾ, ਕਿਵੇਂ ਖੁਸ਼ੀਆਂ ਨੇ ਦਿਲ ਵਿੱਚ ਮੇਰੇ।
ਚੇਤੇ ਆ ਰਾਏ ਜਿੰਦਰੀ ਦੇ, ਪਲ ਪਲ ਜੋ ਬਿਤਾਏ ਨਾਲ ਤੇਰੇ।
ਸਾਰੇ ਰਹਿੰਦੇ ਹੋ ਰਾਈ ਬਾਵਰੀ, ਤੇ ਸੈਂ ਖੁਸ਼ੀਆਂ ਜਾਵਾਂ ਨਾ ਸਮਾਈ।
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।
ਹਰ ਵੇਲੇ ਰਹਿੰਦੀ ਪੜ੍ਹੀ, ਜਦੋਂ ਕੰਮ ਤੋਂ ਵੇਹਲ ਮਿਲ ਜਾਵੇ।
ਕਿਸੇ ਭਾ ਦੇ ਚਾਰ ਵਰਕੇ, ਸਾਨੂੰ ਚਿੱਠੀ ਚੋਂ ਸੱਜਣ ਮਿਲ ਜਾਵੇ।
ਸੌਂਦੀ ਮੈਂ ਸਰਹਾਣੇ ਰੱਖ ਕੇ, ਜਦੋਂ ਜਾਗ ਆਵੇ ਸੀਨੇ ਨਾਲ ਲਾਈ।
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।
ਭਾਬੀ ਮੈਨੂੰ ਰਹੇ ਛੇੜ੍ਹਦੀ, ਰੱਖ ਨੀ ਨਲਾਨੇ ਰਾਤ ਜੇਰਾ।
ਹਰ ਵੇਲੇ ਝਾਕੇ ਬਾਹਰ ਨੂੰ, ਹੁਣ ਕੰਮ ਚ ਲੱਗੇ ਨਾ ਦਿਲ ਤੇਰਾ।
ਅਪ ਤਾਂ ਤੂੰ ਹੋਣਾ ਕਮਲੀ, ਸਾਰਾ ਟੱਬਰ ਨਾ ਕਰ ਦੇਈਂ ਸਦਾਈ।
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।
ਦੇਖੀਂ ਹੁਣ ਮੇਰੇ ਹਾਣੀਆਂ, ਕਿਤੇ ਹੋਰ ਨਾ ਲਾਈਂ ਮੈਨੂੰ ਲਾਰਾ।
ਇਸ ਵੇਂ ਨਿਮਾਲੀ ਜਿੰਦ ਦਾ, ਹੈ ਨਾ ਤੇਰੇ ਤੋਂ ਬਰੈਰ ਕੋਈ ਸਹਾਰਾ।
ਮੁਝਿਆ ਤੂੰ ਵਤਨਾਂ ਨੂੰ, ਝੱਲੀ ਜਾਂਦੀ ਨਹੀਓਂ ਜੈਥਿਆ ਜੁਦਾਈ।-
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।
ਭੱਜ-ਭੱਜ ਚੜ੍ਹੇ ਪੌੜੀਆਂ, ਬਿਨ੍ਹਾ ਪੀਤਿਓਂ ਫਿਰੇ ਨਸ਼ਿਆਈ।

ਕਲੀ

ਪੀ ਕੇ ਸਬਰਾਂ ਦੇ ਘੁੱਟ ਆ ਗਿਆ ਟਿੱਲੇ ਰੌਰਖ ਦੇ।
 ਹਰ ਇਕ ਰੱਲ ਦੇ ਤਾਈ ਸੌ ਸੌ ਵਾਰ ਵਿਚਾਰੇ।
 ਵਿਚ ਵੀਰਾਗ ਦੇ ਕਦੇ ਰੋਂਦਾ ਤੇ ਕਦੀ ਹੱਸਦਾ ਬਈ।
 ਛਮ ਛਮ ਨੀਰ ਨੈਂਲਾਂ ਚੌਂ ਅੱਜ ਰਾਂਝੇ ਦੇ ਜਾਵੇ।
 ਰਾਲ ਵਿਚ ਪੱਲਾ ਪਾ ਕੇ ਟੇਕਿਆ ਮੱਥਾ ਨਾਥ ਨੂੰ।
 ਅਦਬ ਹਲੀਮੀ ਦੇ ਨਾਲ ਹੱਥ ਚਰਨਾਂ ਨੂੰ ਲਾਵੇ।
 ਸਾਰਾ ਹਾਲ ਬੀਤਿਆ ਖੋਲ ਸੁਣਾਇਆ ਧੀਦੇ ਨੇ।
 ਚੇਲੇ ਖੜ੍ਹੇ ਦੇਖਦੇ ਸੀ ਟਿੱਲੇ ਦੇ ਸਾਰੇ।
 ਨੌਕਰ ਰੱਖ ਕੇ ਮੈਨੂੰ ਬਿਨ ਮਜ਼ਦੂਰੀ ਤੋਹਿਆ।
 ਮਰ ਜਾਏ ਕੈਦੇ ਚੂਚਕ ਵਿਚ ਨਰਕਾਂ ਦੇ ਜਾਵੇ।
 ਕਿਹੜਾ ਮੂੰਹ ਲੈ ਕੇ ਮੈਂ ਜਾਵਾਂ ਤਖਤ ਹਜ਼ਰੇ ਨੂੰ।
 ਤਾਹਨੇ ਭਾਬੀਆਂ ਦੇ ਜਾਣੇ ਨਾ ਸਹਾਰੇ।
 ਕਿਵੇਂ ਭੁੱਲ ਜਾਂ ਨਾਥਾਂ ਦੱਸ ਮੈਂ ਜੱਟੀ ਹੀਰ ਨੂੰ।
 ਜੀਹਦੀ ਖਾਤਰ ਮੰਗੂ ਮੈਂ ਝੱਲਾਂ ਵਿਚ ਚਾਰੇ।
 ਤੇਰੀ ਕਰਨੀ ਦਾ ਤਾਂ ਡੌਕਾਂ ਜੱਗ ਵਿਚ ਵੱਜਦਾ ਹੈ।
 ਰੱਲਾਂ ਕਰਦੇ ਲੋਕੀ ਬੈਠ ਪਿੰਡਾਂ ਵਿਚ ਸਾਰੇ।
 ਤੇਰੀ ਔਠ ਤਕਾ ਕੇ ਆਗਿਆ ਤੇਰੇ ਟਿੱਲੇ ਤੇ।
 ਤਾਈਉਂ ਜਾਣਾ ਜੇ ਮੁੰਦਰਾਂ ਪਾੜ ਨੂੰ ਪਾਵੇ।
 ਖਾਤਰ ਹੀਰ ਦੀ ਸੈਂ ਛੱਡਿਆ ਤਖਤ ਹਜ਼ਰੇ ਨੂੰ।
 12 ਸਾਲ ਕੱਟੇ ਸੈਂ ਪਾਲੀ ਮੱਝਾਂ ਦਾ ਬਲਕੇ।
 ਕਾਂਠੋਂ ਹੰਲਸ ਬਣਾਉਣਾ ਆਉਂਦਾ ਨਈ ਜੇ ਰੌਰਖਾ।
 ਛੱਡ ਕੇ ਭਰਤੀ ਜੈਬਿਆ ਤੋੜ ਮਾਲਾ ਦੇ ਮਲਕੇ।
 ਛੱਡ ਕੇ ਭਰਤੀ ਜੈਬਿਆ ਤੋੜ ਮਾਲਾ ਦੇ ਮਲਕੇ।

ਉਠ ਕਰ ਹੋਸ਼ ਸੱਸੀਏ

ਘੇਰਾ ਕਿਹੜੀਆਂ ਨੀਂਦਾਂ ਤੈਨੂੰ ਪਾਇਆ, ਤੂੰ ਉਠ ਕਰ ਹੋਸ਼ ਸੱਸੀਏ।
 ਫੇਰ ਮਾਰੇਂਗੀ ਕੰਧਾਂ ਨਾਲ ਟੱਕਰਾਂ, ਲੈ ਰਾਏ ਜਾ ਬਲੋਚ ਸੱਸੀਏ।
 ਸੱਸੀ ਉਠ ਕੇ ਜਾ ਦੇਖਿਆ ਚੁਫੇਰੇ,
 ਪੱਟਾਂ ਤੇ ਹੱਥ ਮਾਰ ਪਿੱਟਦੀ।
 ਵਾਂਗੂੰ ਕੂੰਜ ਦੇ ਫਿਰੇ ਉਹ ਕੁਰਲਾਉਂਦੀ,
 ਨੈਣਾਂ ਵਿੱਚੋਂ ਨੀਰ ਸਿੱਟਦੀ।
 ਤੇਰੇ ਕਰਮਾਂ ਦਾ ਜੋ ਸੀ ਤੈਨੂੰ ਮਿਲਿਆ,
 ਕਿਸੇ ਤੇ ਕਾਹਦਾ ਦੇਸ਼ ਸੱਸੀਏ।
 ਘੇਰਾ ਕਿਹੜੀਆਂ ਨੀਂਦਾਂ ਤੈਨੂੰ ਪਾਇਆ, ਤੂੰ ਉਠ ਕਰ ਹੋਸ਼ ਸੱਸੀਏ।
 ਫਿਰੇ ਲੱਭਦੀ ਉਹ ਉਠਾਂ ਦੀ ਪੈੜਾਂ,
 ਤੇ ਨੰਗੇ ਪੈਰੀਂ ਜਾਵੇ ਭੱਜਦੀ।
 ਪੁਨੂੰ ਛੱਡ ਕੇ ਨਾ ਰਿਆ ਕੋਈ ਨਿਸ਼ਾਨੀ,
 ਫਿਰੇਂਗੀ ਕਿੱਥੇ-ਕਿੱਥੇ ਲੱਭਦੀ।
 ਰੇਤੇ ਬਲਾਂ ਦੇ ਨੇ ਲੈਲਾ ਪੈਰਾਂ ਨਾਲੋਂ,
 ਹੈ ਮਾਸ ਤਾਈਂ ਨੇਚ ਸੱਸੀਏ।
 ਘੇਰਾ ਕਿਹੜੀਆਂ ਨੀਂਦਾਂ ਤੈਨੂੰ ਪਾਇਆ, ਤੂੰ ਉਠ ਕਰ ਹੋਸ਼ ਸੱਸੀਏ।
 ਦੁੱਖਾਂ ਜੰਮਦੀ ਨੂੰ ਤੈਨੂੰ ਅਾਣ ਘੇਰਿਆ,
 ਰੋੜੀ ਵਿਚ ਕਾਰਾਂ ਕਾਲੀਆਂ।
 ਤੈਨੂੰ ਵਿਚ ਸੀ ਸੰਦੂਕ ਪਾ ਕੇ ਰੋੜਿਆ,
 ਤੂੰ ਨਦੀਆਂ ਚ ਲਾਵੇਂ ਤਾਰੀਆਂ।
 ਸਦਾ ਤੇਰਿਆਂ ਹੀ ਦਿੱਤਾ ਤੈਨੂੰ ਧੋਖਾ,
 (ਜੈਥੇ) ਤੇ ਕਾਹਦਾ ਰੋਸ ਸੱਸੀਏ।
 ਘੇਰਾ ਕਿਹੜੀਆਂ ਨੀਂਦਾਂ ਤੈਨੂੰ ਪਾਇਆ, ਤੂੰ ਉਠ ਕਰ ਹੋਸ਼ ਸੱਸੀਏ।
 ਫੇਰ ਮਾਰੇਂਗੀ ਕੰਧਾਂ ਨਾਲ ਟੱਕਰਾਂ, ਲੈ ਰਾਏ ਜਾ ਬਲੋਚ ਸੱਸੀਏ।

ਵਿਰਸਾ

ਰੱਲ ਸੁਣੋ ਮੇਰੀ ਵੀਰਨੋ ਪੰਜਾਬੀਓ,
 ਮਾਝਾ ਮਾਲਵਾ ਤੇ ਮੰਜਕੀ ਦੁਆਬੀਓ।
 ਕਿਹੜੀ ਗਿਲਤੀ ਚ ਪੈ ਰਾਏ ਆ ਹਿਸਾਬੀਓ,
 ਬਈ ਪੈਸੇ ਨਾ ਕਦੇ ਨਹੀਂ ਲੱਭਲਾ।
 ਜਾਂਦਾ ਵਿਰਸਾ ਗੁਆਚੀ ਅੱਜ ਜਿਹੜਾ ਇਹ ਮੁੜਕੇ ਕਦੇ ਨਹੀਂ ਲੱਭਲਾ,
 ਇਹ ਮੁੜਕੇ ਕਦੇ ਨਹੀਂ ਲੱਭਲਾ।
 ਜੇ ਅਸੀਂ ਖੱਟਿਆ ਕਮਾਇਆ ਕੁਝ ਪਾਇਆ,
 ਤੇ ਪੱਲਿਓਂ ਗੁਆ ਵੀ ਲਿਆ।
 ਸਾਡਾ ਸਰਮ ਹਯਾ ਵਾਲਾ ਰਾਹਿਲਾ, ਲੱਗੇ ਕਿਸੇ ਲਾਹ ਹੀ ਲਿਆ।
 ਛੋਲ ਦੂਰ ਦੇ ਸੁਹਾਲੇ ਸਦਾ ਲੱਗਦੇ, ਇਨ੍ਹਾਂ ਪਿੱਛੇ ਛੱਡੇ ਭੱਜਲਾ।
 ਜਾਂਦਾ ਵਿਰਸਾ ਗੁਆਚੀ ਅੱਜ ਜਿਹੜਾ ਇਹ ਮੁੜਕੇ ਕਦੇ ਨਹੀਂ ਲੱਭਲਾ,
 ਇਹ ਮੁੜਕੇ ਕਦੇ ਨਹੀਂ ਲੱਭਲਾ।
 ਮਿੱਟੀ ਦੇਸ਼ ਦੀ ਅਵਾਜ਼ਾਂ ਪਈ ਮਾਰਦੀ, ਰਹਿੰਦੀ ਮੇਹਲੇ ਤਾਹਨੇ ਕੱਸਦੀ।
 ਛੱਡ ਘਰ ਬਾਰ ਹੋ ਰਾਏ ਆ ਬੈਰਾਨੇ,
 ਇਹ ਰੱਲ ਨਾ ਤੁਹਾਡੇ ਵਸ ਦੀ।
 ਝੱਲੇ ਮਾਂ ਕਿਵੇਂ ਪੁੱਤਾਂ ਦੀ ਜੁਦਾਈ, ਕਲੇਜਾ ਹੱਥੀਂ ਔਖਾ ਕੱਢਲਾ।
 ਜਾਂਦਾ ਵਿਰਸਾ ਗੁਆਚੀ ਅੱਜ ਜਿਹੜਾ ਇਹ ਮੁੜਕੇ ਕਦੇ ਨਹੀਂ ਲੱਭਲਾ,
 ਇਹ ਮੁੜਕੇ ਕਦੇ ਨਹੀਂ ਲੱਭਲਾ।
 ਸੱਚ ਚੀਮਿਆਂ ਹਮੇਸ਼ਾ ਲੱਗੇ ਕੌੜਾ, ਤਾਈਓਂ ਨਾ ਇਹ ਚੰਗਾ ਲੱਗਦਾ।
 ਰੱਬ ਰੋਕਿਆ ਸਮੇਂ ਨਈਓਂ ਰੁੱਕਦਾ, ਇਹ ਮੱਲੋ-ਮੱਲੀ ਜਾਵੇ ਭੱਜਦਾ।
 ਅਸੀਂ ਕੰਬਲ ਭੁਲੇਖੇ ਰਿੱਛ ਫ਼ਿਝਾ, ਲੱਗਦਾ ਨਈਂ ਏਹਨੇ ਛੱਡਲਾ।
 ਜਾਂਦਾ ਵਿਰਸਾ ਗੁਆਚੀ ਅੱਜ ਜਿਹੜਾ ਇਹ ਮੁੜਕੇ ਕਦੇ ਨਹੀਂ ਲੱਭਲਾ,
 ਇਹ ਮੁੜਕੇ ਕਦੇ ਨਹੀਂ ਲੱਭਲਾ।

ਰਸਮਾਂ ਰੰਗ

ਵੀਰੇ ਦੇ ਵਿਆਹ ਦਾ ਐਸਾ ਜਸ਼ਨ ਮਨਾਇਆ,
ਖੁਸ਼ੀ ਵਿੱਚ ਸਾਡਾ ਸਾਰਾ ਪਿੰਡ ਨਸ਼ਿਆਇਆ।
ਰੰਗ ਭਾਬੀ ਦਾ ਗੁਲਾਬੀ ਲੱਗੇ ਚੋਇਆ ਏ ਕੇ ਚੋਇਆ,
ਤਾਈਓਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।
ਦੇਖ ਭਿਆ ਵੇਰੜਾ ਕੁਝ ਸਮਝ ਨਹੀਂ ਆਉਂਦੀ।
ਜਾਂਦੀ ਖੁਸ਼ੀ ਨਾ ਸੰਭਾਲੀ, ਅੰਮ੍ਰਿਤ ਰੀਤ ਫਿਰੇ ਰਾਉਂਦੀ।
ਭੈਣਾਂ ਵੀਰੇ ਸਿਰ ਸੇਹਰਾ ਬੰਨ੍ਹ ਮੁਖੜਾ ਲਕੋਇਆ।
ਤਾਈਓਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।
ਆਇਆ ਵੀਰਾ ਜਾ ਵਿਆਹ ਕੇ ਡੋਲੀ ਦਰਾਂ ਮੁਹਰੇ ਆਈ।
ਕੱਠਾ ਹੋ ਗਿਆ ਸ਼ਰੀਕਾ ਲੱਗੀ ਮਿਲਣ ਵਧਾਈ।
ਤੇਲ ਖੁਸ਼ੀ-ਖੁਸ਼ੀ ਲਾਰੀਆਂ ਬਰੂਹਾਂ ਉੱਤੇ ਚੋਇਆ।
ਤਾਈਓਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।
ਦੇਖ ਮੁਖੜੇ ਦੀ ਲਾਲੀ ਤਾਥ ਝੱਲੀ ਨਾ ਉਹ ਜਾਵੇ।
ਆਈ ਸੱਜਰੀ ਵਿਆਹੀ ਵਿਚੋਂ ਵਿਚੀ ਸਰਮਾਵੇ।
ਉਹਦੇ ਝਾੜਗਾਂ ਦੇ ਬੋਰਾ ਰਾਗਾ ਵੱਖਰਾ ਹੀ ਛੋਇਆ।
ਤਾਈਓਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।
ਹੋ ਗਏ ਜੈਥੇ ਦੇ ਦੁਆਲੇ ਕਹਿੰਦੇ ਪਾਂਦੇ ਜੋ ਤੂੰ ਪਾਉਣਾ।
ਯਾਰ ਬੇਲੀਆਂ ਨੇ ਰੱਲ ਵੀਰੇ ਭਾਬੀ ਨੂੰ ਨਚਾਉਣਾ।
ਆ ਮੱਲੀ ਡਾਂਸ ਫਲੋਰ ਜਾ ਸਰੂਰ ਜਿਹਾ ਹੋਇਆ।
ਤਾਈਓਂ ਫਿਰਦਾ ਏ ਜੱਟ ਬਈ ਸ਼ਰਾਬੀ ਹੋਇਆ ਹੋਇਆ।

ਰੰਗਲਾ ਪੰਜਾਬ

ਜੁੱਗ ਜੁੱਗ ਰਹੈ ਵੱਸਦਾ ਮੇਰੇ, ਬੇਲੀਉ ਇਹ ਰੰਗਲਾ ਪੰਜਾਬ।
 ਜੇਹਲਮ ਬਿਆਸ ਜਿੱਥੇ ਮਾਰਦੇ ਨੇ ਠਾਠਾਂ, ਸੱਤਲੁਜ ਰਾਵੀ ਤੇ ਚਨਾਬ।
 ਸਰਰੀ ਦੇ ਵੇਲੇ ਉਠ ਭਰਦੀਆਂ ਪਾਣੀ,
 ਖੂਰੇ ਉਤੋਂ ਨਿੱਤ ਮੁਟਿਆਰਾਂ।
 ਉਡਦੇ ਦੁਪੱਟੇ ਲਾ ਕੇ ਮੌਢੇ ਨਾਲ ਮੌਢਾ,
 ਆਉਣ ਜਿਵੇਂ ਕੂੰਜਾਂ ਦੀਆਂ ਤਾਰਾਂ।
 ਰੋਰੀਆਂ ਕਲਾਈਆਂ ਵਿਚ ਪਾਉਂਦਾ ਦੁਹਾਈਆਂ ਚੂੜਾ,
 ਚੂੜੇ ਵਾਲੀ ਰਿੜਕੇ ਜਾ ਧਾਰ।
 ਜੁੱਗ ਜੁੱਗ ਰਹੇ ਵੱਸਦਾ ਮੇਰੇ, ਬੇਲੀਉ ਇਹ ਰੰਗਲਾ ਪੰਜਾਬ।
 ਨਾਰਾਂ ਵਾਂਗੂ ਸੂੰਕਦੇ ਨੇ ਚਰਖੇ ਤਿੜਣਾਂ ਚ,
 ਸ਼ਰ ਸ਼ਰ ਛੱਲਣ ਮਧਾਣੀਆਂ।
 ਭਰ ਭਰ ਮੱਖਲਾਂ ਦੇ ਕੱਢਦੀਆਂ ਰੁੱਗ,
 ਕਿੰਨੀਆਂ ਸੁਚੱਜੀਆਂ ਸੁਆਣੀਆਂ।
 ਨਿੱਤ ਨਵਾਂ ਸੂਰਜ ਲਿਆਵੇ ਜਿੱਥੇ ਹਾਣੀਉ,
 ਖੁਸ਼ੀਆਂ ਦਾ ਭਰਿਆ ਭੰਡਾਰ।
 ਜੁੱਗ ਜੁੱਗ ਰਹੇ ਵੱਸਦਾ ਮੇਰੇ, ਬੇਲੀਉ ਇਹ ਰੰਗਲਾ ਪੰਜਾਬ।
 ਬਲਦਾਂ ਦੇ ਰਾਲਾਂ ਵਿਚ ਟੱਲੀਆਂ ਜੋ,
 ਛੇੜ ਦੀਆਂ ਨਵੀਆਂ ਕਹਾਣੀਆਂ।
 ਠੰਢੀਆਂ ਸਿਆਲ ਦੀਆਂ ਰਾਤਾਂ ਵਿਚ,
 ਫਸਲਾਂ ਨੂੰ ਲਾਵੇ ਜੱਟ ਪਾਣੀ ਅਂ।
 ਝੁੰਮਦੇ ਨੇ ਮੋਰ ਦੇਖ ਕਾਲੀਆਂ ਘਟਾਵਾਂ,
 ਲੱਗੇ ਹਰ ਪਾਸੇ ਨੱਚਦੀ ਬਹਾਰ।
 ਜੁੱਗ ਜੁੱਗ ਰਹੇ ਵੱਸਦਾ ਮੇਰੇ, ਬੇਲੀਉ ਇਹ ਰੰਗਲਾ ਪੰਜਾਬ।
 ਪੱਕ ਰਾਈਆਂ ਕਲਕਾਂ ਆ ਰਾਈ ਏ ਵਿਸਾਖੀ,
 ਜਾਂਦੀਆਂ ਨਾ ਖੁਸ਼ੀਆਂ ਸੰਭਾਲੀਆਂ।

ਦਾਤੀਆਂ ਤੇ ਲੱਗੇ ਹੋਏ ਘੁੰਗਲੂ,
ਕੱਢਣ ਅਵਾਜ਼ਾਂ ਉਹ ਨਿਰਾਲੀਆਂ।
ਆਉਂਦੀਆਂ ਨੇ ਜੱਟੀਆਂ ਜਾ ਭੱਤਾ ਲੈ ਕੇ ਸੈਥੇ,
ਪੱਥ ਲੱਗਦੇ ਨਾ ਧਰਤੀ ਦੇ ਨਾਲਾ।
ਜੁੱਗ ਜੁੱਗ ਰਹੇ ਵੱਸਦਾ ਮੇਰੇ, ਬੇਲੀਓ ਇਹ ਰੰਗਲਾ ਪੰਜਾਬ।
ਜੇਹਲਮ ਬਿਆਸ ਜਿੱਥੇ ਮਾਰਦੇ ਨੇ ਠਾਠਾਂ, ਸੱਤਲੁਜ ਰਾਵੀ ਤੇ ਚਨਾਬ।

ਯਾਦਾਂ ਪੰਜਾਬ ਦੀਆਂ

ਯਾਦਾਂ ਕਿਵੇਂ ਪੰਜਾਬੀ ਭੁੱਲਣ, ਸੱਤਲੁਜ ਅਤੇ ਝਨਾਬ ਦੀਆਂ।
ਵੱਗਦੇ ਪਾਣੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।
ਜੱਦ ਜੱਦ ਸਾਵਣ ਝਾੜੀਆਂ ਲਾਈਆਂ।
ਤੱਦ ਤੱਦ ਮੌਰਾਂ ਪੈਲਾਂ ਪਾਈਆਂ।
ਖਿੜਦੇ ਫੁੱਲ ਰੰਗ ਬਿੰਗੇ ਕਾਲੀਆਂ ਬੇਹਿਸਾਬ ਦੀਆਂ।
ਵੱਗਦੇ ਪਾਣੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।
ਕੱਦ ਲੰਬੇਰੇ ਵਰਗੇ ਜੱਟੀਆਂ ਦੇ।
ਝੱਲੇ ਨਾ ਜਾਂਦੇ ਨਖਰੇ ਉਨ੍ਹਾਂ ਮਨਮੱਤੀਆਂ ਦੇ।
ਮੋੜੀਆਂ ਮੁੜਦੀਆਂ ਨਹੀਂ ਮੁਹਾਰਾਂ ਰੱਭਰੂ ਜੱਟ ਨਵਾਬ ਦੀਆਂ।
ਵੱਗਦੇ ਪਾਣੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।
ਧਰਤੀ ਉਹ ਪੀਰ ਫਕੀਰਾਂ ਦੀ।
ਊਧਮ ਭਗਤ ਸਰਾਤੇ ਵੀਰਾਂ ਦੀ।
ਰੱਲਾਂ ਅੱਜ ਵੀ ਜਿੱਥੇ ਹੁੰਦੀਆਂ ਨਲੂਏ ਦੀ ਤਲਵਾਰ ਦੀਆਂ।
ਵੱਗਦੇ ਪਾਣੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।
ਵਾਰੀ ਸੱਦ ਕੇ ਜਾਈਏ ਸ਼ੇਰ ਜਵਾਨਾਂ ਦੇ।
ਲੋੜ ਪਈ ਤੇ ਲੜਨ ਜੋ ਨਾਲ ਤੁਫਾਨਾਂ ਦੇ।
ਭੁੱਲਣ ਜੈਬਿਆਂ ਨਾ ਕੁਰਬਾਨੀਆਂ ਸੁੱਖਾ ਸਿੰਘ ਮਤਾਬ ਦੀਆਂ।
ਵੱਗਦੇ ਪਾਣੀ ਠੰਡੀਆਂ ਛਾਵਾਂ ਮੇਰੇ ਵਤਨ ਪੰਜਾਬ ਦੀਆਂ।

ਜੁੱਗ ਜੁੱਗ ਰਹੇ ਵੱਸਦਾ

ਜੁੱਗ ਜੁੱਗ ਰਹੇ ਵੱਸਦਾ ਮੇਰੇ ਬੇਲੀਓ ਇਹ ਰੰਗਲਾ ਪੰਜਾਬ।
 ਜੇਹਲਮ ਬਿਆਸ ਜਿੱਥੇ ਮਾਰਦੇ ਨੇ ਠਾਠਾਂ,
 ਸੱਤਲੁਜ ਰਾਵੀ ਤੇ ਚਨਾਬ। ਜੁੱਗ ਜੁੱਗ.....
 ਸਰਗ੍ਰੀ ਦੇ ਵੇਲੇ ਉਠ ਭਰਦੀਆਂ ਪਾਣੀ।
 ਖੂਹ ਉਤੇ ਨਿੱਤ ਮੁਟਿਆਰਾਂ।
 ਰੰਗਲੇ ਦੁਪੱਟੇ ਲਾ ਕੇ ਮੌਢੇ ਨਾਲ ਮੌਛਾ।
 ਆਉਣ ਜਿਵੇਂ ਕੁੰਜਾਂ ਦੀਆਂ ਡਾਰਾਂ।
 ਰੋਰੀਆਂ ਕਲਾਈਆਂ ਵਿਚ ਪਾਉਂਦਾ ਏ ਦੁਹਾਈਆਂ।
 ਚੂੜੇ ਵਾਲੀ ਕੱਢਦੀ ਜਾ ਧਾਰ।
 ਜੁੱਗ ਜੁੱਗ ਰਹੇ ਵੱਸਦਾ ਮੇਰੇ ਬੇਲੀਓ ਇਹ ਰੰਗਲਾ ਪੰਜਾਬ।
 ਬਲਦਾਂ ਦੇ ਰਾਲਾਂ ਵਿਚ ਟੱਲੀਆਂ ਦੀ ਟੰਨ ਟੰਨ।
 ਛੇੜ ਦੀਆਂ ਨਵੀਆਂ ਕਹਾਲੀਆਂ।
 ਠੰਡੀਆਂ ਸਿਆਲ ਦੀਆਂ ਚਾਨਣੀਆਂ ਰਾਤਾਂ।
 ਫਸਲਾਂ ਨੂੰ ਲਾਵੇ ਸੱਟ ਪਾਣੀਆਂ।
 ਝੁੰਮਦੇ ਨੇ ਮੌਰ ਦੇਖ ਕਾਲੀਆਂ ਘਟਾਵਾਂ।
 ਲੱਗੇ ਹਰ ਪਸੇ ਨੱਸਦੀ ਬਹਾਰ।
 ਜੁੱਗ ਜੁੱਗ ਰਹੇ ਵੱਸਦਾ ਮੇਰੇ ਬੇਲੀਓ ਇਹ ਰੰਗਲਾ ਪੰਜਾਬ।
 ਵਾਢੀਆਂ ਦੇ ਆਲ ਜਦੋਂ ਵੱਜਦੇ ਨੇ ਛੋਲ।
 ਛਾਈਆਂ ਮੂੰਹਾਂ ਉਤੇ ਗਿੱਠ ਗਿੱਠ ਲਾਲੀਆਂ।
 ਦਾਤੀਆਂ ਦੇ ਹੱਥਿਆਂ ਤੇ ਲੱਗੀਆਂ ਘੁੰਗਰੀਆਂ।
 ਕੱਢਣ ਅਵਾਜ਼ਾਂ ਜੋ ਨਿਰਾਲੀਆਂ।
 ਆਉਂਦੀਆਂ ਨੇ ਜੱਟੀਆਂ ਜਾ ਭੱਤਾ ਲੈ ਕੇ ਜੈਥੇ।
 ਪੱਥ ਲੱਗਦਾ ਨਾ ਧਰਤੀ ਤੇ ਨਾਲ।
 ਜੁੱਗ ਜੁੱਗ ਰਹੇ ਵੱਸਦਾ ਮੇਰੇ ਬੇਲੀਓ ਇਹ ਰੰਗਲਾ ਪੰਜਾਬ।

ਤੀਆਂ ਦੇਖਣ ਜਾਣਾ

ਲੈ ਦੇ ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਮੈਨੂੰ ਲੈ ਦੇ ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਮੇਰੇ ਨਾਲ ਦੀਆ ਸਭ ਕੁੜੀਆਂ ਆ ਕੇ ਵਿੱਚ ਤ੍ਰੀਫਲਾਂ ਜੁੜੀਆਂ।
ਕੁੱਝਾਂ ਵਾਂਗੂ ਬੰਨ ਕਤਾਰਾਂ ਅੱਗੜ੍ਹ ਪਿੱਛੜ੍ਹ ਹੋ ਕੇ ਤੁਰੀਆਂ।
ਰੀਝਾਂ ਮੇਰੀਆਂ ਕਰਦੇ ਪੂਰੀਆਂ ਮੈਂ ਵੀ ਦਿਲ ਪ੍ਰਚਾਵਾਂ।
ਡੋਰੀਆ ਲੈ ਦੇ ਨੀਂ...
ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਘਟਾ ਸਾਉਣ ਦੀਆਂ ਚੜ੍ਹ ਕੇ ਆਈਆਂ
ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ।
ਝੁਟੇ ਝੁਟਣ ਲੈਣ ਹੁਲਾਰੇ ਪਾਣੀ ਉੱਤੇ ਜਿਉਂ ਮਰਗਾਈਆਂ।
ਉਡਜੂ-ਉਡਜੂ ਕਰਦੀਆਂ ਫਿਰਦੀਆਂ ਇਹਨੀ ਕਿਤੇ ਉਡ ਜਾਣਾ।
ਡੋਰੀਆ ਲੈ ਦੇ ਨੀਂ...
ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਮਾਂ ਨੂੰ ਧੀ ਬਹਿ ਕੇ ਸਮਝਾਉਂਦੀ ਤੈਨੂੰ ਅਮੜੀਏ ਸਮਝ ਨਾ ਅਉਂਦੀ।
ਹੱਥ ਜੌੜ ਕੇ ਕਰਾਂ ਬੇਨਤੀ ਸੋ ਸੋ ਵਾਰੀ ਤਰਲੇ ਪਾਉਂਦੀ।
ਵਿਚ ਸੀਨੇ ਮੇਰੇ ਕੀ ਕੀ ਦੱਬਿਆ ਤੈਨੂੰ ਕਿਵੇਂ ਦਿਖਾਵਾਂ।
ਡੋਰੀਆ ਲੈ ਦੇ ਨੀਂ...
ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਗੁੰਦ ਕੇ ਪੱਟੀਆਂ ਸੁਰਮਾ ਪਾਇਆ ਕੁੜੀਆਂ ਆਪਲਾ ਆਪ ਸਜਾਇਆ।
ਸੂਰਜ ਡਰਦਾ ਬਦਲੀਂ ਵਡਿਆ ਐਸਾ ਰੂਪ ਸਾਣ ਤੇ ਲਾਇਆ।
ਜੈਥੇ ਨਾਲ ਰੱਲ ਕਰਲਾਂ ਕੱਲਾਂ ਜਾਰਿਆਂ ਇਸ਼ਕ ਪੁਰਾਣਾ।
ਡੋਰੀਆ ਲੈ ਦੇ ਨੀਂ...
ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।
ਡੋਰੀਆ ਲੈ ਦੇ ਨੀਂ ਮਾਏ ਤੀਆਂ ਦੇਖਣ ਜਾਣਾ।

ਚਲ ਮੇਲਾ ਦੇਖਣ ਨੂੰ (ਡੋਰਾਣਾ)

ਚਲ ਮੇਲਾ ਦੇਖਣ ਨੂੰ ਆਪਾਂ ਚੱਲੀਏ ਨਲਦ ਦਿਆ ਵੀਰਾ।
 ਕਾਲੀ ਪੱਗ ਸੱਜਦੀ ਤੈਨੂੰ ਸੱਜਦਾ ਮੈਨੂੰ ਮੁੰਰੀਆ ਲੀਝਾ।
 ਲੀਝਾ ਪਹਿਨੀਏ ਜੱਗ ਭਾਉਂਦਾ, ਖਾਲਾ ਮਨ ਮਰਜ਼ੀ ਦਾ ਖਾਈਏ।
 ਕਿਉਂ ਜਿੱਦ ਕਰੇ ਜਾਣੇ ਦੀ ਮੇਲਾ ਆਪਣੇ ਘਰੇ ਮਨਾਈਏ।
 ਝੁੰਡ ਮੁੰਡੇ ਕੁੜੀਆਂ ਦੇ ਆਉਂਦੇ, ਜਿਉਂ ਹਿਰਨਾਂ ਦੀਆਂ ਡਾਰਾਂ।
 ਮਸਤੀ ਵਿੱਚ ਖੇਡ ਰਹੀਆਂ, ਨੱਡੀਆਂ ਮਸਤ ਅੱਲੜ ਮੁਟਿਆਰਾਂ।
 ਸੋਹਣੇ ਮੁੱਖਦੇ ਚਮਕ ਰਹੇ, ਚੱਮਕੇ ਜਿਵੇਂ ਰਾਤ ਨੂੰ ਹੀਰਾ।
 ਚਲ ਮੇਲਾ ਦੇਖਣ ਨੂੰ ਆਪਾਂ ਚੱਲੀਏ ਨਲਦ ਦਿਆ ਵੀਰਾ।
 ਰੱਡਾ ਭਰਿਆ ਆ ਨਰਮੇ ਦਾ, ਉਠ ਤੁਰ ਵੇਚਣ ਲਈ ਬੱਲੀਏ।
 ਕਰਜਾ ਮੌੜ ਕੇ ਸ਼ਾਹਾਂ ਦਾ, ਆਪਾਂ ਹੋ ਸੁਰਖਤੂ ਚੱਲੀਏ।
 ਫਿਰ ਉਡਦੀ ਧੂੜ ਦਿਸ੍ਤੂ, ਐਸਾ ਰਲ ਕੇ ਜਸ਼ਨ ਮਨਾਈਏ।
 ਕਿਉਂ ਜਿੱਦ ਕਰੇ ਜਾਣੇ ਦੀ ਮੇਲਾ ਆਪਣੇ ਘਰੇ ਮਨਾਈਏ।
 ਕੋਇਲਾਂ ਦੀ ਕੂ ਕੂ ਸੁਣ ਬਾਰੀ ਮੌਰਾਂ ਪੈਲਾਂ ਪਾਈਆਂ।
 ਸਾਵਣ ਦੇ ਮੀਂਹ ਵਾਂਗੂ ਮੇਰੇ ਨੈਲਾਂ ਝੜੀਆਂ ਲਾਈਆਂ।
 ਹੱਥ ਬੰਨ ਕੇ ਅਰਜ ਕਰਾਂ ਮਨ ਲੈ ਕਾਹਤੋਂ ਕਰੇ ਕਚੀਰਾ।
 ਚਲ ਮੇਲਾ ਦੇਖਣ ਨੂੰ ਆਪਾਂ ਚੱਲੀਏ ਨਲਦ ਦਿਆ ਵੀਰਾ।
 ਮੰਜਾ ਬੇਬੇ ਬਾਪੂ ਦਾ ਦੇਖ ਲਾ ਪਿਆ ਬੋਹੜਾਂ ਦੀ ਛਾਵੇਂ।
 ਦੋਵੇਂ ਭੋਡੂ ਭੋਡੂ ਵੀ ਫਿਰਦੇ ਠੁਰ ਠੁਰ ਕਰਨ ਨਿਆਲੇ।
 ਦੇਖ ਬਰਾਨੀਆਂ ਚੋਪੜੀਆਂ ਐਵੇਂ ਜੀ ਨੂੰ ਨਾ ਤਰਸਾਈਏ।
 ਕਿਉਂ ਜਿੱਦ ਕਰੇ ਜਾਣੇ ਦੀ ਮੇਲਾ ਆਪਣੇ ਘਰੇ ਮਨਾਈਏ।

ਚੱਲ ਮੇਲਾ ਦੇਖਣ ਨੂੰ

ਚੱਲ ਮੇਲਾ ਦੇਖਣ ਨੂੰ ਅਪਾਂ ਚੱਲੀਏ ਨਲਦ ਦਿਆ ਵੀਰਾ।
ਕਾਲੀ ਪੱਗ ਸੱਜਦੀ ਤੈਨੂੰ ਸੱਜਦਾ ਮੈਨੂੰ ਮੁੰਰੀਆ ਲੀਝਾ।
ਝੁੰਡ ਮੁੰਡੇ ਕੁੜੀਆਂ ਦੇ, ਆਉਂਦੇ ਜਿਉਂ ਹਿਰਨਾਂ ਦੀਆਂ ਡਾਰਾਂ।
ਮਸਤੀ ਵਿਚ ਝੁੰਮ ਰਹੀਆਂ ਨੱਡੀਆਂ ਮਸਤ ਅੱਲੜ ਮੁਟਿਆਰਾਂ।
ਸੋਹਣੇ ਗੁੱਖੜੇ ਚਮਕ ਰਹੇ, ਚਮਕੇ ਜਿਵੇਂ ਰਾਤ ਨੂੰ ਗੀਰਾ।
ਚੱਲ ਮੇਲਾ ਦੇਖਣ ਨੂੰ ਅਪਾਂ ਚੱਲੀਏ ਨਲਦ ਦਿਆ ਵੀਰਾ।
ਕੱਲ ਹੱਟੀਓਂ ਲੈ ਮਹਿੰਦੀ ਸੀ ਸੈਂ ਘੋਲ ਹੱਥਾਂ ਨੂੰ ਲਾਈ।
ਰੰਗ ਚੜ੍ਹਿਆ ਮਹਿੰਦਾ ਦਾ ਲਾਲੀ ਜਿਉਂ ਪੂਰਬ ਵੱਲ ਛਾਈ।
ਹੱਥ ਬੰਨ ਕੇ ਅਰਜ ਕਰਾਂ ਮੰਨ ਲੈ ਕਾਹਤੋਂ ਕਰੇ ਕਚੀਰਾ।
ਚੱਲ ਮੇਲਾ ਦੇਖਣ ਨੂੰ ਅਪਾਂ ਚੱਲੀਏ ਨਲਦ ਦਿਆ ਵੀਰਾ।
ਕੋਇਲਾਂ ਦੀ ਕੂ ਕੂ ਸੁਣ, ਬਾਰੀਂ ਮੇਰਾਂ ਪੈਲਾਂ ਪਾਈਆਂ।
ਸਾਵਣ ਦੇ ਮੀਠ ਵਾਂਗੂ ਮੇਰੇ ਨੈਲਾਂ ਝੜੀਆਂ ਲਾਈਆਂ।
ਚੰਗਾ ਹੁੰਦਾ ਨਹੀਂ ਕਰਨਾ ਭੈੜਾ ਹੱਦੋਂ ਵੱਧ ਵਤੀਰਾ।
ਚੱਲ ਮੇਲਾ ਦੇਖਣ ਨੂੰ ਅਪਾਂ ਚੱਲੀਏ ਨਲਦ ਦਿਆ ਵੀਰਾ।
ਦਿਨ ਡਾਰਾਂ ਡਿਆ ਏ ਸੋਹਲਿਆਂ ਸਾਲ ਪਿੱਛੋਂ ਹੈ ਆਉਂਦਾ।
ਬੰਨ ਘੁੰਗਤੂ ਖੁੰਡੇ ਤੇ ਜੈਬਾ ਫਿਰੇ ਛੁੱਮਲੀਆਂ ਪਾਉਂਦਾ।
ਪੀ ਕੇ ਦੈ ਘੁੱਟ ਦਾਰੂ ਦੇ ਚੀਮਿਆਂ ਝਾਕੇ ਟੀਰਾ ਟੀਰਾ।
ਚੱਲ ਮੇਲਾ ਦੇਖਣ ਨੂੰ ਅਪਾਂ ਚੱਲੀਏ ਨਲਦ ਦਿਆ ਵੀਰਾ।
ਕਾਲੀ ਪੱਗ ਸੱਜਦੀ ਤੈਨੂੰ ਸੱਜਦਾ ਮੈਨੂੰ ਮੁੰਰੀਆ ਲੀਝਾ।

ਗਿੱਧੇ ਵਿੱਚ ਦੇਣ ਰੋੜੀਆਂ

ਘਰ ਦੇ ਵੀ ਨੱਚੇ ਬਾਹਰ ਦੇ ਵੀ ਨੱਚੇ,
ਨਾਨਕੇ ਵੀ ਨੱਚੇ ਦਾਦਕੇ ਵੀ ਨੱਚੇ।
ਹੋਰ ਨੱਚੀਆਂ ਸੀ ਮੇਲਾਂ ਵਖੇਰੀਆਂ, ਮੇਲ ਵਿੱਚ ਆਈਆਂ ਜਿਹੜੀਆਂ।
ਧੂੜ ਉੱਡ ਉੱਡ ਅੰਬਰਾਂ ਨੂੰ ਜਾਵੇ ਜਾਂ ਗਿੱਧੇ ਵਿੱਚ ਦੇਣ ਰੋੜੀਆਂ।
ਰਲ ਪਿਲ ਤੈਲਾਂ ਰਨੀਤ ਖੁਸ਼ੀਆਂ ਦੇ ਰਾਉਂਦੀਆਂ।
ਵੀਰੇ ਦੇ ਵਿਆਹ ਦੇ ਸਾਰੇ ਜ਼ਫ਼ਨ ਮਨਾਉਂਦੀਆਂ।
ਆਉ ਪਾਈਓ ਵੀਰੇ ਦੇ ਅੱਖੀਂ ਸੁਰਮਾ ਨੀ
ਕਿਹੜੀ ਗੱਲੋਂ ਲਾਈਆਂ ਦੇਰੀਆਂ।
ਧੂੜ ਉੱਡ ਉੱਡ ਅੰਬਰਾਂ ਨੂੰ ਜਾਵੇ ਜਾਂ ਗਿੱਧੇ ਵਿੱਚ ਦੇਣ ਰੋੜੀਆਂ।
ਭਾਰਾਂ ਵਾਲਾ ਦਿਨ ਸਾਨੂੰ ਸੁੱਖਾਂ ਸੁੱਖ ਅਣੀਆਂ ਏ।
ਬਿਨਾਂ ਪੀਤਿਆਂ ਹੀ ਬਾਪੂ ਫਿਰੇ ਨਸ਼ਿਆਈਆਂ ਏ।
ਹਵਾ ਵਿੱਚ ਦੇਖੋ ਫਿਰਦੀ ਏ ਉਡੀ ਦਿਲ ਸੱਧਨਾਂ ਸੀ ਅੰਮਾ ਦੇ ਬਖੇਰੀਆਂ।
ਧੂੜ ਉੱਡ ਉੱਡ ਅੰਬਰਾਂ ਨੂੰ ਜਾਵੇ ਜਾਂ ਗਿੱਧੇ ਵਿੱਚ ਦੇਣ ਰੋੜੀਆਂ।
ਹਾਣੀ ਮੁੰਡੇ ਦੇ ਸ਼ੌਕੀਨ ਵੀਰੇ ਭੰਗੜਾ ਪਏ ਪਾਊਂਦੇ ਨੇ।
ਪੀਕੇ ਦੋ ਦੋ ਘੁੱਟ ਦੇਸੀ ਸਾਰੇ ਬੱਕਰੇ ਬੁਲਾਉਂਦੇ ਨੇ।
ਛੋਲੀਆ ਉਏ ਛੋਲ ਕਹਿੰਦੇ ਦੱਬ ਕੇ ਬਜਾਈਂ
ਪਤਾ ਲੱਗੂ ਕੇਹਨੇ ਚੁਰੀਆਂ ਲਬੇਰੀਆਂ।
ਧੂੜ ਉੱਡ ਉੱਡ ਅੰਬਰਾਂ ਨੂੰ ਜਾਵੇ ਜਾਂ ਗਿੱਧੇ ਵਿੱਚ ਦੇਣ ਰੋੜੀਆਂ।
ਬਾਏ ਤਾਈਆਂ ਚਾਚਾ ਚਾਚੀ ਮਾਸੀ ਮਾਸੜ ਵੀ ਆ ਰਾਏ।
ਮਾਮੇ ਮਾਮੀਆਂ ਗਿੱਧੇ ਚ ਭੂਆ ਛੁੱਫੜ ਵੀ ਛਾ ਰਾਏ।
ਕਿਸੇ ਰੱਲ ਦੀ ਨਾ ਤੋਟ ਜੀਜਾ ਵਾਰੀ ਜਾਵੇ ਨੋਟ
ਵੇਲਾਂ ਕੀਤੀਆਂ ਸੀ ਚੀਮੇ ਵੀ ਵਖੇਰੀਆਂ।
ਧੂੜ ਉੱਡ ਉੱਡ ਅੰਬਰਾਂ ਨੂੰ ਜਾਵੇ ਜਾਂ ਗਿੱਧੇ ਵਿੱਚ ਦੇਣ ਰੋੜੀਆਂ।

ਆ ਨੱਚ ਲੈ ਗਿੱਧੇ ਚ ਸਰਦਾਰਾ

ਆਜਾ ਮੇਰੀ ਬਾਂਹ ਫੜ ਕੇ ਆ ਨੱਚ ਲੈ ਗਿੱਧੇ ਚ ਸਰਦਾਰਾ।
 ਬੱਲੇ ਬੱਲੇ ਹੋ ਜਾਓ ਹਾਣੀਆ,
 ਰਹਿ ਜਾਓ ਦੇਖਦਾ ਮੁਹੱਲਾ ਦੇਖੀਂ ਸਾਰਾ।
 ਲੱਭਦੀ ਨਾ ਜਿੰਦਰੀ ਇਠ ਲੱਖੀਂ ਤੇ ਹਜ਼ਾਰੀਂ।
 ਸੱਜਲਾਂ ਪਿਆਰ ਨਹੀਂ ਉੰਹਿ ਵਿੱਕਦਾ ਬਜ਼ਾਰੀਂ।
 ਰਾਂਝੇ ਕੰਨ ਪੜਵਾਏ ਟਿੱਲੇ ਗੋਰਖ ਦੇ ਜਾ ਕੇ,
 ਆਇਆ ਛੱਡ ਪਿੱਛੇ ਤਖਤ ਹਜ਼ਾਰਾ।
 ਬੱਲੇ ਬੱਲੇ ਹੋ ਜਾਓ ਹਾਣੀਆ,
 ਰਹਿ ਜਾਓ ਦੇਖਦਾ ਮੁਹੱਲਾ ਦੇਖੀਂ ਸਾਰਾ।
 ਧੋਣ ਦੇ ਦੁਆਲੇ ਨਾਗ ਰੁੱਤ ਦਾ ਬਣਾ ਦਿਆਂ।
 ਹਿੱਕ ਉੱਤੇ ਅਪਣੇ ਤਬੀਤਾਂ ਨੂੰ ਨਚਾਂ ਦਿਆਂ।
 ਸਾਂਭਿਆ ਨਾ ਜਾਵੇ ਮੈਥੋਂ ਅਪਣਾ ਹੀ ਆਪ
 ਲੱਭਦੀ ਮੈਂ ਫਿਰਦੀ ਸਹਾਰਾ।
 ਆਜਾ ਮੇਰੀ ਬਾਂਹ ਫੜ ਕੇ ਆ ਨੱਚ ਲੈ ਗਿੱਧੇ ਚ ਸਰਦਾਰਾ।
 ਦੇਖ ਪੈਂਦਾ ਚਮਕਾਰਾ ਮੇਰੀ ਨੱਕ ਦੀ ਨਕੇਲ ਦਾ।
 ਫਿਰੇਗਾ ਤੂੰ ਮੇਰੇ ਪਿੱਛੇ ਨਾਗ ਵਾਂਗ੍ਰੂ ਮੇਲਦਾ।
 ਛੋਲ ਉੱਤੇ ਡਰਾ ਜਦੋਂ ਛੋਲੀ ਨੇ ਲਗਾਇਆ,
 ਆਉਣਾ ਦੇਖੀ ਫਿਰ ਕਿੱਦਾਂ ਦਾ ਨਜ਼ਾਰਾ।
 ਆਜਾ ਮੇਰੀ ਬਾਂਹ ਫੜ ਕੇ ਆ ਨੱਚ ਲੈ ਗਿੱਧੇ ਚ ਸਰਦਾਰਾ।
 ਕੰਨਾਂ ਉੱਤੇ ਹੱਥ ਰੱਖ ਬੋਲੀਆਂ ਤੈ ਪਾਉਣੀਆਂ।
 ਗਿੱਧੇ ਵਿਚ ਜੈਸਿਆ ਮੈਂ ਹਾਨਲਾਂ ਨਚਾਉਣੀਆਂ।
 ਅੱਲੜਾਂ ਕੁਆਚੀਆਂ ਨੂੰ ਚੜ ਜਾਓ ਸਰੂਰ
 ਲੈ ਕੇ ਪਿਆਰ ਵਾਲੀ ਪੀਂਘ ਦਾ ਹੁਲਾਰਾ।
 ਆਜਾ ਮੇਰੀ ਬਾਂਹ ਫੜ ਕੇ ਆ ਨੱਚ ਲੈ ਗਿੱਧੇ ਚ ਸਰਦਾਰਾ।
 ਬੱਲੇ ਬੱਲੇ ਹੋ ਜਾਓ ਹਾਣੀਆ, ਰਹਿ ਜਾਓ ਦੇਖਦਾ ਮੁਹੱਲਾ ...

ਨੱਚਦੇ ਪੰਜਾਬੀ

ਚੋਹਰੇ ਵਾਂਗਰਾਂ ਮਸਾਲਾਂ ਸੋਹਲਿਆਂ ਦੇ ਚੱਗਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ।
ਹੁਸਨਾਂ ਦੇ ਵਾਲੀ ਸੋਹਣੇ ਰੱਭਰੂ ਜਵਾਨ।
ਪਿਆਰ ਵਿੱਚ ਹਾਲੀਆਂ ਤੋਂ ਹੈ ਰਾਏ ਕੁਰਬਾਨ।
ਮਿੱਠੀ ਬੋਲਦੇ ਨੇ ਬੋਲੀ ਪਿਆ ਤਹਿਆ ਪਿਆਰ ਵਿੱਚ ਰੰਗ ਰੰਗ ਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ। ਜਦੋਂ ਨੱਚਦੇ ਪੰਜਾਬੀ।
ਰਹਿਣਾ ਕੋਇਲਾਂ ਵਾਂਗੂ ਕੁਕਦੀਆਂ ਜੱਟੀਆਂ ਹਸੀਨ।
ਪਾਉਂਦੇ ਮੌਰਾਂ ਵਾਂਗੂ ਪੈਲ ਜੱਟ ਅੱਲੜ ਸੌਂਕੀਨ।
ਹਾਣੀ ਹਾਣੀਆਂ ਦੇ ਜਦੋਂ ਭਰਦਾ ਕਲ ਜਾਵੇ,
ਮੁਕ ਜਾਂਦੇ ਰੁੱਸੇ ਗਿਲੇ ਯਾਝੇ ਸੱਭਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ। ਜਦੋਂ ਨੱਚਦੇ ਪੰਜਾਬੀ।
ਵੱਟ ਚਾੜ ਕੇ ਮੁੱਛਾਂ ਨੂੰ ਬੰਨੀ ਤੋਤੇ ਰੰਗੀ ਪੱਗ।
ਚੱਲੇ ਦੇਖਣ ਵਿਸਥੀ ਜਾਵੇ ਨਜ਼ਰ ਨਾ ਲੱਗ।
ਘੁੱਟ ਘੁੱਟ ਪੀ ਕੇ ਦਾਢੂ ਬੱਕਰੇ ਬਲਾਉਂਦੇ,
ਬੋਤਲਾਂ ਫਸਾਈਆਂ ਉਨ੍ਹਾਂ ਵਿੱਚ ਡੱਬਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ। ਜਦੋਂ ਨੱਚਦੇ ਪੰਜਾਬੀ।
ਗਾਊਣੇ ਛੋਲੇ ਮਾਹੀਏ ਟੱਪੇ ਕੰਮ ਸਾਰਿਆਂ ਦੇ ਆਉਣਾ।
ਨਾ ਇਹ ਭੱਜਦੇ ਮੈਦਾਨੇ ਸਿੱਖੇ ਪਿੱਠ ਨਾ ਦਿਖੇਣਾ।
ਚੀਮਿਆਂ ਵਾਲਾ ਤਾਈਓਂ ਮਾਰੇ ਲਲਕਾਰੇ,
ਕਹਿੰਦਾ ਖੁਸ਼ੀਆਂ ਦੇ ਮੌਕੇ ਨਾ ਹਮੇਸ਼ਾ ਲੱਭਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ।
ਜਦੋਂ ਨੱਚਦੇ ਪੰਜਾਬੀ, ਕਿੰਨੇ ਸੋਹਣੇ ਲੱਗਦੇ।

ਸ਼ਰਾਬ

ਗੱਲ ਸੁਣੀ ਸੁਣਾਈ ਕਰਦਾ ਨਈ, ਇਹ ਨਾਲ ਅਪਣੇ ਬੀਤੀ ਏ।
 ਹਰ ਇਕ ਦੀਆਂ ਝਿੜਕਾਂ ਸਹੀਆਂ ਨੇ,
 ਜਦ ਜਦ ਵੀ ਸੱਜਣੇ ਪੀਤੀ ਏ।
 ਹੋਠਾਂ ਨੂੰ ਲੱਗਣ ਤੇ ਰਤਾ ਸ਼ਰਾਬਤ ਕਰਦੀ ਹੈ।
 ਅੱਜਾਂ ਵਿੱਚ ਆਵਲ ਤੇ ਇਹ ਨੱਖਰੇ ਕਰਦੀ ਹੈ।
 ਥੋੜਾ ਦਿਲ ਤੇ ਛਾਵਣ ਤੇ ਕਿਵੇਂ ਹੁੰਗਾਰੇ ਭਰਦੀ ਏ।
 ਜਦ ਲੋਰ ਚ ਆ ਜਾਂਦੀ ਨਾ ਕਿਸੇ ਤੋਂ ਡਰਦੀ ਏ।
 ਹਰ ਇਕ ਨੂੰ ਛੇੜ ਲਵੇ ਰਾਲ ਸੱਭ ਨੂੰ ਲਾਉਂਦੀ ਏ।
 ਤੀਰ ਗੁੜੇ ਨੈਣਾਂ ਦੇ ਸ਼ਰੇਆਮ ਚਲਾਉਂਦੀ ਏ।
 ਵਿੱਚ ਮਹਿਫਲ ਜਦ ਹੋਵੇ ਇਹਦੇ ਚੋਜ਼ ਨਿਆਰੇ ਨੇ।
 ਇਹਦਾ ਦੁਸ਼ਮਣ ਨਾ ਕੋਈ, ਨਾ ਹੀ ਮਿੱਤਰ ਸਾਰੇ ਨੇ।
 ਹੋਵੇ ਵਿੱਚ ਮਦਹੋਸ਼ੀ ਦੇ ਗੱਲ ਦਿਲ ਤੇ ਨਾ ਧਰਦੀ।
 ਜਦ ਹੋਸ਼ ਵਿੱਚ ਅ ਜਾਂਦੀ ਵਫ਼ਾ ਕਿਸੇ ਨੂੰ ਨਈ ਕਰਦੀ।
 ਦਿਨ ਹੋਵੇ ਖਸ਼ੀਆਂ ਦਾ ਇਹ ਖਿੜ ਖਿੜ ਹੱਸਦੀ ਏ।
 ਇਹਦੇ ਦਿਲ ਵਿੱਚ ਕੀ ਵਸਿਆ ਨਾ ਕਿਸੇ ਨੂੰ ਦੱਸਦੀ ਏ।
 ਇਹ ਵੱਡੇ ਵੱਡਿਆਂ ਦਾ ਵੀ ਮਾਣ ਰਹਾ ਦੇਵੇ।
 ਸਾਂਭੀ ਹੋਈ ਉਮਰਾਂ ਦੀ ਝੱਟ ਖੂਹ ਵਿੱਚ ਪਾ ਦੇਵੇ।
 ਇਹ ਬੰਦ ਜਦ ਹੁੰਦੀ ਹੈ ਇਹਦਾ ਜੋਰ ਨਹੀਂ ਚੱਲਦਾ।
 ਪਰ ਜਦ ਖੁੱਲ ਜਾਵੇ ਤਾਂ ਕੋਈ ਤਾਬ ਨਹੀਂ ਝੱਲਦਾ।
 ਇਹ ਰੋਕਿਆ ਰੁਕਦੀ ਨਾ ਬੜੀ ਨੱਖਰੇ ਹਾਰੀ ਏ।
 ਸ਼ੀਸ਼ੀ ਚੋ ਨਿਕਲਣ ਤੇ ਇਹਦੀ ਸਰਦਾਰੀ ਏ।
 ਹੱਥ ਜੋੜ ਕੇ ਅਤਜ ਕਰੇ ਚੀਮਾ ਅਪਣੇ ਵੀਠਾਂ ਨੂੰ।
 ਕਿਉਂ ਡੋਬੀ ਜਾਂਦੇ ਹੋ ਹੱਥੀ ਤਕਦੀਰਾਂ ਨੂੰ।
 ਲਾਈਓ ਨਾ ਮੂੰਹ ਇਸਨੂੰ ਇਹ ਭਾਲੇ ਵਰਤਾਉਂਦੀ ਏ।
 ਮੱਥਾ ਦੂਰੋਂ ਹੀ ਟੇਕ ਦਿਉ ਜੇ ਕੋਲ ਨੂੰ ਆਉਂਦੀ ਏ।

ਧੀਆਂ

ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਆਈ ਦਰਗਾਹੋਂ ਬਣ ਕੇ, ਇਹ ਇਕ ਅਜਥ ਕਹਾਣੀ ਨੀ।
 ਰੱਲ ਸੁਣ ਲੈ ਮੇਰੀ ਧੀਏ ਤੇਰਾ ਬਾਬੁਲ ਆਖ ਰਿਹਾ।
 ਪੂਰਾ ਕੀਤਾ ਜਿਨ੍ਹਾਂ ਤੇਰਾ ਧੀਏ ਸਾਡਾ ਸਾਥ ਰਿਹਾ।
 ਤੇਰੀ ਅੰਮੜੀ ਛੌਮ-ਛੌਮ ਰੋਵੇ ਵੱਗਦਾ ਨੈਣਾਂ ਚੋਂ ਪਲੀ ਨੀ।
 ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਐਸਾ ਮਾਣ ਮਿਲੇ ਤੈਨੂੰ ਧੀਏ, ਬਾਬੁਲ ਅੰਮੜੀ ਭੁੱਲ ਜਾਵੇ।
 ਮੱਸਤਕ ਰਹੇ ਹਮੇਸ਼ਾ ਉੱਚਾ ਬੂਹਾ ਸਵਰਗ ਦਾ ਖੁੱਲ ਜਾਵੇ।
 ਸੋਭਾ ਹੋਵੇ ਜੱਗ ਤੇ ਤੇਰੀ ਐਸੀ ਬਲੀ ਕਹਾਣੀ ਨੀ।
 ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਮਾਮੇ ਮਾਮੀਆਂ ਨਾਨਾ ਨਾਨੀ ਮਾਸੀਆ ਮਾਸੜ ਆਖ ਰਹੇ।
 ਭੂਆ ਛੁੱਫੜ ਸੁੱਖਦੇ ਸੁੱਖਾਂ ਉਹ ਘਰ ਸਦਾ ਅਥਾਦ ਰਹੇ।
 ਧੀਏ ਸਦਾ ਸੁਹਾਰਲ ਹੋਵੇ ਸਹੁਰੇ ਘਰ ਮੌਜਾਂ ਮਾਣੀ ਨੀ।
 ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਛੋਟੇ ਵੱਡੇ ਵੀਰ ਤੇ ਭੈਣਾਂ ਤੈਨੂੰ ਬਿੱਟ ਬਿੱਟ ਦੇਖ ਰਹੇ।
 ਅੰਮੜੀ ਜਾਈਏ ਸਾਡੀਏ ਭੈਣੇ ਤੇਰਾ ਵੱਸਦਾ ਦੇਸ ਰਹੇ।
 ਰਲ ਕੇ ਖੇਡੇ ਨੱਚੇ ਟੱਪੇ ਹੋ ਗਈ ਯਾਦ ਪੁਰਾਣੀ ਨੀ।
 ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਹੜ ਹੰਕੂਆਂ ਦਾ ਨੈਣਾਂ ਵਿਚੋਂ ਵੱਗ ਗਿਆ ਅਪ ਮੁਹਾਰੇ ਨੀ।
 ਹੱਥੀਂ ਆਪਲੀ ਤੋਰਨ ਲੱਗੇ ਜਾਂ ਰਿਸ਼ਤੇਦਾਰ ਪਿਆਰੇ ਨੀ।
 ਰੁੰਦੇ ਹਾਰ ਵਿਚੋਂ ਛੁੱਲ ਕੱਢ ਕੇ ਵੱਖਰੀ ਲੜੀ ਬਣਾਣੀ ਨੀ।
 ਧੀਆਂ ਘਰ ਤੋਂ ਤੋਰਨ ਵਾਲੀ, ਧੀਏ ਰੀਤ ਪੁਰਾਣੀ ਨੀ।
 ਮੰਗ ਕੇ ਰੱਬ ਤੋਂ ਲੱਖ ਦੁਆਵਾਂ ਜੈਥੇ ਕਲਮ ਚਲਾਈ ਨੀ।
 ਤੇਰੇ ਬਾਬੁਲ ਕਾਜ ਰਚਾਇਆ ਦੇਵੇ ਜੱਗ ਵਧਾਈ ਨੀ।
 ਸਾਰੇ ਸਾਕ ਸਥਾਂ ਰਲ ਕੇ ਵਿਆਹ ਦੀ ਖੁਸ਼ੀ ਮਨਾਣੀ ਨੀ।

ਕਿਉਂ ਜਨਮ ਲੈਣ ਤੋਂ ਪਹਿਲਾਂ

ਮਾਂ ਦਾ ਪਿਆਰ ਸੀ ਕਿੱਥੋਂ ਲੱਭਲਾਂ, ਭੈਣ ਵੀ ਰੱਖੜੀ ਬੰਨਦੀ ਨਾ।
ਜੱਗ ਤੇ ਵੇਲ ਨਾ ਕਿਸੇ ਦੀ ਵੱਧਦੀ ਧੀ ਜੇ ਲੋਕੇ ਜੰਮਦੀ ਨਾ।
ਦੱਸ ਅੰਮ੍ਰਿਏ ਮੈਂ ਕਿਹੜ੍ਹੁੰ ਪੁੱਛਾਂ ਦੋਸ਼ ਹੈ ਮੇਰਾ ਕਿਹੜਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।
ਭੈਲਾਂ ਅਤੇ ਵੀਰਾਂ ਦੀ ਜੋੜੀ, ਕੁਦਰਤ ਅਪ ਬਲਾਉਂਦੀ ਏ।
ਪਰ ਇਹ ਜੋ ਨਿਰਮੇਹੀ ਦੁਨੀਆ ਹੱਥੀਂ ਅਪ ਮਿਟਾਉਂਦੀ ਏ।
ਦੱਸ ਬੇਸਮਝਾ ਬੇਅਕਲਾ ਨੂੰ ਸਮਝਾਵੇ ਕੇਹੜਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।
ਬੀਜ ਬੀਜਲਾ ਪਾਣੀ ਦੇਣਾ, ਕੰਮ ਧਰਮੀ ਇਨਸਾਨਾਂ ਦਾ।
ਬੂਟਾ ਬਲਿਆ ਜੜ੍ਹ ਵੱਡ ਦੇਣੀ, ਹੁੰਦਾ ਕੰਮ ਹੈਵਾਨਾਂ ਦਾ।
ਟੁੱਟਦਾ ਜਾਂਦਾ ਉਹ ਗੁਲਦਸਤਾ, ਸੀ ਤੂੰ ਦਿੱਤਾ ਜਿਹੜਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।
ਅੱਜ ਫਿਰ ਭੁੱਲਿਆ ਸਭ ਨੂੰ, ਗੁਰੂਆਂ ਦਾ ਫਰਮਾਨ ਨੀ ਮਾਏ।
ਸ਼ੋ ਕਿਉ ਮੰਦਾ ਆਖੀਏ, ਜਿਸ ਜੰਮੇ ਰਾਜਾਨ ਨੀ ਮਾਏ।
ਫਿਰਦੇ ਪਾਪੀ ਪਾਪ ਕਮਾਉਂਦੇ, ਭਰਕੇ ਢੁੱਬਲਾ ਬੇੜਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।
ਸ਼ਰਮ ਕਰੋ ਪੈਸੇ ਦੇ ਭੁੱਖਿਓ, ਜਿੰਦਾ ਮਾਸੂਮ ਗੁਆ ਦਿੱਤੀਆਂ।
ਬੇਟੀ ਕਿਸੇ ਦੀ ਭੈਣ ਕਿਸੇ ਦੀ, ਦਾਜ਼ ਦੀ ਬਲੀ ਚੜਾ ਦਿੱਤੀਆਂ।
ਚੀਮਿਆਂ ਵਾਲਾ ਕਿਵੇਂ ਮਿਲਾਵੇ, ਜਿਹੜਾ ਪਿਆ ਬਖੇੜਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।
ਕਿਉਂ ਜਨਮ ਲੈਣ ਤੋਂ ਪਹਿਲਾਂ ਰਾਲਾ ਦਬਾਉਂਦੇ ਮੇਰਾ ਨੀ।

ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ

ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ, ਹਵਾਵਾਂ ਜਿੱਥੋਂ ਆਉਣ ਠੰਡੀਆਂ।
 ਅੰਮ੍ਰਿ ਕੀਤੀਆਂ ਮੁਰਾਦਾਂ ਸਭੇ ਪੂਰੀਆ, ਜੋ ਜੋ ਧੀਆਂ ਨੇ ਮੰਰੀਆਂ।
 ਘਰ ਜਨਮ ਲਿਆ ਮੈਂ ਤੇਰੇ ਬਾਬਲਾ, ਚਾਵਾਂ ਲਾਡਾਂ ਨਾਲ ਮੈਂ ਪਲੀ।
 ਖੇਡ ਗੁੱਡੀਆਂ ਪਟੋਲੇ ਛੋਟੀ ਉਮਰੇ, ਨਾਲ ਮੈਂ ਭਰਾਵਾਂ ਦੇ ਰਲੀ।
 ਆਇਆ ਕਿੱਦਾਂ ਦਾ ਏ ਅੱਜ ਦਿਹੜਾ,
 ਜੋ ਸਾਡੇ ਵਿਚ ਪਾਈਆਂ ਵੰਡੀਆਂ।

ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ, ਹਵਾਵਾਂ ਜਿੱਥੋਂ ਆਉਣ ਠੰਡੀਆਂ।
 ਲਾਡ ਅਮੜੀ ਲਡਾਏ ਧੀਆਂ ਤਾਈਂ, ਦੇ ਦੇ ਉਨ੍ਹਾਂ ਮੂੰਹੋਂ ਲੋਰੀਆਂ।
 ਪਾਲ ਪੇਸ ਕੇ ਜਵਾਨ ਕਰ ਮਾਪਿਆਂ, ਘਰੀਂ ਬੈਰਾਣੇ ਤੋਰੀਆਂ।
 ਖੁਸ਼ੀ ਵਸੇ ਤੁਸੀਂ ਆਪਣੇ ਟਿਕਾਣੇ, ਇਹ ਰੱਬ ਤੋਂ ਦੁਆਵਾਂ ਮੰਰੀਆਂ।
 ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ, ਹਵਾਵਾਂ ਜਿੱਥੋਂ ਆਉਣ ਠੰਡੀਆਂ।
 ਦਿਨ ਭੁੱਲਣੇ ਨਾ ਸਦਾ ਯਾਦ ਰਹਿਣੇ, ਜੋ ਪੇਕੇ ਘਰ ਮੋਜਾਂ ਮਾਲੀਆਂ।
 ਘਰ ਮਾਪਿਆਂ ਦੇ ਹੁੰਦੀਆਂ ਨੇ ਧੀਆਂ,
 ਹੁੰਦੀਆਂ ਜਿਉਂ ਮਹਿਲੀਂ ਰਾਣੀਆਂ।

ਤੁਸੀਂ ਯੁੱਗਾਂ ਤੱਕ ਵਸੇ ਮੇਰੇ ਵੀਰਨੋ, ਵੇ ਝੁਲਦੀਆਂ ਰਹਿਣ ਫੰਡੀਆਂ।
 ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ, ਹਵਾਵਾਂ ਜਿੱਥੋਂ ਆਉਣ ਠੰਡੀਆਂ।
 ਧੀ ਅੰਮ੍ਰਿਏ ਨੀ ਅੱਜ ਤੇਰੀ ਵਿਛੜੀ, ਕੂੰਜ ਜਿਵੇਂ ਡਾਰ ਦੇ ਵਿੱਚੋਂ।
 ਬੜੇ ਦੁੱਖਾਂ ਨਾਲ ਬਾਬਲੇ ਬਖੇਡਿਆ, ਮੌਤੀ ਕੱਢ ਹਾਰ ਦੇ ਵਿੱਚੋਂ।
 ਝੜੀ ਹੰਝੂਆਂ ਦੀ ਜੈਥ ਚੀਮੇ ਲਾਈ,
 ਉਹ ਕਹਿੰਦਾ ਇਹ ਬਈ ਰੀਤਾਂ ਚੰਰੀਆਂ।

ਵਸੇ ਜੁੱਗ-ਜੁੱਗ ਬਾਬਲੇ ਦਾ ਵੇਹੜਾ, ਹਵਾਵਾਂ ਜਿੱਥੋਂ ਆਉਣ ਠੰਡੀਆਂ।
 ਅੰਮ੍ਰਿ ਕੀਤੀਆਂ ਮੁਰਾਦਾਂ ਸਭੇ ਪੂਰੀਆ, ਜੋ ਜੋ ਧੀਆਂ ਨੇ ਮੰਰੀਆਂ।

ਵੀਰੇ ਦਾ ਵਿਆਹ

ਸਾਥੋਂ ਚੱਕਿਆ ਨਾ ਜਾਵੇ ਅੱਜ ਚਾਅ ਭਾਬੀਏ।
 ਆਇਆ ਮਸੀ ਮਸੀ ਵੀਰੇ ਦਾ ਵਿਆਹ ਭਾਬੀਏ।
 ਸੁੱਖਾਂ ਸੁੱਖ ਸੁੱਖ ਕੀਤੇ ਪੂਰੇ ਪੰਜ ਸਾਲ ਨੀ,
 ਰੱਬ ਨੇ ਮਿਲਾਈ ਜੋੜੀ ਕਰਮਾਂ ਦੇ ਨਾਲ ਨੀ।
 ਗਾਂ ਨੇ ਪੀਤਾ ਵਾਰ ਪਾਣੀ,
 ਘਰ ਆਈ ਨੂੰਹ ਰਾਣੀ।
 ਦਿਲ ਸਧਰਾਂ ਸੀ ਬਾਪੂ ਦੇ ਹਜ਼ਾਰ ਭਾਬੀਏ।
 ਆਇਆ ਮਸੀ ਮਸੀ ਵੀਰੇ ਦਾ ਵਿਆਹ ਭਾਬੀਏ।
 ਘੜੀ ਮੜੀ ਚੁੰਮਦਾ ਏ ਤੇਰੀਆਂ ਰੱਲਾਂ ਦੇ ਤਾਈ,
 ਝੁੰਮਕਾ ਭਾਬੀ ਨੀ ਤੇਰੇ ਕੰਨ ਦਾ।
 ਅੱਲੜ ਜਵਾਨੀ ਮਾਰੇ ਰੂਪ ਚਮਕਾਰੇ,
 ਜਿਵੇਂ ਪੁੰਨਿਆਂ ਦੀ ਰਾਡੀ ਰੰਗ ਚੰਨ ਦਾ।
 ਦੇਖਣੇ ਲਈ ਮੁੱਖ ਤੇਰਾ ਬਦਲਾਂ ਦੇ ਵਿਚੋਂ,
 ਤਾਰੇ ਲੁੱਕ ਲੁੱਕ ਝਾਤੀਆਂ ਰਹੇ ਪਾ ਭਾਬੀਏ।
 ਆਇਆ ਮਸੀ ਮਸੀ ਵੀਰੇ ਦਾ ਵਿਆਹ ਭਾਬੀਏ।
 ਤੇਰੀਆਂ ਹੀ ਯਾਦਾਂ ਵਿਚ ਦਿਨ ਰਾਤ ਛੁੱਬਾ ਰਹਿੰਦਾ,
 ਦੱਸਦਾ ਨਾ ਦਿਲ ਵਾਲੀ ਗੱਲ ਨੀ।
 ਚੜ੍ਹਦੀ ਉਮਰ ਵਿਚ ਪਿਆਰ ਵਾਲਾ ਠੋਗ ਕਹਿੰਦੇ,
 ਪਾ ਦਿੰਦਾ ਕਲੇਜੇ ਵਿਚ ਸੱਲ ਨੀ।
 ਪੁੱਛ ਲੈ ਤੂੰ ਜਾ ਕੇ ਜੈਥੇ ਚੀਮਿਆਂ ਦੇ ਕੋਲੋਂ,
 ਜੇ ਕੋਈ ਦੱਸ ਦੇਵੇ ਇਸ ਦੀ ਦੁਆ ਭਾਬੀਏ।
 ਆਇਆ ਮਸੀ ਮਸੀ ਵੀਰੇ ਦਾ ਵਿਆਹ ਭਾਬੀਏ।
 ਸਾਥੋਂ ਚੱਕਿਆ ਨਾ ਜਾਵੇ ਅੱਜ ਚਾਅ ਭਾਬੀਏ।
 ਆਇਆ ਮਸੀ ਮਸੀ ਵੀਰੇ ਦਾ ਵਿਆਹ ਭਾਬੀਏ।

ਤੇਰਾ ਜਨਮ ਦਿਹਾੜਾ

ਤੇਰਾ ਜਨਮ ਦਿਹਾੜਾ ਸਾਨੂੰ, ਸੁੱਖਾਂ ਸੁੱਖ ਸੁੱਖ ਆਇਆ ਉ਷ੇ।
ਮੰਗਿਆ ਜੋ ਮਾਲਕ ਦੇ ਦਰ ਤੋਂ, ਸੋਈ ਸੋਈ ਪਾਇਆ ਉ਷ੇ।
ਤੇਰੀ ਮੰਮੀ ਡੈਡੀ ਨੱਚਣ, ਦਾਦਾ ਦਾਦੀ ਦੇਖ ਕੇ ਹੱਸਣ।
ਨਾਨਾ ਨਾਨੀ ਖੁਸ਼ੀ ਮਨਾਉਂਦੇ, ਮਾਮੇ ਮਾਮੀਆਂ ਭੰਗੜਾ ਪਾਉਂਦੇ।
ਚਾਚੇ ਚਾਚੀਆਂ ਤਾਏ ਤਾਈਆਂ, ਰਲ ਕੇ ਜਸ਼ਨ ਮਨਾਇਆ ਉ਷ੇ।
ਤੇਰਾ ਜਨਮ ਦਿਹਾੜਾ ਸਾਨੂੰ, ਸੁੱਖਾਂ ਸੁੱਖ ਸੁੱਖ ਆਇਆ ਉ਷ੇ।
ਤੇਰੀ ਡੈਣ ਸੋਹਲਿਆ ਵੱਡੀ, ਫਿਰਦੀ ਵਿੱਚ ਚਾਵਾਂ ਦੇ ਲੱਦੀ।
ਕੀਤੀਆ ਰੱਬ ਅੱਗੇ ਅਰਜੋਈਆ, ਕਹਿੰਦੀ ਅੱਜ ਪੂਰੀਆਂ ਹੋਈਆਂ।
ਤੈਨੂੰ ਰੱਬ ਨੇ ਵੀਰਨ ਮੇਰੇ, ਸਾਡੀ ਝੈਲੀ ਪਾਇਆ ਉ਷ੇ।
ਤੇਰਾ ਜਨਮ ਦਿਹਾੜਾ ਸਾਨੂੰ, ਸੁੱਖਾਂ ਸੁੱਖ ਸੁੱਖ ਆਇਆ ਉ਷ੇ।
ਹੋ ਗਏ ਸਾਕ ਸਬੰਧੀ ਕੱਠੇ, ਭੇਜੇ ਸੱਦੇ ਲਾਚੇ ਤੇ।
ਪਾਉਂਦੇ ਭੰਗੜਾ ਖੁਸ਼ੀ ਮਨਾਉਂਦੇ, ਤੇਰੇ ਜਨਮ ਦਿਹਾੜੇ ਤੇ।
ਤੇਰੀ ਉਮਰ ਲੰਮੇਰੀ ਮੰਗਣ, ਤੇ ਸਿਰ ਰੱਬ ਦਾ ਸਾਇਆ ਉ਷ੇ।
ਤੇਰਾ ਜਨਮ ਦਿਹਾੜਾ ਸਾਨੂੰ, ਸੁੱਖਾਂ ਸੁੱਖ ਸੁੱਖ ਆਇਆ ਉ਷ੇ।
ਆ ਗਏ ਭੂਆ ਫੁੱਫੜ ਸਾਰੇ, ਛੋਟੇ ਵੱਡੇ ਵੀਰ ਪਿਆਰੇ ਨੇ।
ਮਹਿਕਾਂ ਸੱਭ ਨੂੰ ਜਾਵੇ ਵੰਡੀ, ਚੱਕੀ ਫਿਰਦੇ ਤੈਨੂੰ ਸਾਰੇ ਨੇ।
ਮੰਗਦੇ ਰੱਬ ਤੋਂ ਲੱਖ ਦੁਆਵਾਂ, ਜੈਬੇ ਗੀਤ ਬਣਾਇਆ ਉ਷ੇ।
ਤੇਰਾ ਜਨਮ ਦਿਹਾੜਾ ਸਾਨੂੰ, ਸੁੱਖਾਂ ਸੁੱਖ ਸੁੱਖ ਆਇਆ ਉ਷ੇ।
ਮੰਗਿਆ ਜੋ ਮਾਲਕ ਦੇ ਦਰ ਤੋਂ, ਸੋਈ ਸੋਈ ਪਾਇਆ ਉ਷ੇ।

ਸਵਾਲ-ਜਵਾਬ ਨਸੀਰਾਂ ਤੇ ਸੈਦਖਾਨ

ਨਸੀਰਾਂ : ਸੁਲਿਆ ਨਸੀਰਾਂ ਸੈਦਖਾਨ ਚੱਲਿਆ।
ਵੀਰ ਵਾਲਾ ਰਾਹਾ ਭੈਣ ਆਣ ਮੱਲਿਆ।
ਭੈਣ ਸਮਝਾਉਂਦੀ ਬਰਪਰਦਾਰ ਨੂੰ ਬਰਪਰਦਾਰ ਨੂੰ।
ਛੇੜ ਕੇ ਕੀ ਲੈਣਾ ਰੱਬੀ ਅਵਤਾਰ ਨੂੰ।

ਸੈਦਖਾਨ : ਸੈਦਖਾਨ ਅੱਗੋਂ ਬੋਲ ਕੇ ਸੁਣਾਵਦਾ।
ਭੈਣ ਨੂੰ ਝਿੜਕ ਕੇ ਪਿਛੇ ਹਟਾਵਦਾ।
ਕਹਿੰਦਾ ਹੁਣ ਤੇਰਾ ਨਾ ਮਿਆਨੇ ਪਾਵਾਂਗਾ ਮਿਆਨੇ ਪਾਵਾਂਗਾ।
ਹਿੰਦ ਵਾਲਾ ਪੀਰ ਬੰਨ ਕੇ ਲਿਆਵਾਂਗਾ।

ਨਸੀਰਾਂ : ਉਹਦਾ ਇਕ ਇਕ ਸੁਰਮਾ ਜਵਾਨ ਵੇ।
ਤੇਰਿਆਂ ਲੱਖਾਂ ਦਾ ਉਹ ਲਾਹੂਰਾ ਘਾਣ ਵੇ।
ਲੱਗ ਮੇਰੇ ਅਖੇ ਛੱਡ ਕੇ ਹੰਕਾਰ ਨੂੰ, ਛੱਡ ਦੇ ਹੰਕਾਰ ਨੂੰ।
ਛੇੜ ਕੇ ਕੀ ਲੈਣਾ ਰੱਬੀ ਅਵਤਾਰ ਨੂੰ।

ਸੈਦਖਾਨ : ਕੱਲਾ ਹੀ ਬਖੇਰਾ ਅਂ ਸੈਂ ਉਹਦੀ ਫੌਜ ਨੂੰ।
ਰੋਕਲਾ ਕੀ ਕੱਖਾਂ ਦਾਤਿਆ ਦੀ ਮੌਜ਼ ਨੂੰ।
ਧੂੜ ਵਾਂਗ ਸ਼ਾਨ ਉਸ ਦੀ ਉਡਾਵਾਂਗਾ, ਉਸ ਦੀ ਉਡਾਵਾਂਗਾ।
ਹਿੰਦ ਵਾਲਾ ਪੀਰ ਬੰਨ ਕੇ ਲਿਆਵਾਂਗਾ।

ਨਸੀਰਾਂ : ਉਹ ਚਾੜ ਕੇ ਕਮਾਨੇ ਤੀਰ ਜਾ ਚਲਾਉਣਰੋ।
ਦਸਾਂ ਦਸਾਂ ਵਿਚ ਇੱਕ ਹੀ ਲੰਘਾਉਣਰੋ।
ਕਿਹੜਾ ਰੋਕ ਸਕੂਰਾ ਉਨ੍ਹਾਂ ਦੇ ਵਾਰ ਨੂੰ, ਉਨ੍ਹਾਂ ਦੇ ਵਾਰ ਨੂੰ।
ਛੇੜ ਕੇ ਕੀ ਲੈਣਾ ਰੱਬੀ ਅਵਤਾਰ ਨੂੰ।

ਸੈਦھਾਨ : ਕਾਇਰਾਂ ਜਿਹੀਅਂ ਰੱਲਾਂ ਮੈਨੂੰ ਕੀ ਸੁਣਾਉਂਦੀ ਏ।
ਸੂਰਮੇ ਦੇ ਦਿਲ ਕਾਹਨੂੰ ਚੋਭਾਂ ਲਾਉਂਦੀ ਏ।
ਦੇਖੀ ਰਣ ਵਿਚ ਕਹਿਰ ਮੈਂ ਮਚਾਵਾਂਵਾ, ਕਹਿਰ ਮੈਂ ਮਚਾਵਾਂਰਾ।
ਹਿੰਦ ਵਾਲਾ ਪੀਰ ਬੰਨ ਕੇ ਲਿਆਵਾਂਰਾ।

ਨਸੀਰਾਂ : ਭਾਰਾ ਮੇਰੇ ਵੀਰਾ ਤੇਰਾ ਵੇ ਨਿਖੱਟਿਆ।
ਦਾਣਾ ਪਾਣੀ ਲੱਗੇ ਦੁਨੀਆ ਤੋਂ ਮੁੱਕਿਆ।
ਕਾਰਾ ਘੇਰਨਗੇ ਕਿੱਦਾਂ ਹੰਸਾਂ ਦੀ ਡਾਰ ਨੂੰ ਹੰਸਾਂ ਦੀ ਡਾਰ ਨੂੰ।
ਛੇੜ ਕੇ ਕੀ ਲੈਣਾ ਰੱਬੀ ਅਵਤਾਰ ਨੂੰ।

ਕਾਹਨੂੰ ਕਰਦਾਂ ਬਦੀਆਂ ਉਏ

ਛੱਡ ਦੇ ਕਾਰੀਗਰ ਅਖਵਾਉਣਾ ਛੱਡ ਕੇ ਕਾਰਾਗਰੀਆਂ ਉਏ।
ਜੇ ਤੂੰ ਨੇਕੀ ਨਹੀਂ ਕਰ ਸਕਦਾ, ਕਾਹਨੂੰ ਕਰਦਾ ਬਦੀਆਂ ਉਏ।
ਇਹ ਛੋਟੀ ਜਗੀ ਜਿੰਦਗੀ ਜਿਹੇਦੇ ਤੇ ਮਾਣ ਕਰੋ।
ਤੂੰ ਹੈ ਸ਼ਮਾ ਉਤੇ ਪ੍ਰਵਾਨਾ ਕਾਹਨੂੰ ਵਕਤ ਵੀਰਾਨ ਕਰੋ।
ਸੋਚਿਆ ਸੱਚ ਕਦੇ ਨਾ ਹੋਵੇ ਸੋਚਾਂ ਕਰਦਾ ਬੜੀਆਂ ਉਏ।
ਜੇ ਤੂੰ ਨੇਕੀ ਨਹੀਂ ਕਰ ਸਕਦਾ ਕਾਹਨੂੰ ਕਰਦਾ ਬਦੀਆਂ ਉਏ।
ਇਹ ਮਾਣਸ ਜਨਮ ਸੀ ਮਿਲਿਆ, ਤੈਨੂੰ ਬਾਦ ਉਡੀਕਾਂ ਦੇ।
ਕਾਹਨੂੰ ਛੋਟੀ ਛੋਟੀ ਗੱਲ ਤੇ, ਲੜਦਾ ਨਾਲ ਸ਼ਰੀਕਾਂ ਦੇ।
ਪੱਲੇ ਬੰਨ ਨਾ ਕੋਈ ਲਿਜਾਂਦਾ, ਚੀਜ਼ਾਂ ਰਹਿ ਜਾਣ ਧਰੀਆਂ ਉਏ।
ਜੇ ਤੂੰ ਨੇਕੀ ਨਹੀਂ ਕਰ ਸਕਦਾ ਕਾਹਨੂੰ ਕਰਦਾ ਬਦੀਆਂ ਉਏ।
ਹੱਥੀ ਬੰਨ ਸ਼ਰਨਾਂ ਦੇ ਰਾਨੇ, ਚੜ ਪਏ ਮੌਤ ਵਿਆਹੁਣੇ ਨੂੰ।
ਛੋਟੀ ਉਮਰ ਵਾਰ ਰਾਏ ਜਿੰਦਾਂ, ਯੋਧੇ ਧਰਮ ਬਚਾਉਣੇ ਨੂੰ।
ਉਹੀ ਅਮਰ ਸ਼ਹੀਦ ਕਹਾਉਂਦੇ, ਜਿਨ੍ਹਾਂ ਮੁਸੀਬਤਾਂ ਜਰੀਆਂ ਉਏ।
ਜੇ ਤੂੰ ਨੇਕੀ ਨਹੀਂ ਕਰ ਸਕਦਾ ਕਾਹਨੂੰ ਕਰਦਾ ਬਦੀਆਂ ਉਏ।
ਚੰਗੇ ਕੰਮ ਸਦਾ ਕੰਮ ਆਉਂਦੇ।
ਕਰ ਲੈ ਨੇਕ ਕਮਾਈਆਂ ਤੂੰ।
ਝੂਠੀ ਛੋਹਰਤ ਲੈਲੀ ਛੱਡਦੇ,
ਛੱਡ ਦੇ ਸਭ ਬੁਠਿਆਈਆਂ ਤੂੰ।
ਜੈਕਿਆ ਵਾਰ ਵਾਰ ਨਹੀਂ ਆਉਣੇ,
ਲੰਘੇ ਪਲ ਤੇ ਘੜੀਆਂ ਉਏ।
ਛੱਡ ਦੇ ਕਾਰੀਗਰ ਅਖਵਾਉਣਾ ਛੱਡ ਕੇ ਕਾਰਾਗਰੀਆਂ ਉਏ।
ਜੇ ਤੂੰ ਨੇਕੀ ਨਹੀਂ ਕਰ ਸਕਦਾ ਕਾਹਨੂੰ ਕਰਦਾ ਬਦੀਆਂ ਉਏ।

ਉਹਨੂੰ ਦਿਲੋਂ ਭੁਲਾ ਲਿਆ ਏ

ਮੈਂ ਮੈਂ ਕਰਕੇ ਜਿਹੜਾ ਮੈਂ ਦਾ ਰੰਗ ਚੜਾ ਲਿਆ ਏ।
ਤਾਹੀਓਂ ਕਾਫਰ ਹੋਇਆ ਬੈਠਾਂ, ਉਹਨੂੰ ਦਿਲੋਂ ਭੁਲਾ ਲਿਆ ਏ।
ਜਿਸ ਮਿੱਟੀ ਨੂੰ ਘੜ ਕੇ, ਤੇਰੀ ਬਣਤ ਬਣਾਈ ਏ।
ਤੈਨੂੰ ਬਖਸ਼ੀ ਮਾਲਸ ਦੇਹੀ, ਇਹ ਉਹਦੀ ਵਡਿਆਈ ਏ।
ਪਰ ਤੂੰ ਸਮਝਿਆ ਨਹੀਂ ਨਦਾਨਾਂ, ਘੱਟੇ ਲਾਲ ਰੁਲਾ ਲਿਆ ਏ।
ਤਾਹੀਓਂ ਕਾਫਰ ਹੋਇਆ ਬੈਠਾਂ, ਉਹਨੂੰ ਦਿਲੋਂ ਭੁਲਾ ਲਿਆ ਏ।
ਤੂੰ ਛੇਤੀ ਭੁਲ ਜਾਵੇ, ਉਹਦੀਆਂ ਥੇਪ੍ਰਵਾਹੀਆਂ ਨੂੰ।
ਨਾ ਕੋਈ ਮੌੜ ਸਕੇ ਤਕਦੀਰਾਂ, ਲਿਖੀਆਂ ਲੇਖ ਲਿਖਾਈਆਂ ਨੂੰ।
ਇਹਨਾਂ ਪੰਜ ਚੋਰਾਂ ਨੇ ਰਲ ਕੇ, ਤੈਨੂੰ ਵੀ ਭਰਮਾ ਲਿਆ ਏ।
ਤਾਹੀਓਂ ਕਾਫਰ ਹੋਇਆ ਬੈਠਾਂ, ਉਹਨੂੰ ਦਿਲੋਂ ਭੁਲਾ ਲਿਆ ਏ।
ਇਸ ਜਿੰਦ ਦਾ ਕੀ ਪ੍ਰਭਾਸਾ, ਇਹਨੇ ਕਦ ਤੁਰ ਜਾਣਾ ਉ਷ੇ।
ਇਹ ਹੈ ਨਦੀ ਕਿਨਾਰੇ ਰੁਖੜਾ, ਸਮਝ ਲੈ ਤੂੰ ਅਲਜਾਣਾ ਉ਷ੇ।
ਜੰਮਣੇ ਮਰਨੇ ਵਾਲਾ ਉਹਨੇ, ਤੈਥੋਂ ਭੇਦ ਛੁਪਾ ਲਿਆ ਉ਷ੇ।
ਤਾਹੀਓਂ ਕਾਫਰ ਹੋਇਆ ਬੈਠਾਂ, ਉਹਨੂੰ ਦਿਲੋਂ ਭੁਲਾ ਲਿਆ ਏ।
ਜਿਸ ਜਿਸ ਚੀਜ਼ ਦਾ ਕਰਦਾ ਮਾਲ, ਸਭ ਮਿੱਟੀ ਬਣ ਜਾਣਾ ਏ।
ਬਿਨ ਰਾਮ ਨਾਮ ਦੇ ਚੀਮਿਆਂ, ਕੁੱਝ ਵੀ ਨਾਲ ਨਾ ਜਾਣਾ ਏ।
ਜਿਸ ਦਾ ਕੋਈ ਦੂਆ ਨਾ ਦਾਰੂ, ਉਹੋ ਰੋਗ ਲੁਆ ਲਿਆ ਏ।
ਤਾਹੀਓਂ ਕਾਫਰ ਹੋਇਆ ਬੈਠਾਂ, ਉਹਨੂੰ ਦਿਲੋਂ ਭੁਲਾ ਲਿਆ ਏ।

ਹੱਥ ਜੋੜ ਕੇ ਬੰਦਨਾ ਮੇਰੀ

ਮੇਰੇ ਮਾਲਕ ਮੇਰੇ ਦਾਤਾ ਐ ਮੇਰੇ ਬਾਲਣ ਹਾਰਾ।
ਹੱਥ ਜੋੜ ਕੇ ਬੰਦਨਾ ਮੇਰੀ, ਮੇਰਾ ਕਰਦੇ ਬੇੜਾ ਪਾਰ।
ਤੂੰ ਦੁਖੀਆਂ ਦੇ ਦੁੱਖ ਨਿਵਾਰੇ, ਸੱਭ ਦਾ ਅਪ ਉਧਾਰ ਕਰੋ।
ਰੰਨਕਾਂ ਸੱਜਣ ਸਧਨਾ ਤਾਰੇ., ਲੋਭੀ ਤੇ ਹੰਕਾਰ ਭਰੋ।
ਸਾਮੜ ਨਾ ਆਉਂਦੀ ਮਾਲਕ,
ਤੇਰੀ ਲੀਲਾ ਅਪਰ-ਅਪਾਰ। ਲੀਲਾ ਅਪਰ-ਅਪਾਰ।
ਹੱਥ ਜੋੜ ਕੇ ਬੰਦਨਾ ਮੇਰੀ, ਮੇਰਾ ਕਰਦੇ ਬੇੜਾ ਪਾਰ।
ਜੋ ਕੋਈ ਮੰਗਦਾ ਸੋਈ ਮਿਲਦਾ, ਦਰ ਤੇਰੇ ਜੋ ਆਉਂਦਾ ਏ।
ਮ੍ਰਿਗ ਤ੍ਰਿਸ਼ਲਾ ਸਭ ਮਿਟ ਜਾਂਦੀ, ਜੋ ਤੇਰੇ ਦਰਸ਼ਨ ਪਾਉਂਦਾ ਏ।
ਨਿਰਾ ਸਵੱਲੀ ਜਿਸ ਤੇ ਤੇਰੀ,
ਉਠ ਲੰਘ ਜਾਂਦੇ ਪਾਰ। ਉਠ ਲੰਘ ਜਾਂਦੇ ਪਾਰ।
ਹੱਥ ਜੋੜ ਕੇ ਬੰਦਨਾ ਮੇਰੀ, ਮੇਰਾ ਕਰਦੇ ਬੇੜਾ ਪਾਰ।
ਤੂੰ ਭਰਤਾਂ ਦੀ ਰੱਖਿਆ ਕਰਦਾਂ, ਤੇਰੇ ਚੌਜ ਨਿਆਰੇ ਨੇ।
ਜਿਓਂ ਮਾਵਾਂ ਨੂੰ ਪੁੱਤਰ, ਤੈਨੂੰ ਭਰਤ ਪਿਆਰੇ ਨੇ।
ਜਿਸ ਨੂੰ ਤੂੰ ਹੱਥ ਦੇ ਕੇ ਰੱਖੋ,
ਕੋਈ ਨਾ ਸਕਦਾ ਮਾਰ। ਕੋਈ ਨਾ ਸਕਦਾ ਮਾਰ।
ਹੱਥ ਜੋੜ ਕੇ ਬੰਦਨਾ ਮੇਰੀ, ਮੇਰਾ ਕਰਦੇ ਬੇੜਾ ਪਾਰ।
ਕਰਦਾ ਚੀਮਾ ਬੰਦਰੀ ਤੇਰੀ, ਸੀਸ ਝੁਕਾਵੇ ਚਰਨਾਂ ਤੇ।
ਜੋ ਕੁਝ ਹੈ ਸੋ ਤੇਰਾ ਮਾਲਕ, ਰੋਸ ਨਹੀਂ ਕੋਈ ਕਰਮਾਂ ਤੇ।
ਖੇਡੇ ਆਪ ਖਿਡਾਵੇ ਘੱਲਿਆ,
ਜੋ ਤੂੰ ਵਿਚ ਸੰਸਾਰ। ਜੋ ਤੂੰ ਵਿਚ ਸੰਸਾਰ।
ਹੱਥ ਜੋੜ ਕੇ ਬੰਦਨਾ ਮੇਰੀ, ਮੇਰਾ ਕਰਦੇ ਬੇੜਾ ਪਾਰ।

ਪੰਥ ਖਾਲਸਾ ਸਜਾ ਲਿਆ

ਖੰਡਾ ਗੁਰਾਂ ਨੇ ਚਲਾ ਕੇ ਦੈ ਧਾਰਾ, ਪੰਥ ਖਾਲਸਾ ਸਜਾ ਲਿਆ।
 ਕੱਢ ਦਿਲਾਂ ਵਿੱਚੋਂ ਪੁੱਤਾਂ ਦੀਆਂ ਪੀੜ੍ਹਾਂ, ਦੁਖੀਆਂ ਨੂੰ ਰਾਲੇ ਲਾ ਲਿਆ।
 ਨੇਕੀ ਸਦਾ ਜੱਗ ਵਿਚ ਰਹਿੰਦੀ ਫਲਦੀ,
 ਤੇ ਝੂਠ ਸਦਾ ਰਹਿੰਦਾ ਦਬਦਾ।

ਕੱਖਾਂ ਕਾਨਾ ਥੱਲੇ ਦੱਖਿਆ ਨਾ ਜਾਵੇ, ਤਥੂਕਾ ਜਿਠੜੇ ਹੋਵੇ ਅੱਗ ਦਾ।
 ਬਾਜ ਚਿੜੀਆਂ ਦੇ ਕੋਲੋਂ ਤੁੜਵਾ ਕੇ ਡੁੱਬੀ ਹਿੰਦ ਨੂੰ ਬਚਾ ਲਿਆ।
 ਖੰਡਾ ਗੁਰਾਂ ਨੇ ਚਲਾ ਕੇ ਦੈ ਧਾਰਾ, ਪੰਥ ਖਾਲਸਾ ਸਜਾ ਲਿਆ।
 ਨੌਆਂ ਸਾਲਾਂ ਦੀ ਉਮਰ ਵਿਚ ਪਾਤਸ਼ਾਹ,
 ਪਿਤਾ ਨੂੰ ਦਿੱਲੀ ਵੱਲ ਤੋਹਿਆ।
 ਪਾਏ ਝੇਲੀ ਵਿਚ ਸੀਸ ਜਾਣ ਭਿਛਿਆ,
 ਖਾਲੀ ਨਾ ਸਵਾਲੀ ਮੌਦਿਆ।

ਵਾਰ ਪਿਰਿਵਾਰ ਸਾਰਾ ਕੈਮ ਲਈ, ਸੀ ਸੁਕਰ ਰੱਬ ਦਾ ਮਨਾ ਲਿਆ।
 ਖੰਡਾ ਗੁਰਾਂ ਨੇ ਚਲਾ ਕੇ ਦੈ ਧਾਰਾ, ਪੰਥ ਖਾਲਸਾ ਸਜਾ ਲਿਆ।
 ਵੱਡੇ ਵੱਡੇ ਬਲਵੀਰ ਹੋਏ ਜੱਗ ਤੇ, ਜੱਸ ਕਿਸੇ ਕਿਸੇ ਖੱਟਿਆ।
 ਕਈਆਂ ਮਾਣ ਤੇ ਗੁਮਾਨ ਵਿਚ ਆ ਕੇ,
 ਦੋਜਖਾਂ ਦਾ ਖੂਹਾ ਪੱਟਿਆ।

ਇਹਨਾਂ ਪਿਤਾ ਵਾਰ, ਵਾਰੇ ਪੁੱਤ ਚਾਰੇ,
 ਰੁਸੀ ਮੌਤ ਨੂੰ ਮਨਾ ਲਿਆ।

ਖੰਡਾ ਗੁਰਾਂ ਨੇ ਚਲਾ ਕੇ ਦੈ ਧਾਰਾ, ਪੰਥ ਖਾਲਸਾ ਸਜਾ ਲਿਆ।
 ਕੀਤੀ ਬਾਜਾਂ ਵਾਲੇ ਖਾਲਸੇ ਦੀ ਸਾਜਨਾ,
 ਭਰਿਆ ਦੀਵਾਨ ਸੀ ਪਿਆ।

ਆਊਂਦੇ ਨੰਹੀਂ ਤਲਵਾਰ ਲੈ ਕੇ ਦੇਖੇ, ਹਰ ਕੋਈ ਹੈਰਾਨ ਸੀ ਰਿਹਾ।
 ਲੈ ਕੇ ਸੀਸ ਪੰਜ ਸੰਗਤਾਂ ਦੇ ਕੋਲੋਂ, ਮਹਿਲ ਸਿੱਖੀ ਦਾ ਉਸਾਰਿਆ।
 ਖੰਡਾ ਗੁਰਾਂ ਨੇ ਚਲਾ ਕੇ ਦੈ ਧਾਰਾ, ਪੰਥ ਖਾਲਸਾ ਸਜਾ ਲਿਆ।

ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ

ਮੇਰਾ ਸੀਸ ਝੁਕੇ ਮੇਰਾ ਸੀਸ ਝੁਕੇ।
 ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ,
 ਜੋ ਕੈਮ ਲਈ ਸੱਭ ਕੁਝ ਵਾਰ ਗਏ।
 ਬਾਬਾ ਪੇਤੇ ਪੁੱਤ ਪਿਤਾ ਰਲ ਕੇ,
 ਕਰ ਸਿੱਖੀ ਦਾ ਮਹਿਲ ਤਿਆਰ ਗਏ।
 ਇਕ ਸਮੇਂ ਦਾ ਝੱਖੜ ਝੁਲਿਆ ਸੀ, ਰਹੀ ਗੱਲ ਨਾ ਚੰਗੇ ਮੰਦੇ ਦੀ।
 ਮੁਸਲਮਾਨ ਬਣਾਉ ਹਿੰਦੂਆਂ ਨੂੰ, ਸੀ ਨੀਤੀ ਮੁਰਲ ਐਠੰਗੇ ਦੀ।
 ਸੁਣ ਸਤਿਗੁਰ ਅਹ ਮਜ਼ਲੂਮਾਂ ਦੀ ਜਾ, ਡੱਬਦੀ ਬੇੜੀ ਤਾਰ ਗਏ।
 ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ,
 ਜੋ ਕੈਮ ਲਈ ਸੱਭ ਕੁਝ ਵਾਰ ਗਏ।
 ਨਿਮਕ ਹਰਾਮੀ ਰੰਗ੍ਰਾ ਦੀ, ਮੱਤ ਸੀ ਲਾਲਚ ਨੇ ਮਾਰੀ।
 ਰਾਤੇ ਰਾਤਿੰ ਲਾਲਾਂ ਦੀ, ਕੀਤੀ ਖਬਰ ਪੁਲਿਸ ਨੂੰ ਸਾਰੀ।
 ਬਜੀ ਲਾ ਗਏ ਜਿੰਦਰੀ ਦੀ, ਉਹ ਖੂਨੀ ਕੰਧ ਉਸਾਰ ਗਏ।
 ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ,
 ਜੋ ਕੈਮ ਲਈ ਸੱਭ ਕੁਝ ਵਾਰ ਗਏ।
 ਪਾਪੀ ਜਾਲਮ ਸੂਬੇ ਦੇ ਚੜ ਕੇ ਮੂੰਹ ਸ਼ੈਤਾਨ ਅੱਜ ਬੋਲੇ।
 ਕਰ ਦੀਨ ਕਬੂਲ ਲਵੈ ਦੇਵਾਂ ਹੁਣੇ ਧੀਆਂ ਦੇ ਡੌਲੇ।
 ਹੱਸ ਹੱਸ ਕੇ ਕਹਿਣ ਲੱਗੇ, ਮੂਰਖਾ ਤੈਨੂੰ ਅਕਲ ਨਾ ਆਉਣੀ।
 ਕਹਿਲਾ ਬਾਬੇ ਸਾਡੇ ਦਾ, ਅਸੀਂ ਲਾੜੀ ਮੌਤ ਵਿਆਉਣੀ।
 ਅਸੀਂ ਜਾਣਾ ਉਧਰ ਨੂੰ ਜਿੱਧਰ ਅਜੀਤ ਜੁਝਾਰ ਗਏ।
 ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ,
 ਜੋ ਕੈਮ ਲਈ ਸੱਭ ਕੁਝ ਵਾਰ ਗਏ।
 ਚੀਮਿਆਂ ਵਿਚ ਪੈ ਅਗਨੀ ਦੇ, ਨਿਕਲੇ ਜਿਵੇਂ ਕਠਾਲੀਓਂ ਸੋਨਾ।
 ਨਾ ਕੋਈ ਵਿਚ ਢਿਲੋਕੀ ਦੇ, ਐਡਾ ਦਾਨੀ ਪੁੱਤਾਂ ਦਾ ਹੋਣਾ।
 ਭਾਣਾ ਮੰਨ ਕੇ ਮਾਲਕ ਦਾ, ਹੱਸ ਹੱਸ ਸੁਕਰ ਗੁਜਾਰ ਗਏ।

ਮੇਰਾ ਸੀਸ ਝੁਕੇ ਉਹਨਾਂ ਚਰਨਾਂ ਤੇ,
ਜੋ ਕੌਮ ਲਈ ਸੱਭ ਕੁਝ ਵਾਰ ਰਾਏ।
ਬਾਬਾ ਪੇਤੇ ਪੁੱਤ ਪਿਤਾ ਰਲ ਕੇ,
ਕਰ ਸਿੱਖੀ ਦਾ ਮਹਿਲ ਤਿਆਰ ਰਾਏ।

ਅਰਜੋਈ ਪ੍ਰਮਾਤਮਾ ਅੱਗੇ

ਮੇਰੇ ਮਾਲਕਾ ਮੇਹਰ ਦੀ ਨਜ਼ਰ ਕਰਦੇ,
 ਕਹਿਣਾ ਏਸ ਗਰੀਬ ਦਾ ਮੰਨ ਦਾਤਾ।
 ਹੋਰਾਂ ਦੌਲਤਾਂ ਦੀ ਸੈਨੂੰ ਲੇੜ੍ਹ ਨਾਹੀ,
 ਰਾਮ ਨਾਮ ਦਾ ਬਖਸ਼ ਦੇ ਧਨ ਦਾਤਾ।
 ਝੂਠਾ ਪਿਆਰ ਸਨੇਰ ਇਹ ਜੱਗ ਵਾਲਾ,
 ਨਹੀਂ ਅਂਵਦਾ ਕਿਸੇ ਵੀ ਕੰਮ ਦਾਤਾ।
 ਜਿੱਧਰ ਜੀ ਜਾਵੇ ਉਧਰ ਤੋਰ ਦੇਵੇ,
 ਤੇਰੀ ਰਹੇ ਰਜਾ ਹਾਂ ਮੰਨ ਦਾਤਾ।
 ਕਰਦੇ ਠੱਡੀਆ ਠੱਗ ਨੇ ਦਿਨੇ ਰਾਤੀਂ,
 ਮੱਲਾਂ ਬੈਠੈ ਬੈਗਾਨੀਆਂ ਮੱਲ ਦਾਤਾ।
 ਮੰਨ ਦਰੋ ਫਰੇਬ ਤੋਂ ਨਹੀਂ ਮੁਝਿਆ,
 ਤਾਈਓਂ ਕੀਤੀਆਂ ਦਾ ਭੁਗਤੇ ਦੰਢ ਦਾਤਾ।
 ਕਾਮ ਕ੍ਰੋਧ ਮੋਹ ਲੋਭ ਹੰਕਾਰ ਪੰਜੇ,
 ਬੈਠੇ ਚੋਰ ਜਿਓਂ ਲਾ ਕੇ ਸੰਨ ਦਾਤਾ।
 ਖਹਿੜਾ ਇਹਨਾਂ ਤੋਂ ਕਿਵੇਂ ਛੁਡਾ ਹੋਵੇ,
 ਦਿਨ ਰਾਤ ਰਹਿੰਦੇ ਕਰਦੇ ਤੰਗ ਦਾਤਾ।
 ਭਾ ਕੌਡੀਆਂ ਲਾਲ ਗੁਆਚ ਚੱਲੇ,
 ਰਾਖੀ ਕਰਨ ਦਾ ਬਖਸ਼ ਦੇ ਢੰਗ ਦਾਤਾ।
 ਉਚ ਨੀਚ ਤੇ ਵੈਰ ਵਿਰੋਧ ਵਾਲੀ,
 ਕਦੇ ਆਵੇ ਨਾ ਦਿਲ ਤੇ ਗੱਲ ਦਾਤਾ।
 ਕਰਦੇ ਬਹੁਤ ਦਿਖਾਵਾ ਇਹ ਲੋਕ ਝੂਠੇ,
 ਵਿੱਚ ਦਿਲਾਂ ਦੇ ਬੜੇ ਛਲ ਦਾਤਾ।
 ਛੋਲ ਖੜਕਦੇ ਗੁਰਦੁਆਰਿਆਂ ਵਿੱਚ,
 ਰਹਿੰਦੇ ਮੰਦਰੀਂ ਖੜਕਦੇ ਟੱਲ ਦਾਤਾ।
 ਪਾਪ ਪਸਰ ਰਿਆ ਰੋਕਿਆ ਰੁਕਦਾ ਨਹੀਂ,

ਲਈਏ ਏਸ ਨੂੰ ਕਿਸ ਤਰ੍ਹਾਂ ਝੱਲ ਦਾਤਾ।
ਤਾਣੀ ਉਲੜੀ ਸੁਲਝਾਉਣ ਲਈ ਜੱਗ ਵਾਲੀ,
ਜੈਥੇ ਫੇਰ ਪੈਰਾਬਰ ਕੋਈ ਘੱਲ ਦਾਤਾ।
ਮੁੜ ਕੇ ਫੇਰ ਪੈਰਾਬਰ ਕੋਈ ਘੱਲ ਦਾਤਾ।
ਮੁੜ ਕੇ ਫੇਰ ਪੈਰਾਬਰ ਕੋਈ ਘੱਲ ਦਾਤਾ।

ਤੇਰੇ ਹੋਰ ਵੀ ਕਈ ਨਾਂ

ਮੈਂ ਰੱਬ ਰੱਬ ਆਖਾਂ, ਤੇਰੇ ਹੋਰ ਵੀ ਕਈ ਨਾਂ।
ਵਸੇ ਕਲ ਕਲ ਵਿਚ ਤੂੰ ਮੈਂ ਲੱਭਦਾ ਫਿਰਾਂ।
ਕੁੱਝ ਵੀ ਨਾ ਯਾਦ ਕੇਹੜੇ ਨਾਮ ਨਾਲ ਪੁਕਾਰਾਂ।
ਹੋ ਗਏ ਆਪਣੇ ਪਰਾਏ ਦੇਖੋ ਸਮੇਂ ਦੀਆਂ ਮਾਰਾਂ।
ਕੇਹਨੂੰ ਫਿਰਾ ਮੈਂ ਦਿਖਾਉਂਦਾ, ਲੱਗੇ ਜਖਮਾਂ ਦੇ ਥਾਂ।
ਵਸੇ ਕਲ ਕਲ ਵਿਚ ਤੂੰ ਮੈਂ ਲੱਭਦਾ ਫਿਰਾਂ।
ਤੇਰੇ ਕੀਤੇ ਨੂੰ ਭੁਲਾਵਾਂ, ਮੈਂ ਹਾਂ ਕਿਹਦਾ ਪਾਣੀ ਹਾਰਾ।
ਰਹਿ ਕੇ ਤੇਰੀ ਹੀ ਰਸ਼ਾ ਚ ਦੇਵਾਂ ਜ਼ਿੰਦਰੀ ਗੁਜ਼ਾਰਾ।
ਮੈਥੋਂ ਜਰ ਨਹੀਉਂ ਹੇਲਾ, ਦੇਵਾਂ ਧੁੱਪ ਲੈ ਕੇ ਛਾਂ।
ਵਸੇ ਕਲ ਕਲ ਵਿਚ ਤੂੰ ਮੈਂ ਲੱਭਦਾ ਫਿਰਾਂ।
ਜੋ ਤੂੰ ਲਿਖਿਆ ਏ ਲੇਖਿੰ, ਮੈਨੂੰ ਮਿਲ੍ਹੁ ਹਰ ਹਾਲ।
ਹੋ ਕੇ ਚੀਮਿਆਂ ਝੱਲਾ, ਪੁੱਛੀ ਜਾਂਦਾ ਏ ਸਵਾਲ।
ਲੈ ਲਾ ਦਿੰਦਾ ਉਹ ਜੋ ਤੈਨੂੰ, ਨਾ ਤੂੰ ਕਰ ਬੈਠੀ ਨਹਾਂ।
ਵਸੇ ਕਲ ਕਲ ਵਿਚ ਤੂੰ ਮੈਂ ਲੱਭਦਾ ਫਿਰਾਂ।
ਇਹ ਜੋ ਜ਼ਿੰਦਰੀ ਦੀ ਤਾਣੀ, ਤੈਨੂੰ ਸਮਝ ਨਾ ਆਵੇ।
ਪੈ ਕੇ ਲਾਲਚ ਦੇ ਵਿਚ, ਫਿਰੇ ਭਰਦਾ ਕੁਲਾਵੇ।
ਸੱਦਾ ਆਉ ਜਾ ਅਖੀਰ ਕਿਸੇ ਫੜਨੀ ਨਈ ਬਾਂਹ।
ਵਸੇ ਕਲ ਕਲ ਵਿਚ ਤੂੰ ਮੈਂ ਲੱਭਦਾ ਫਿਰਾਂ।

ਧਰਮ ਦੇ ਠੇਕੇਦਾਰ

ਧਰਮ ਦੇ ਠੇਕੇਦਾਰ ਪਈ ਕਰਦੇ, ਰੱਲਾਂ ਦੀਨ ਈਮਾਨ ਦੀਆਂ।
ਖਾਂਦੇ ਨੇ ਇਹ ਸੱਭ ਝੂਠੀਆਂ ਕਸਮਾਂ, ਰੀਤਾ ਰ੍ਗ੍ਰੰਥ ਕੁਰਾਨ ਦੀਆਂ
ਨੇਕੀ ਨੂੰ ਕੋਈ ਥਾਂ ਨਾ ਲੱਭਦੀ,
ਬਦੀ ਚੁਫੇਰੇ ਭੜਕ ਰਹੀ।
ਭਾਰ ਝੂਠ ਦਾ ਚੱਕ ਨਾ ਹੁੰਦਾ,
ਸਭ ਨੂੰ ਧਰਤੀ ਤਰਸ ਗਈ।
ਹਰ ਪਾਸੇ ਤੋਂ ਆਉਣ ਅਵਾਜ਼ਾਂ,
ਕੂੜ ਅਤੇ ਅਭਿਮਾਨ ਦੀਆਂ।
ਖਾਂਦੇ ਨੇ ਇਹ ਸੱਭ ਝੂਠੀਆਂ ਕਸਮਾਂ, ਰੀਤਾ ਰ੍ਗ੍ਰੰਥ ਕੁਰਾਨ ਦੀਆਂ
ਮੰਨ ਦੇ ਵਿਚ ਨਾ ਤੈ ਕਿਸੇ ਦੇ,
ਕਰੀ ਦਿਖਾਵਾ ਜਾਂਦੇ ਨੇ।
ਰੱਬ ਦੇ ਬੰਦੇ ਰੱਬ ਤੋਂ ਚੋਰੀ,
ਗਉ ਗਰੀਬ ਨੂੰ ਖਾਂਦੇ ਨੇ।
ਬੈਠੇ ਦਿਲ ਵਿਚ ਧਾਰੀ ਬਦੀਆਂ,
ਹੱਕ ਪਰਾਇਆ ਖਾਲ ਦੀਆਂ।
ਖਾਂਦੇ ਨੇ ਇਹ ਸੱਭ ਝੂਠੀਆਂ ਕਸਮਾਂ, ਰੀਤਾ ਰ੍ਗ੍ਰੰਥ ਕੁਰਾਨ ਦੀਆਂ
ਦੇਖੋ ਝੂਠ ਫਿਰੇ ਮੂੰਹ ਚੱਕੀ,
ਸੱਚ ਦੀ ਅੱਲਖ ਮੁਕਾ ਦਿੱਤੀ।
ਕਲਜੁਰੀ ਬੰਦਿਆਂ ਵੱਡ ਕੇ ਅੰਬ ਨੂੰ,
ਅੱਕ ਦੀ ਪੇਂਦ ਚੜਾ ਦਿੱਤੀ।
ਕਿਸੇ ਦੇ ਚਿੱਤ ਚੇਤੇ ਨਾ ਘੜੀਆਂ,
ਆਉਣ ਵਾਲੇ, ਤੁਫਾਨ ਦੀਆਂ।
ਖਾਂਦੇ ਨੇ ਇਹ ਸੱਭ ਝੂਠੀਆਂ ਕਸਮਾਂ, ਰੀਤਾ ਰ੍ਗ੍ਰੰਥ ਕੁਰਾਨ ਦੀਆਂ
ਉਸ ਮਾਲਕ ਤੋਂ ਡਰਦੇ ਰਹੀਏ,
ਜਿਸ ਨੇ ਖੇਡ ਖਿਲਾਰੀ ਏ।

ਚੀਮਿਆਂ ਦੁੱਖ ਸੁੱਖ ਸਾਂਝੇ ਕਰੀਏ,
ਇਹੀ ਦੁਨੀਆਂ ਦਾਰੀ ਏ।
ਹਰ ਦਮ ਰੱਖੀਏ ਯਾਦਾਂ ਚੇਤੇ,
ਉਸ ਸਮੇਂ ਬਲਵਾਨ ਦੀਆਂ
ਖਾਂਦੇ ਨੇ ਇਹ ਸੱਭ ਝੂਠੀਆਂ ਕਸਮਾਂ, ਗੀਤਾ ਰ੍ਹੰਖ ਕੁਰਾਨ ਦੀਆਂ

ਸੀਸ ਰੱਖ ਕੇ ਤਲੀ ਤੇ ਅਣਿਓ

ਸੀਸ ਰੱਖ ਕੇ ਤਲੀ ਤੇ ਅਣਿਓ ਜੇ ਧਰਮ ਦਾ ਯੁਧ ਲੜਨਾ।
ਸ਼ਾਇਦ ਇਤਿਹਾਸ ਰਹਿ ਰਿਆ ਅਧੂਰਾ, ਸਿੰਘੇ ਆਪਾਂ ਪੂਰਾ ਕਰਨਾ।
ਕਿਹੜਾ ਘਾਟਾ ਕੁਰਬਾਨੀਆਂ ਚ ਰਹਿ ਰਿਆ,
ਜਿਹੜਾ ਅੱਜ ਪੂਰਾ ਕਰਨਾ ਹੈ ਪੈ ਰਿਆ।
ਸੀਸ ਕੌਮ ਲੇਖੇ ਲਾਇਓ,
ਯੋਧੇ ਸੂਰਮੇ ਕਹਾਇਓ।
ਜਿਹੜਾ ਇਕ ਵਾਰੀ ਕਦਮ ਵਧਾ ਲਿਆ,
ਉਹ ਮੁੜ ਨਾ ਪਿੱਛੇ ਨੂੰ ਧਰਨਾ।
ਸੀਸ ਰੱਖ ਕੇ ਤਲੀ ਤੇ ਅਣਿਓ ਜੇ ਧਰਮ ਦਾ ਯੁਧ ਲੜਨਾ।
ਕੌਮੀ ਯੋਧਿਆਂ ਤੇ ਗੈਰਾਂ ਨੇ ਚਲਾਏ,
ਦੁੱਖਾਂ ਦੇ ਤੀਰ ਕੱਸ ਕੱਸ ਕੇ।
ਭਰਤ ਸਿੰਘ ਰਾਜਗੁਰੂ ਸੁਖਦੇਵ,
ਚੜ੍ਹੇ ਸੀ ਫਾਂਸੀ ਹੱਸ ਹੱਸ ਕੇ।
ਨਾਹਰਾ ਉਧਮ ਸਰਾਡੇ ਸੱਚਾ ਲਾਇਆ,
ਬਈ ਮਰਨੋਂ ਕਦੇ ਨਾ ਡਰਨਾ।
ਸੀਸ ਰੱਖ ਕੇ ਤਲੀ ਤੇ ਅਣਿਓ ਜੇ ਧਰਮ ਦਾ ਯੁਧ ਲੜਨਾ।
ਗੁਰੂ ਦਸਵੇਂ ਪਿਤਾ ਜੀ ਬਾਜ਼ਾਂ ਵਾਲੇ,
ਕਿੱਡੀ ਕੁਰਬਾਨੀ ਕਰ ਰਾਏ।
ਵਾਹ ਪਹਿਵਾਹ ਸਾਰਾ ਜਾਕੌਮ ਲਈ,
ਵੱਖਰੀ ਮਿਸਾਲ ਧਰ ਰਾਏ।
ਜਿਹਨਾਂ ਜਿਹਨਾਂ ਨੇ ਸੀ ਖੰਡੇ ਨੂੰ ਚਲਾਇਆ,
ਉਹਨਾਂ ਦਾ ਧਿਆਨ ਧਰਨਾ।
ਸੀਸ ਰੱਖ ਕੇ ਤਲੀ ਤੇ ਅਣਿਓ ਜੇ ਧਰਮ ਦਾ ਯੁਧ ਲੜਨਾ।
ਵੀਰ ਖਾਲਸਾ ਜਵਾਨ ਜੈਬ ਚੀਮੇ,
ਰਾਖੀ ਸਰਹੱਦਾਂ ਦੀ ਕਰੇ।

ਸਦਾ ਲੜਦਾ ਇਹ ਹੱਕ ਦੀ ਲੜਾਈ,
ਹੱਸ ਹੱਸ ਕੌਮ ਲਈ ਮਰੋ।
ਝੰਡਾ ਖਾਲਸੇ ਦਾ ਸਦਾ ਜੱਗ ਝੁੱਲੋ,
ਆਪਾਂ ਇਹ ਪ੍ਰਣ ਕਰਨਾ।
ਸੀਸ ਰੱਖ ਕੇ ਤਲੀ ਤੇ ਅਣਿਓ ਜੇ ਧਰਮ ਦਾ ਯੁਧ ਲੜਨਾ।

ਸੱਪਾਂ ਦੇ ਕੋਲੋਂ ਰਹੀ ਬੱਚਕੇ

ਦੇਦੇ ਕੁਰਬਾਨੀ, ਦੇਖ ਤੈਨੂੰ ਕਹਿੰਦੇ ਤੂੰ ਜ਼ਿੰਦਗੀ ਦੀ ਹੱਸ ਹੱਸ ਕੇ।
ਇਹੋ ਜੱਗਾ ਹੈ ਮਦਾਰੀਆਂ ਦਾ ਖੇੜਾ, ਸੱਪਾਂ ਦੇ ਕੋਲੋਂ ਰਹੀ ਬੱਚਕੇ।
ਏਥੇ ਬੋਲ ਬੋਲ ਝੂਠ ਲੋਕੀ ਸਾਰੇ,
ਸੱਚ ਦਾ ਵਿਉਪਾਰ ਕਰਦੇ।
ਰੱਖ ਸਿਰ ਉਤੇ ਪਾਪ ਦੀਆਂ ਪੰਡਾਂ,
ਇਹ ਫਿਰਦੇ ਸੁਧਾਰ ਕਰਦੇ।
ਤੂੰ ਵੀ ਹੈਵੇਗਾਂ ਹੈਰਾਨ ਦੇਖ ਦੇਖ ਕੇ।
ਜਦੋਂ ਇਹ ਖੂਨੀ ਨਾਚ ਨੱਚਦੇ।
ਇਹੋ ਜੱਗਾ ਹੈ ਮਦਾਰੀਆਂ ਦਾ ਖੇੜਾ, ਸੱਪਾਂ ਦੇ ਕੋਲੋਂ ਰਹੀ ਬੱਚਕੇ।
ਭੁਖੇ ਗਊ ਤੇ ਗਰੀਬ ਨੂੰ,
ਇਹ ਜਾਂਦੇ ਨੇ ਲੱਤਾਝੀ।
ਵਿਚ ਦਰੀ ਤੇ ਫਰੇਬ,
ਬੀਤੀ ਜ਼ਿੰਦਗਾਨੀ ਸਾਰੀ।
ਚੇਹਰੇ ਦੇਖਣ ਨੂੰ ਬੜੇ ਭੋਲੇ ਭਾਲੇ,
ਇਹ ਵਗਲਾਂ ਚ ਛੁਰੇ ਰੱਖਦੇ।
ਇਹੋ ਜੱਗਾ ਹੈ ਮਦਾਰੀਆਂ ਦਾ ਖੇੜਾ, ਸੱਪਾਂ ਦੇ ਕੋਲੋਂ ਰਹੀ ਬੱਚਕੇ।
ਹਰ ਵੇਲੇ ਮਾਰਦੇ ਨੇ ਡਾਕੇ,
ਇਹ ਸਾਧਾ ਵਾਲਾ ਭੇਸ ਧਾਰ ਕੇ,
ਲਾ ਕੇ ਘੜੀ ਮੁੜੀ ਧਰਮ ਦਾ ਨਹਾਰਾ,
ਇਹ ਲੋਕਾਂ ਦੀ ਬਲੀ ਨੇ ਚਾੜਦੇ।
ਦੇਸ਼ ਦੇ ਰਾਦਾਰ ਸਦਾ ਤੈਨੂੰ।
ਨੇ ਜਾਲ ਚ ਫਸਾਈ ਰੱਖਦੇ।
ਇਹੋ ਜੱਗਾ ਹੈ ਮਦਾਰੀਆਂ ਦਾ ਖੇੜਾ, ਸੱਪਾਂ ਦੇ ਕੋਲੋਂ ਰਹੀ ਬੱਚਕੇ।
ਇੱਥੇ ਰਾਕਸ਼ਾਂ ਜ਼ਹੇ ਬੰਦਿਆਂ ਦਾ ਜੋਰ,
ਕਦੇ ਨਾ ਕਿਸੇ ਤੋਂ ਡਰਦੇ।

ਕਲਯੁੱਗ ਦਾ ਜਮਨਾ ਸੈਬ ਚੀਮਿਆਂ,
ਦੇਵਤੇ ਵੀ ਪਾਣੀ ਭਰਦੇ।
ਸ਼ਰੋਆਮ ਜਨਤਾ ਨੂੰ ਖਾਈ ਸਾਂਦੇ,
ਰਾਖੇ ਜੋ ਬਣੇ ਬੈਠੇ ਸੱਚ ਦੇ।
ਇਹੋ ਜੱਗ ਹੈ ਮਦਾਰੀਆਂ ਦਾ ਖੇੜਾ, ਸੱਪਾਂ ਦੇ ਕੋਲੋਂ ਰਹੀ ਬੱਚਕੇ।

ਸਾਡਿਆਂ ਹੀ ਲੀਡਰਾਂ

ਸਾਡਿਆਂ ਹੀ ਲੀਡਰਾਂ, ਸਾਡਿਆਂ ਹੀ ਲੀਡਰਾਂ। (ਆਰੂਆਂ)
ਸਾਡੇ ਹੀ ਪੰਜਾਬ ਦੀਆਂ ਪਾਈਆਂ ਬੱਚੀਆਂ।
ਸੱਚੀ ਰੱਲ ਕੌੜੀ ਲੁਗਦੀ ਹਮੇਸ਼ਾ ਹੀ,
ਦੇਖੋ ਕਿਵੇਂ ਇਨ੍ਹਾਂ ਨੇ ਵਟਾਇਆ ਭੇਸ ਜੀ।
ਕਦੇ ਕੱਟ ਕੇਸ ਕਦੇ ਬੰਨ ਨੀਲੀਆਂ,
ਲੈ ਕੇ ਸਿਰੀ ਟੋਪੀਆਂ ਜਮੀਨਾਂ ਕੀਲੀਆਂ।
ਪਾਲ ਲਵੈ ਬੱਚੇ ਪਾ ਕੇ ਢੁਧ ਸੱਪ ਦੇ,
ਮਾਰਨਗੇ ਡੰਗ ਇਹ ਕਦੇ ਨਾ ਹੱਟਦੇ।
ਰੱਲਾਂ ਬਈ ਸਿਆਲਿਆਂ ਨੇ ਸੱਚ ਦੱਸੀਆਂ,
ਸਾਡਿਆਂ ਹੀ ਲੀਡਰਾਂ, ਸਾਡੇ ਹੀ ਪੰਜਾਬ ਦੀਆਂ ਪਾਈਆਂ ਬੱਚੀਆਂ।
ਸ਼ਰਮ ਨਾ ਆਉਂਦੀ ਲੀਡਰਾਂ ਦੀ ਜਾਤ ਨੂੰ,
ਨੱਚ ਦੇ ਇਹ ਖੂਨੀ ਨਾਚ ਹਰ ਰਾਤ ਨੂੰ।
ਚੌਪਰ ਦੇ ਲਈ ਸਾਰੇ ਬੈਠੇ ਭੁੱਲ ਨੇ,
ਆਪਣੇ ਹੀ ਘਰਾਂ ਦੇ ਪਾਊਂਦੇ ਮੁੱਲ ਨੇ।
ਕੋਈ ਕਾਲੀ , ਕਾਰੀ ਕੋਈ ਕੈਮੂ ਬਣਦਾ,
ਆਪਣੇ ਹੀ ਵੀਰਾਂ ਨਾ ਰਦਾਰੀ ਕਰਦਾ।
ਚੇਤਾ ਬੜੀ ਛੇਤੀ ਭੁੱਲੇ ਕੀਤੇ ਇਕਰਾਰ ਦਾ,
ਛੱਡਿਆ ਨਾ ਕੱਖ ਲੀਡਰਾਂ ਪੰਜਾਬ ਦਾ।
ਸਾਹਿਆਂ ਦੇ ਅੱਖੀ ਘੱਟਾ ਪਾਈ ਜਾਂਦੇ ਆ,
ਕਹਿ ਕੇ ਹਿੰਦੂ ਸਿੱਖ ਇਹ ਲੜਾਈ ਜਾਂਦੇ ਆ।
ਜੇ ਕੋਈ ਪੁੱਛਦਾ ਸਵਾਲ ਉਹਨੂੰ ਮਾਰੀ ਜਾਂਦੇ ਆ,
ਲੀਡਰੀ ਦਾ ਰਸਤਾ ਸੁਆਰੀ ਜਾਂਦੇ ਆ।
ਜਨਤਾ ਤੇ ਹਾਵੀ ਹੋ ਗਏ ਦੋਵੇਂ ਪੱਖਾਂ ਤੋਂ,
ਕੱਢ-ਕੱਢ ਮਾਰਦੇ ਫੇਨਾਂ ਬੱਸਾਂ ਚੋਂ।
ਹਰ ਪਾਸੇ ਮੱਚੀ ਦੇਖੋ ਹਾਲ ਪਾਹਿਆ।

ਸਾਡਿਆਂ ਹੀ ਲੀਡਰਾਂ ਪੰਜਾਬ ਮਾਰਿਆ।
 ਖੁਨ ਦੇ ਪਿਆਸੇ ਬਰਿਆਤ੍ਰ ਫਿਰਦੇ,
 ਬੈਠੇ ਜੋ ਉਡੀਕਦੇ ਬੜੇ ਹੀ ਚਿਰਦੇ।
 ਹੋ ਗਈ ਪੂਰੀ ਅੱਜ ਇਹਨਾਂ ਦੀ ਜੋ ਖੁਆਇਸ਼ ਹੈ,
 ਤੋੜ-ਤੋੜ ਖਾਂਦੇ ਜਨਤਾ ਦਾ ਮਾਸ ਹੈ।
 ਕੌਣ ਕਹਿੰਦਾ ਸਾਡੇ ਚੋਂ ਰਦਾਰ ਮੁੱਕ ਰਾਏ,
 ਜਿਨ੍ਹਾਂ ਲੱਗਾ ਦਾਅ ਲਾ ਕੇ ਜੇਲੀ ਲੁੱਕ ਰਾਏ।
 ਕੀਤੀ ਕੈਮ ਨਾ ਰਦਾਰੀ ਬਲ ਚਮਚਾ ਸਮੇਂ ਦੀ ਭੈੜੀ ਸਰਕਾਰ ਦਾ।
 ਛੱਡਿਆ ਨਾ ਕੱਖ ਲੀਡਰਾਂ ਪੰਜਾਬ ਦਾ।
 ਮਹਿੰਰੀ ਸਾਨੂੰ ਪਈ ਸੀ ਅੜਾਈ ਦੇਸ਼ ਦੀ,
 ਬੇਈਮਾਨੀ ਕੀਤੀ ਬਰਬਾਦੀ ਏਸ ਦੀ।
 ਲੱਖਾਂ ਕੁਰਬਾਨੀਆਂ ਦੇ ਮੁੱਲ ਤਾਰਿਆ,
 ਪਾ ਕੇ ਨੀਹਾਂ ਵਿਚ ਖੁਨ ਮਹਿਲ ਸੀ ਉਸਾਰਿਆ।
 ਖਿੜਿਆ ਪਿਆ ਸੀ ਢੁੱਲ ਜਿਉਂ ਗੁਲਾਬ ਦਾ,
 ਜੈਥੇ ਤੀਲਾ ਤੀਲਾ ਕੀਤਾ ਲੀਡਰਾਂ ਪੰਜਾਬ ਦਾ।
 ਦਿਲਾਂ ਵਿੱਚ ਬਦੀਆਂ ਸੀ ਧਾਰ ਰੱਖੀਆਂ,
 ਸਾਡਿਆਂ ਹੀ ਲੀਡਰਾਂ ਸਾਡੇ ਹੀ ਪੰਜਾਬ ਦੀਆਂ ਪਾਈਆਂ ਬੱਚੀਆਂ।
 ਸਾਡਿਆਂ ਹੀ ਲੀਡਰਾਂ ਸਾਡੇ ਹੀ ਪੰਜਾਬ ਦੀਆਂ ਪਾਈਆਂ ਬੱਚੀਆਂ।

ਲੱਗ ਜਾ ਚਰਨੀਂ ਰੁਕੂਆਂ ਦੇ

ਲੱਗ ਜਾ ਚਰਨੀਂ ਰੁਕੂਆਂ ਦੇ, ਬੰਦਿਆ ਪੜ ਸਤਿਗੁਰ ਦੀ ਬਾਣੀ।
ਹੀਰਾ ਜਨਮ ਜੋ ਮਿਲਿਆ ਏ, ਇਹਨੂੰ ਕਰਲੇ ਸਫਲ ਪ੍ਰਾਣੀ।
ਕਿਵੇਂ ਤੂੰ ਲਾਲਚ ਲੋਭ ਦਾ ਹੈ ਪੱਲਾ ਫੜਿਆ।
ਸੰਗ ਇਹਨਾਂ ਲੱਗ ਮੂਰਖ ਨਾ ਕੋਈ ਤਰਿਆ।
ਲੰਘਲਾਂ ਭਵਸਾਰਲ ਜੋ ਚੇਤੇ ਕਰ ਕੋਈ ਧਰਮ ਕਹਾਣੀ।
ਲੱਗ ਜਾ ਚਰਨੀਂ ਰੁਕੂਆਂ ਦੇ, ਬੰਦਿਆ ਪੜ ਸਤਿਗੁਰ ਦੀ ਬਾਣੀ।
ਲੱਖਾਂ ਕਾਰੂੰ ਲੱਦ ਰਾਏ ਇੱਥੋਂ ਜੋ ਮਾਇਆ ਦੇ ਭੁੱਖੇ।
ਉਹ ਲੰਬੀਆਂ ਤਾਣ ਪਏ ਜਾ ਕੇ ਵਿਚ ਕਬਰਾਂ ਦੇ ਸੁੱਤੇ।
ਰੱਡੇ ਝੂਠ ਦੇ ਲੱਦ ਲਾਏ ਤੇਰੀ ਇਹ ਨਾ ਅਕਲ ਸਿਆਣੀ।
ਲੱਗ ਜਾ ਚਰਨੀਂ ਰੁਕੂਆਂ ਦੇ, ਬੰਦਿਆ ਪੜ ਸਤਿਗੁਰ ਦੀ ਬਾਣੀ।
ਕਾਲ ਬਲੀ ਦਾ ਸਿਰ ਉੱਤੇ ਆ ਜਦ ਵੱਜਿਆ ਮੌਤ ਨਰਾਰਾ।
ਬਿਨ ਰਾਮ ਨਾਮ ਦੇਣਾ ਤੈਨੂੰ ਕਿਸੇ ਨਾ ਆਣ ਸਹਾਰਾ।
ਪੰਡ ਭਰੀ ਪਾਪਾਂ ਦੀ ਤੈਥੋਂ ਫੇਰ ਚੱਕੀ ਨਾ ਜਾਣੀ।
ਲੱਗ ਜਾ ਚਰਨੀਂ ਰੁਕੂਆਂ ਦੇ, ਬੰਦਿਆ ਪੜ ਸਤਿਗੁਰ ਦੀ ਬਾਣੀ।
ਹੈ ਰਹਿੰਦੀ ਦੁਨੀਆ ਤੱਕ ਵੀਰਨੇ ਨਾਮ ਰੁਰਾਂ ਦਾ ਰਹਿਣਾ।
ਪੱਲਾ ਸੱਚ ਦਾ ਫੜ ਚੀਮਿਆਂ ਤੈਨੂੰ ਹੈ ਮਾਲਕ ਦਾ ਕਹਿਣਾ।
ਮਾਣਸ ਜਨਮ ਸੁਧਾਰਨ ਲਈ ਭਾਵੇਂ ਪੈ ਜਾਵੇ ਖੱਲ ਲੁਹਾਣੀ।
ਲੱਗ ਜਾ ਚਰਨੀਂ ਰੁਕੂਆਂ ਦੇ, ਬੰਦਿਆ ਪੜ ਸਤਿਗੁਰ ਦੀ ਬਾਣੀ।
ਹੀਰਾ ਜਨਮ ਜੋ ਮਿਲਿਆ ਏ, ਇਹਨੂੰ ਕਰਲੇ ਸਫਲ ਪ੍ਰਾਣੀ।

ਮੈਂ ਮੈਂ ਕਰਦਾ

ਜੋਰ ਕਿਸੇ ਤੇ ਕਿਸੇ ਦਾ ਚੱਲਦਾ ਨਾ,
 ਜੋਰਾਵਰਾਂ ਨੇ ਬੜਾ ਅਜ਼ਮਾਅ ਲਿਆ ਏ।
 ਬਲੀ ਪੀਰ ਪੈਰੰਬਰ ਔਲੀਏ ਜੋ,
 ਉਹਨਾਂ ਤਾਈਂ ਵੀ ਮੌਤ ਨੇ ਖਾ ਲਿਆ ਏ।
 ਮਾਲਾ ਸਦਾ ਫੇਰਦਾ ਰਹਿੰਦਾ,
 ਹੱਥ ਘਮਾਈ ਜਾਂਦਾ ਏ।
 ਪੱਲੇ ਤੇਰੇ ਕੁਝ ਨਹੀਂ ਰਹਿੰਦਾ,
 ਤੂੰ ਵਕਤ ਗੁਆਈ ਜਾਂਦਾ ਏ।
 ਤੇਰੇ ਮੰਨ ਵਿਚ ਹੈ ਨਹੀਂ ਸਰਧਾ,
 ਕਰਦਾ ਬੜੇ ਦਿਖਾਵੇ ਇਹ।
 ਚੰਚਲ ਮੰਨ ਹੀ ਤੇਰਾ ਤੈਥੋਂ,
 ਨਾ ਇਹ ਫਿਝਾ ਜਾਵੇ ਏ।
 ਲੱਗ ਪਿਲਾ ਮੜੀਆਂ ਪੂਜਣ,
 ਛੱਡ ਕੇ ਰਾਹੂ ਦਾਰਿਆਂ ਨੂੰ।
 ਸੀ ਜੋ ਗੁਰੂਆ ਸਬਕ ਪੜ੍ਹਾਇਆ,
 ਲਰਦਾ ਭੁੱਲ ਰਿਆ ਸਾਡਿਆਂ ਨੂੰ।
 ਭੱਜਾ ਦਿਨੇ ਰਾਤ ਨੂੰ ਫਿਰਦਾ,
 ਮਾਇਆ ਕੱਠੀ ਕਰਨ ਲਈ।
 ਕਿੰਨੇ ਲੱਦ ਰਾਏ ਫਿਰਦੇ ਕਿੰਨੇ,
 ਕਿੰਨੇ ਹੋਰ ਪਤਾ ਨਹੀਂ ਆਉਣੇ ਇੱਥੇ ਝੋਲੀਆਂ ਭਰਨ ਲਈ।
 ਕਰ ਕੰਮ ਸੈਥਿਆ ਚੰਰੋ,
 ਫਲ ਕੀਤੇ ਦਾ ਮਿਲਦੇ ਏ।
 ਮੈਂ ਮੈਂ ਕਰਦਾ ਮੈਂ ਕਰਦਾ ਦੇਣਾ,
 ਤੇਰੇ ਭੁਲੇਖਾ ਦਿਲ ਦਾ ਏ।
 ਤੇਰੇ ਭੁਲੇਖਾ ਦਿਲ ਦਾ ਏ।

ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ

ਸੱਚ ਆਖ ਗਏ ਸਿਆਣੇ, ਤਾਈਓਂ ਹਰ ਕੋਈ ਕਹਿੰਦਾ ਏ।
ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ।
ਉੱਡ ਜਾਣੇ ਨੇ ਪੰਖੇਰੂ ਦੇਖੀਂ ਮਾਰ ਕੇ ਉਡਾਰੀਆਂ।
ਬੈਠੇ ਬੰਨ ਕੇ ਨਿਸ਼ਾਨੇ, ਰਹਿ ਜਾਣਾ ਏਂ ਝਿਕਾਰੀਆਂ।
ਕੀਤੇ ਪੁੰਨ ਪਾਪਾਂ ਦਾ ਹਿਸਾਬ ਦੇਣਾ ਪੈਂਦਾ ਏ।
ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ।
ਹਿਸ਼ਤੇ ਹਿਵਾਜ਼ ਭਾਈਚਾਰਾ ਨਹੀਂ ਭਲਾਈ ਦਾ।
ਹੁੰਦਾ ਮਾਂਵਾਂ ਧੀਆਂ ਦਾ ਹਿਸਾਬ ਪਾਈ ਪਾਈ ਦਾ।
ਸੁੱਖ ਆਪਣੇ ਵਿਸਾਰ ਦੁੱਖ ਦੂਸਰੇ ਦਾ ਸਹਿੰਦਾ ਏ।
ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ।
ਪਿਆ ਕੁੜਦਾ ਖਿਲਾਰਾ ਫਰੋਲਣਾ ਨਹੀਂ ਚਾਹੀਦਾ।
ਐਬ ਆਪਣਾ ਬੈਰਾਨੇ ਵਿਚੋਂ ਟੋਲਣਾ ਨਹੀਂ ਚਾਹੀਦਾ।
ਨੇਕੀ ਬਦੀ ਦਾ ਤਰਜੂ ਸਦਾ ਤੁੱਲਦਾ ਹੀ ਰਹਿੰਦਾ ਏ।
ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ।
ਲਈਏ ਦੁੱਖ ਸੁੱਖ ਕੱਟ ਉੱਚੇ ਰੱਖੀਏ ਵਿਚਾਰਾਂ ਨੂੰ।
ਯਾਚ ਮਾਰ ਧੌਖਾ ਦੇਣਾ ਚੰਗਾ ਨਈਓਂ ਦਿਲਦਾਰਾਂ ਨੂੰ।
ਹੱਥੀਂ ਬੀਜਿਆ ਜੋ ਜੈਬਿਆ ਉਹ ਵੱਡਲਾ ਵੀ ਪੈਂਦਾ ਏ।
ਕੀਤੇ ਚੰਗੇ ਕੰਮਾਂ ਦਾ ਜ਼ਰੂਰ ਮੁੱਲ ਪੈਂਦਾ ਏ।

ਚਾਹੀਦਾ ਬਲਾਉਣਾ ਨਹੀਂ ਪਹਾੜ ਐਵੇਂ ਰਾਈ ਦਾ

ਦਿਲ ਨੂੰ ਥੰਮ ਕਿਵੇਂ ਦੱਸ ਰੱਖੀਏ, ਇਹ ਥੰਮਿਆਂ ਨਾ ਰਹਿੰਦਾ।
ਲੱਖ ਸਮਝਾਇਆ ਵੀ ਨਾ ਸਮਝੇ, ਕੀ ਦੱਸੀਏ ਕੀ ਕਰਿੰਦਾ।
ਬੋੜੀ ਜਿੰਨੀ ਗੱਲ ਪਿੱਛੇ ਰੁੱਸ ਨਈਓਂ ਜਾਈਦਾ।
ਚਾਹੀਦਾ ਬਲਾਉਣਾ ਨਹੀਂ ਪਹਾੜ ਐਵੇਂ ਰਾਈ ਦਾ।
ਤੇਰੇ ਪਿੱਛੇ ਲੱਗ ਤੁਰੀ ਛੱਡ ਘਰ ਵਾਰ ਮੈਂ।
ਦੁਨੀਆ ਦੀ ਨਜ਼ਰਾਂ ਚ ਹੋਈ ਆ ਖੁਵਾਰ ਮੈਂ।
ਸੱਚੇ-ਸੁੱਚੇ ਪਿਆਰ ਨੂੰ ਨਹੀਂ ਬਾਅ ਅਜਮਾਈ ਦਾ।
ਚਾਹੀਦਾ ਬਲਾਉਣਾ ਨਹੀਂ ਪਹਾੜ ਐਵੇਂ ਰਾਈ ਦਾ।
ਅਲੜ੍ਹ ਵਰੇਸ ਤੇ ਜਵਾਨੀ ਵਾਲਾ ਜੋਰ ਸੀ।
ਸਕੀ ਨਾ ਪਛਾਣ ਮੈਂ ਸਮੇਂ ਦੀ ਭੈੜੀ ਤੋਰ ਸੀ।
ਹੋਵੇ ਵਿਛਕਿਆ ਜੇਹੜਾ ਦੁੱਖ ਜਾਣੇ ਉਹ ਜੁਦਾਈ ਦਾ।
ਚਾਹੀਦਾ ਬਲਾਉਣਾ ਨਹੀਂ ਪਹਾੜ ਐਵੇਂ ਰਾਈ ਦਾ।
ਕਿਹੜੀ ਗੱਲੋਂ ਸਾਡੇ ਨਾਲ ਪਾਈ ਬੈਠਾ ਦੂਰੀਆਂ।
ਚੇਤਾ ਭੁੱਲ ਰਿਆ ਜੇਹੜਾ ਦੱਸ ਕੀ ਸੀ ਮਜ਼ਬੂਰੀਆਂ।
ਬਿਨਾਂ ਵਜੂਦ ਦੇ ਬਲਾਇਆ ਸਾਨੂੰ ਬੱਕਰਾ ਕਸਾਈ ਦਾ।
ਚਾਹੀਦਾ ਬਲਾਉਣਾ ਨਹੀਂ ਪਹਾੜ ਐਵੇਂ ਰਾਈ ਦਾ।

ਨਾ ਇਹ ਲੱਭਦੀ ਏ ਲੱਖੀਂ

ਕਾਹਦੀਆਂ ਗਿਲਤੀਆਂ ਘਾੜਾਂ ਕਰਕੇ ਕੀ ਕੁਝ ਬੁਲਦਾ ਰਹਿੰਨਾ ਤੂੰ।
ਪਾਣੀ ਉੱਤੇ ਬੁੱਲ ਬੁਲਾ ਤਰਦਾ ਜਿਸ ਨੂੰ ਜੀਵਨ ਕਹਿੰਨਾ ਤੂੰ।
ਆਈ ਤੇਰੇ ਤੇ ਜਵਾਨੀ ਇਹਨੂੰ ਸਾਂਭ ਸਾਂਭ ਰੱਖੀਂ।
ਨਾ ਇਹ ਮਿਲਦੀ ਹਜ਼ਾਰੀ ਇਹ ਨਾ ਲੱਭਦੀ ਏ ਲੱਖੀਂ।
ਪੈਰ ਚੜ੍ਹਦੀ ਜਵਾਨੀ ਵਿਚ ਧਰਿਆ ਇਆਣੇ।
ਹੁੰਦਾ ਹਾਣ ਨੂੰ ਪਿਆਰ ਹਾਣ ਸਾਰਾ ਜੱਗ ਜਾਣੇ।
ਵਾਅ ਵਾਅ ਨਾ ਇਹ ਆਉਂਦੀ ਦੇਵੀ ਰੋਲ ਨਾ ਤੂੰ ਕੱਖੀਂ।
ਨਾ ਇਹ ਮਿਲਦੀ ਹਜ਼ਾਰੀ ਇਹ ਨਾ ਲੱਭਦੀ ਏ ਲੱਖੀਂ।
ਕਰੀਂ ਹੱਕ ਦੀ ਕਮਾਈ ਉਚਾ ਰੁਤਬਾ ਜੇ ਪਾਉਣਾ।
ਤੇਰਾ ਜਿਹੇ ਵਿਸ਼ਵਾਸ ਤੇਰੇ ਸਦਾ ਕੰਮ ਅਉਣਾ।
ਰੰਗ ਜਿੰਦਰੀ ਦੇ ਸਾਰੇ ਦੇਖੀਂ ਅਪਲੀ ਤੂੰ ਅੱਖੀਂ।
ਨਾ ਇਹ ਮਿਲਦੀ ਹਜ਼ਾਰੀ ਇਹ ਨਾ ਲੱਭਦੀ ਏ ਲੱਖੀਂ।
ਕਦੇ ਕਰੀ ਨਾ ਨੂੰ ਮਾਣ ਕਾਹਦਾ ਕਿਸੇ ਉੱਤੇ ਜੋਰ।
ਸਮਾਂ ਬੜਾ ਸਮਰੱਥ ਲੈਂਦਾ ਮੱਲੋ ਮੱਲੀ ਤੇਰਾ।
ਝੂਠ ਕਿਸੇ ਨੂੰ ਨਾ ਅਖੀਂ ਸੱਚ ਸਾਹਿਆਂ ਨੂੰ ਦੱਸੀਂ।
ਨਾ ਇਹ ਮਿਲਦੀ ਹਜ਼ਾਰੀ ਇਹ ਨਾ ਲੱਭਦੀ ਏ ਲੱਖੀਂ।
ਹੱਥੀ ਬੀਜਿਆ ਤੂੰ ਜੇਹੜਾ ਉਹੀ ਵੱਡ ਕੇ ਲਿਜਾਣਾ।
ਮੇਰੀ ਮੇਰੀ ਕਰੀ ਜਾਨਾ ਕਾਹਨੂੰ ਜੈਥੇ ਅਲਜਾਣਾ।
ਹਾਹਾ ਕਾਰ ਮੱਚੀ ਸਾਰੇ ਦੇਖ ਲੈ ਤੂੰ ਚੋਹੀ ਪੱਖੀਂ।
ਆਈ ਤੇਰੇ ਤੇ ਜਵਾਨੀ ਇਹਨੂੰ ਸਾਂਭ ਸਾਂਭ ਰੱਖੀਂ।
ਨਾ ਇਹ ਮਿਲਦੀ ਹਜ਼ਾਰੀ ਇਹ ਨਾ ਲੱਭਦੀ ਏ ਲੱਖੀਂ।

ਰੋਣਾ ਪਾ ਨਾ ਲਵੀਂ ਪੱਲੇ

ਛੁੱਲਾਂ ਚੌਂ ਖੁਸ਼ਬੂ ਮੁੱਕ ਚੱਲੀ, ਬੰਦਿਆਂ ਵਿੱਚੋਂ ਪਿਆਰਾ
 ਇਕ ਦੂਜੇ ਦੇ ਬਣ ਰਾਏ ਦੁਸ਼ਮਣ ਸੱਜਣ ਬੇਲੀ ਯਾਰ।
 ਯਾਦਾਂ ਦੀਆਂ ਪੁੜੀਆਂ ਤੂੰ ਰੱਖ ਲਈ ਸੰਭਾਲ ਕੇ।
 ਰੋਣਾ ਪਾ ਨਾ ਲਵੀਂ ਪੱਲੇ, ਐਵੇਂ ਕਿਸੇ ਨੂੰ ਦਿਖਾਲ ਕੇ।
 ਰੰਗ ਜਿੰਦਰੀ ਦੇ ਇਹ ਜੋ ਸਾਰੇ ਘੁੱਲਮਿਲ ਜਾਣੇ।
 ਨਵੇਂ ਆਉਣਰੇ ਬਥੇਰੇ ਨਈਂ ਲੱਭਣੇ ਪੁਰਾਣੇ।
 ਬਹਿਲਾ ਲੱਗਦਾ ਨਹੀਂ ਚੰਗਾ, ਬੈਠਾ ਕਿਸੇ ਨੂੰ ਉਠਾਲ ਕੇ।
 ਰੋਣਾ ਪਾ ਨਾ ਲਵੀਂ ਪੱਲੇ, ਐਵੇਂ ਕਿਸੇ ਨੂੰ ਦਿਖਾਲ ਕੇ।
 ਦਿਲ ਤੇਰਾ ਤੈਥੋਂ ਦੇਖੀ ਕਦੇ ਜਿੱਤਿਆ ਨਹੀਂ ਜਾਣਾ।
 ਘੋੜੇ ਸੋਚਾਂ ਦੇ ਦੋੜਾਵੇਂ, ਸੁੱਭਾ ਸ਼ਾਮ ਅਲਜਾਣਾ।
 ਰੂਹ ਨਾ ਕਦੇ ਨਸ਼ਿਆਉਂਦੀ, ਦੀਵੇ ਹਿਜਰਾਂ ਦੇ ਬਾਲ ਕੇ।
 ਰੋਣਾ ਪਾ ਨਾ ਲਵੀਂ ਪੱਲੇ, ਐਵੇਂ ਕਿਸੇ ਨੂੰ ਦਿਖਾਲ ਕੇ।
 ਇਹਨੂੰ ਦੁਨੀਆ ਨੇ ਕਹਿੰਦੇ, ਕੁਟੇ ਰੋਣ ਵੀ ਨਾਂ ਦੇਵੇ।
 ਬਿਨ੍ਹ ਹੰਝੂਆਂ ਦੇ ਜਖਮਾਂ ਨੂੰ, ਧੋਣ ਵੀ ਨਾਂ ਦੇਵੇ।
 ਇਹਨੂੰ ਮਿਲਦਾ ਸਕੂਨ, ਘਰ ਦੂਸਰੇ ਦਾ ਜਾਲ ਕੇ।
 ਰੋਣਾ ਪਾ ਨਾ ਲਵੀਂ ਪੱਲੇ, ਐਵੇਂ ਕਿਸੇ ਨੂੰ ਦਿਖਾਲ ਕੇ।
 ਦਰਦ ਦਿਲ ਵਾਲਾ ਕਦੇ, ਛੁਪਦਾ ਛੁਪਾਇਆ ਨਾ।
 ਰੀਤ ਰਮਾਂ ਵਾਲਾ ਜਾਵੇ, ਖੁਸ਼ੀਆਂ ਚ ਰਾਣਿਆ ਨਾ।
 ਕੁਝ ਲੱਭਣਾ ਨਾ ਜੈਥੇ, ਰੋ ਰੋ ਦੀਦਿਆਂ ਨੂੰ ਰਾਲ ਕੇ।
 ਰੋਣਾ ਪਾ ਨਾ ਲਵੀਂ ਪੱਲੇ, ਐਵੇਂ ਕਿਸੇ ਨੂੰ ਦਿਖਾਲ ਕੇ।

ਅਪ ਜੋ ਭੁੱਬਿਆ ਬੈਠਾ

ਬੰਦੇ ਯਾਦ ਕਰ ਉਸ ਪ੍ਰਮਾਤਮਾ ਨੂੰ
 ਤੈਨੂੰ ਜੱਗਾ ਤੇ ਜਿਹੜਾ ਲਿਆਉਣ ਵਾਲਾ।
 ਕੱਢ ਕੇ ਲੱਖ ਚੁਰਾਸੀ ਦੇ ਗੇੜੇ ਵਿਚੋਂ
 ਜਾਮਾਂ ਤੈਨੂੰ ਇਨਸਾਨੀ ਪਹਿਨਾਉਣ ਵਾਲਾ।
 ਤੱਕ ਲੈ ਤੂੰ ਨਿਰਾਠ ਮਾਰ ਕੇ ਜਿਧਰ ਜੀ ਚਾਹੁੰਦਾ ਏ।
 ਪਾਪੀ ਮੰਨ ਲੋਭੀ ਤੇਰਾ ਕਾਬੂ ਨਾ ਆਉਂਦਾ ਏ।
 ਇਹਦਾ ਕੁਝ ਭੇਦ ਨਈ ਲੱਗਦਾ ਮਹਿਆ ਕੇ ਮਾਰੁਗਾ।
 ਅਪ ਜੋ ਭੁੱਬਿਆ ਬੈਠਾ ਕਿਹੜੂ ਦੱਸ ਤਾਰੂਰਾ।
 ਘੜੀਆਂ ਪੱਲ ਲੰਘਦੇ ਜਾਂਦੇ ਮੁੜ ਕੇ ਹੱਥ ਆਉਣੇ ਨਈਂ।
 ਝੂਠ ਦੇ ਨਾਲ ਜਰਤ ਤੇ ਪੱਲੇ ਭਰਵਾਉਣੇ ਨਹੀਂ।
 ਉਥੇ ਬਾਂਹ ਕਿਸੇ ਨਈ ਫੜਨੀ ਜਿੱਤਿਆਂ ਵੀ ਹਾਰੂਰਾ।
 ਅਪ ਜੋ ਭੁੱਬਿਆ ਬੈਠਾ ਕਿਹੜੂ ਦੱਸ ਤਾਰੂਰਾ।
 ਗੇੜ ਚੁਰਾਸੀ ਵਾਲਾ ਉਹੀ ਮੁਕਾਊਂਦਾ ਏ।
 ਲੀਲਾ ਹੈ ਸਾਰੀ ਉਹਦੀ ਅੰਤ ਨਾ ਆਉਂਦਾ ਏ।
 ਜਿਹੜੂ ਉਹ ਅਪ ਬਚਾਵੇ ਕੌਣ ਦੱਸ ਮਾਰੂਰਾ।
 ਅਪ ਜੋ ਭੁੱਬਿਆ ਬੈਠਾ ਕਿਹੜੂ ਦੱਸ ਤਾਰੂਰਾ।
 ਭਰਤੀਂ ਦੀ ਭਰਤੀ ਉਤੇ ਕਰ ਲੈ ਵਿਚਾਰ ਤੂੰ।
 ਲੱਭਣੀ ਨਈ ਚਾਬੀ ਜਾਂਦੇ ਵੇਲਾ ਵਿਸਾਰੂੰਗਾ।
 ਅਪ ਜੋ ਭੁੱਬਿਆ ਬੈਠਾ ਕਿਹੜੂ ਦੱਸ ਤਾਰੂਰਾ।

ਸੱਜਣਾ ਚ ਬਹਿਣਾ ਸਿੱਖ ਲੈ

ਸੱਜਣਾ ਉਏ ਸੱਜਣਾਂ ਚ ਬੈਹਿਣਾ ਸਿੱਖ ਲੈ।
ਬੋਲਣੇ ਤੋਂ ਪਹਿਲਾਂ ਕੁਝ ਕਹਿਣਾ ਸਿੱਖ ਲੈ।
ਸੋਚਾਂ ਹੋਵਣ ਉਚੀਆਂ ਜਿਗਰਾ ਧਰਤ ਸਮਾਨ।
ਬੋਲ ਨਾ ਮੰਦੇ ਬੋਲੀਏ ਜੋ ਸੀਨੇ ਲੱਗ ਜਾਣ।
ਕੁਝ ਜਿੱਤਣ ਤੋਂ ਪਹਿਲਾਂ ਹਾਰ ਸਹਿਣਾ ਸਿੱਖ ਲੈ।
ਸੱਜਣਾ ਉਏ ਸੱਜਣਾਂ ਚ ਬੈਹਿਣਾ ਸਿੱਖ ਲੈ।
ਜਿਹੜੇ ਯਾਰ ਯਾਰਾਂ ਪਿੱਛੇ ਬਾਜੀ ਜਾਨ ਦੀ ਲਗਾਊਂਦੇ।
ਉਹ ਯਾਰ ਕਿਸੇ ਵੇਲੇ ਘੁੱਟ ਪਾਣੀ ਨਾ ਪਿਲਾਉਂਦੇ।
ਬਿਨਾਂ ਮਿੱਤਰ ਪਿਆਰਿਆਂ ਦੇ ਰਹਿਣਾ ਸਿੱਖ ਲੈ।
ਸੱਜਣਾ ਉਏ ਸੱਜਣਾਂ ਚ ਬੈਹਿਣਾ ਸਿੱਖ ਲੈ।
ਜੇ ਤੂੰ ਰੱਲ ਰੱਲ ਉਤੇ ਰੋਸਾ ਕਰੀ ਜਾਵੇਗਾ।
ਫੇਰ ਕਿੱਦਾਂ ਦੱਸ ਕਿਸੇ ਤੋਂ ਪਿਆਰ ਪਾਵੇਗਾ।
ਦੁੱਖ ਦੁੱਖੀ ਮਜ਼ਲੂਮਾਂ ਦਾ ਤੂੰ ਸਹਿਣਾ ਸਿੱਖ ਲੈ।
ਸੱਜਣਾ ਉਏ ਸੱਜਣਾਂ ਚ ਬੈਹਿਣਾ ਸਿੱਖ ਲੈ।
ਵੰਡੇਗਾ ਤੂੰ ਉਹੀ ਜਿਹੜਾ ਹੱਥੀਂ ਬੀਜਿਆ।
ਬਿਨਾਂ ਰੱਬ ਤੋਂ ਰਾਗੀਬਾਂ ਤੇ ਨਾ ਕੋਈ ਪਸੀਜਿਆ।
ਛੱਡ ਚੀਮਿਆਂ ਤੂੰ ਝੂਠ ਸੱਚ ਕਹਿਣਾ ਸਿੱਖ ਲੈ।
ਸੱਜਣਾ ਉਏ ਸੱਜਣਾਂ ਚ ਬੈਹਿਣਾ ਸਿੱਖ ਲੈ।
ਬੋਲਣੇ ਤੋਂ ਪਹਿਲਾਂ ਕੁਝ ਕਹਿਣਾ ਸਿੱਖ ਲੈ।

ਤਿਲਕਣ ਬਾਜੀ

ਇਹ ਹੈ ਦੁਨੀਆ ਤਿਲਕਣ ਬਾਜੀ, ਪੈਰ ਕਾਲ੍ਸੀ ਵਿੱਚ ਧਰੀਏ ਨਾ।
ਹੁੰਦੇ ਅੱਖੇ ਬੋਲ ਪਗਾਉਣੇ, ਝੂਠੇ ਵਾਇਦੇ ਕਰੀਏ ਨਾ।
ਲਿਖੀਆਂ ਲਿਖਤਾਂ ਦੇ ਨ ਮੁੜੀਆਂ, ਲਿਖਿਆ ਹੋ ਕੇ ਰਹਿੰਦਾ ਏ।
ਜੈਸੀ ਕਰਨੀ ਵੈਸੀ ਭਰਨੀ, ਸਾਰਾ ਆਲਮ ਕਹਿੰਦਾ ਏ।
ਛੱਡ ਕੇ ਸੱਚ ਦਾ ਪੱਲਾ, ਐਵੇਂ ਝੂਠ ਦਾ ਫੜੀਏ ਨਾ।
ਹੁੰਦੇ ਅੱਖੇ ਬੋਲ ਪਗਾਉਣੇ, ਝੂਠੇ ਵਾਇਦੇ ਕਰੀਏ ਨਾ।
ਹਰ ਇਕ ਦੀ ਸੁਲੀਏ ਰਾਲ, ਪਰ ਦਿਲ ਤੇ ਲਾਈਏ ਨਾ।
ਲਾਈ ਲੱਗ ਨਾ ਐਵੇਂ ਬਣ ਕੇ, ਮਰਾਰ ਕਿਸੇ ਲੱਗ ਜਾਈਏ ਨਾ।
ਰੱਖੀਏ ਮੰਨ ਆਪਣੇ ਤੇ ਕਾਥੂ, ਐਵੇਂ ਹੋਕੇ ਭਰੀਏ ਨਾ।
ਹੁੰਦੇ ਅੱਖੇ ਬੋਲ ਪਗਾਉਣੇ, ਝੂਠੇ ਵਾਇਦੇ ਕਰੀਏ ਨਾ।
ਦਰ-ਦਰ ਦੀ ਭਟਕਣ ਛੱਡੀਏ, ਇਕ ਦਰ ਤੇ ਬਹਿ ਜਾਈਏ।
ਕਰਕੇ ਉਸ ਗੁਰੂ ਦੀ ਵੰਦਨਾ, ਉਹਦੇ ਜੋਰੇ ਰਹਿ ਜਾਈਏ।
ਮਾਇਆ ਨਾਲ ਕਦੇ ਨਾ ਜਾਂਦੀ, ਇਹਦੀਆਂ ਝੋਲੀਆਂ ਭਰੀਏ ਨਾ।
ਹੁੰਦੇ ਅੱਖੇ ਬੋਲ ਪਗਾਉਣੇ, ਝੂਠੇ ਵਾਇਦੇ ਕਰੀਏ ਨਾ।
ਮਾਲਕ ਨੂੰ ਦਿਲੋਂ ਭੁਲਾ ਕੇ ਰਾਫਲ ਬਣ ਜਾਈਏ ਨਾ।
ਚੀਮਿਆਂ ਮੌਤ ਨੂੰ ਰੱਖੀਏ ਚੇਤੇ ਉਹਨੂੰ ਦਿਲੋਂ ਭੁਲਾਈਏ ਨਾ।
ਸਿੱਖੀਏ ਵਿਚ ਰਜ਼ਾ ਦੇ ਰਹਿਲਾ, ਪਲ-ਪਲ ਜਿਉਂਦੇ ਮਰੀਏ ਨਾ।
ਇਹ ਹੈ ਦੁਨੀਆ ਤਿਲਕਣ ਬਾਜੀ, ਪੈਰ ਕਾਲ੍ਸੀ ਵਿੱਚ ਧਰੀਏ ਨਾ।
ਹੁੰਦੇ ਅੱਖੇ ਬੋਲ ਪਗਾਉਣੇ, ਝੂਠੇ ਵਾਇਦੇ ਕਰੀਏ ਨਾ।

ਕੁਦਰਤ ਦੇ ਰੰਗ

ਸੱਭ ਹੈ ਕੁਦਰਤ ਦੇ ਰੰਗ ਰੰਗ ਹੈ ਸੱਭ ਕੁਦਰਤ ਦੇ ਰੰਗ।
ਐਸੇ ਰੰਗ ਦਿਖਾਉਂਦੀ ਹੈ, ਐਸੇ ਰੰਗ ਦਿਖਾਉਂਦੀ ਹੈ।
ਪਰ ਤੈਨੂੰ ਇਹਨਾਂ ਰੰਗਾਂ ਦੀ ਬੰਦੇ ਸਮਝ ਨਾ ਆਉਂਦੀ ਏ।
ਆਉਂਦੀਆਂ ਪੱਤੜੜ ਬਾਦ ਬਹਾਰਾਂ, ਇਹ ਵੀ ਰੰਗ ਸਦਾਉਂਦਾ ਏ।
ਐਸਾ ਰੰਗ ਬਾਬੰਤ ਦੀ ਰੁੱਤ ਦਾ, ਜੋ ਸਤਨਾਂ ਨੂੰ ਤਾਉਂਦਾ ਏ।
ਹੋਵਣ ਸੌਣ ਭਾਈਂ ਦੀਆਂ ਰੁੱਤਾਂ, ਅੰਕਰੀਂ ਪੀਂਘਾਂ ਪਾਉਂਦੀ ਏ।
ਪਰ ਤੈਨੂੰ ਇਨ੍ਹਾਂ ਰੰਗਾਂ ਦੀ, ਬੰਦੇ ਸਮਝ ਨਾ ਆਉਂਦੀ ਏ।
ਜੁੱਗਾਂ-ਜੁੱਗਾਂ ਤੋਂ ਤੁਰਿਆ ਇਹ ਰੰਗ ਜਨਮ ਚ ਆਉਂਦਾ ਏ।
ਲੈਂਦਾ ਜਨਮ ਜਾਂ ਕੋਈ ਪ੍ਰਾਣੀ, ਵੱਖਰਾ ਰੰਗ ਲਿਆਉਂਦਾ ਏ।
ਰੰਗ ਵਿਚ ਖੁਸ਼ੀਆਂ ਤੇ ਰਾਮੀਆਂ, ਕੁਦਰਤ ਅਪ ਭਰਾਉਂਦੀ ਏ।
ਪਰ ਤੈਨੂੰ ਇਨ੍ਹਾਂ ਰੰਗਾਂ ਦੀ, ਬੰਦੇ ਸਮਝ ਨਾ ਆਉਂਦੀ ਏ।
ਚੜ੍ਹਦੀ ਆਣ ਜਵਾਨੀ ਇਹ ਰੰਗ ਹੋਰ ਹੀ ਬਣ ਜਾਂਦੇ।
ਘੁੱਟ ਗੱਲ ਲਾਉਂਦੇ ਜਿਹੜੇ ਉਹੀ ਪਰਾਏ ਬਣ ਜਾਂਦੇ।
ਬਾਲ ਜਵਾਨੀ ਅਤੇ ਬਢੇਪਾ ਤਿੰਨੇ ਰੰਗ ਦਿਖਾਉਂਦੀ ਏ।
ਪਰ ਤੈਨੂੰ ਇਨ੍ਹਾਂ ਰੰਗਾਂ ਦੀ, ਬੰਦੇ ਸਮਝ ਨਾ ਆਉਂਦੀ ਏ।

ਬੇਲੀ ਮਿੱਤਰ ਮਿਲਿਆ ਤੈਨੂੰ, ਰੰਗ ਖੁਸ਼ੀਆ ਦਾ ਚੜ੍ਹਦਾ ਏ।
ਪਰ ਜਦ ਕਰਦੇ ਵਾਰ ਪਟਾਏ, ਦਿਲ ਰੰਗਾਂ ਤੋਂ ਡਰਦਾ ਏ।
ਚੀਮਿਆਂ ਵਿਚ ਰੰਗਾਂ ਦੇ ਰਹਿਲਾ, ਸਿੱਖੀ ਤੈਨੂੰ ਸਮਝਾਉਂਦੀ ਏ।
ਪਰ ਤੈਨੂੰ ਇਨ੍ਹਾਂ ਰੰਗਾਂ ਦੀ, ਬੰਦੇ ਸਮਝ ਨਾ ਆਉਂਦੀ ਏ।
ਪਰ ਤੈਨੂੰ ਇਨ੍ਹਾਂ ਰੰਗਾਂ ਦੀ, ਬੰਦੇ ਸਮਝ ਨਾ ਆਉਂਦੀ ਏ।
ਐਸੇ ਰੰਗ ਦਿਖਾਉਂਦੀ ਹੈ, ਐਸੇ ਰੰਗ ਦਿਖਾਉਂਦੀ ਹੈ।

ਖਾਲੀ ਤੁਰ ਜਾਣਾ ਤੂੰ

ਨਾ ਕੁਝ ਵੀ ਨਾਲ ਲਿਆਇਆ, ਨਾ ਕੁਝ ਨਾਲ ਲਿਜਾਣਾ ਤੂੰ।
 ਸੀ ਖਾਲੀ ਹੱਥੀਂ ਆਇਆ ਤੇ ਖਾਲੀ ਤੁਰ ਜਾਣਾ ਤੂੰ।
 ਬਾਣੀ ਨਿੱਤ ਫਰਮਾਉਂਦੀ ਤੈਨੂੰ,
 ਪਰ ਤੂੰ ਦਿਲ ਤੇ ਲਾਉਂਦਾ ਨਾ।
 ਬੰਦਿਆਂ ਵਿਚ ਵਿਕਾਰਾਂ ਫੱਸਿਆ,
 ਉਹਨੂੰ ਕਦੇ ਧਿਆਉਂਦਾ ਨਾ।
 ਸਿੱਖ ਨਿਤ ਨੇਮ ਨੂੰ ਕਰਨਾ,
 ਮੰਨ ਮਾਲਕ ਦਾ ਭਾਣਾ ਤੂੰ।
 ਸੀ ਖਾਲੀ ਹੱਥੀਂ ਆਇਆ ਤੇ ਖਾਲੀ ਤੁਰ ਜਾਣਾ ਤੂੰ।
 ਮਾੜੇ ਕੰਮ ਕਰਾਉਂਦੇ ਤੈਥੋਂ, ਉਹ ਵੀ ਮਾੜੇ ਦਿਲ ਦੇ ਨੇ।
 ਸੰਗ ਲੋਹੇ ਦੇ ਪੱਥਰ ਤਰਦੇ, ਨਾ ਉਹ ਕਿੱਧਰੇ ਮਿਲਦੇ ਨੇ।
 ਤੂੰ ਵੀ ਛੱਡਦੇ ਮੂਰਖਤਾਈਆਂ, ਨਾ ਕਰ ਜੋਰ ਧਿਆਣਾ ਤੂੰ।
 ਸੀ ਖਾਲੀ ਹੱਥੀਂ ਆਇਆ ਤੇ ਖਾਲੀ ਤੁਰ ਜਾਣਾ ਤੂੰ।
 ਲੜ ਮਾਲਕ ਦਾ ਫੜ ਲੈ, ਫਿਰ ਦੇਖੀ ਸੁੱਖ ਪਾਵੇਗਾ।
 ਸੋਭਾ ਹੋਊ ਵੱਖਰੀ ਤੇਰੀ, ਭਗ ਸਾਰਾਰ ਤਰ ਜਾਵੇਗਾ।
 ਤਰਦਾ ਲੱਕੜੀ ਦੇ ਸੰਗ ਲੋਹਾ, ਸਮਝ ਲੈ ਇਹ ਅਲਜਾਣਾ ਤੂੰ।
 ਸੀ ਖਾਲੀ ਹੱਥੀਂ ਆਇਆ ਤੇ ਖਾਲੀ ਤੁਰ ਜਾਣਾ ਤੂੰ।
 ਕਾਲੀਂ ਜਿਨੀ ਨਾ ਰਾਵਿਆ ਧੌਲੀ ਕੋਈ ਨਾ ਗਾਉਂਦਾ ਏ।
 ਫਲ ਤਾਂ ਜਾਗਦਿਆਂ ਨੂੰ ਮਿਲਦੇ, ਸੁੱਤਿਆਂ ਨਹੀਂ ਬਿਆਉਂਦਾ ਏ।
 ਚੀਮਿਆਂ ਰੱਖ ਮੌਤ ਨੂੰ ਚੇਤੇ, ਜਿਹਨੇ ਬੰਨ ਲਿਜਾਣਾ ਤੂੰ।
 ਸੀ ਖਾਲੀ ਹੱਥੀਂ ਆਇਆ ਤੇ ਖਾਲੀ ਤੁਰ ਜਾਣਾ ਤੂੰ।

ਬੂਟਾ

ਬੂਟਾ ਇਹੋ ਜਿਹਾ ਲਾ ਦੇ, ਪਾ ਕੇ ਸੱਧਰਾਂ ਦਾ ਪਾਣੀ।
ਮਹਿਕਾਂ ਵੰਡੂਰਾ ਚੁਫੇਰੇ, ਛੁੱਲ ਖਿੜਿਆ ਤੇ ਜਾਣੀ।
ਸੋਚਾਂ ਸੋਚਦਾ ਤੂੰ ਰਹਿਣਾ, ਮਹਿਲ ਸੋਚਾਂ ਦੇ ਬਣਾਉਣੇ।
ਪਲ-ਪਲ ਜਿਹੜੇ ਬੀਤੇ, ਕਦੇ ਮੁੜ ਕੇ ਨਹੀਂ ਆਉਣੇ।
ਹੁੰਦੀ ਜਿੰਦਰੀ ਦੀ ਡੋਰ ਕੱਚੇ ਧਾਰਿਆਂ ਦੀ ਤਾਣੀ।
ਬੂਟਾ ਇਹੋ ਜਿਹਾ ਲਾ ਦੇ, ਪਾ ਕੇ ਸੱਧਰਾਂ ਦਾ ਪਾਣੀ।
ਸਦਾ ਉਚਿਆ ਨੂੰ ਦੇਖੇ, ਝਾਤੀ ਨੀਵੇਂ ਕੰਨੀਂ ਮਾਰ।
ਫਿਰ ਅਪੇ ਮਿਲ ਜਾਣਾ, ਤੇਰੇ ਦਿਲ ਨੂੰ ਕਰਾਰ।
ਕੱਲੇ ਆਇਆਂ ਕੱਲੇ ਜਾਣਾ ਸੱਚ ਫਰਮਾਉਂਦੀ ਬਾਣੀ।
ਬੂਟਾ ਇਹੋ ਜਿਹਾ ਲਾ ਦੇ, ਪਾ ਕੇ ਸੱਧਰਾਂ ਦਾ ਪਾਣੀ।
ਨਿੱਕੇ ਹੁੰਦਿਆਂ ਸੀ, ਖੇਡੀ, ਖੇਡ ਹਾਣੀਆਂ ਦੇ ਨਾਲ।
ਕਦੇ ਭੁੱਲ ਕੇ ਵੀ ਨਾ ਸੀ, ਆਇਆ ਦਿਲ ਚ ਖਿਆਲ।
ਐਡੀ ਛੇਤੀ ਖਿੜ ਜਾਣੀ, ਯਾਰਾਂ ਬੇਲੀਆਂ ਦੀ ਢਾਣੀ।
ਬੂਟਾ ਇਹੋ ਜਿਹਾ ਲਾ ਦੇ, ਪਾ ਕੇ ਸੱਧਰਾਂ ਦਾ ਪਾਣੀ।
ਕਰ ਕਰ ਕੇ ਯਤਨ, ਬੰਦਾ ਜਦੋਂ ਥੱਕੇ ਹਾਰੇ।
ਫੇਰ ਕਰੇ ਅਰਦਾਸਾਂ, ਚੀਮੇਂ ਗੁਰੂ ਦੇ ਦੁਆਰੇ।
ਲੇਖਾ ਉਹਦਾ ਉਹੀ ਜਾਣੇ, ਉਹਦੀ ਵੱਖਰੀ ਕਹਾਣੀ।
ਬੂਟਾ ਇਹੋ ਜਿਹਾ ਲਾ ਦੇ, ਪਾ ਕੇ ਸੱਧਰਾਂ ਦਾ ਪਾਣੀ।
ਮਹਿਕਾਂ ਵੰਡੂਰਾ ਚੁਫੇਰੇ, ਛੁੱਲ ਖਿੜਿਆ ਤੇ ਜਾਣੀ।

ਅੱਖੀਆਂ

ਅੱਖੀਆਂ ਦੇ ਨਾਲ ਜਦੋਂ ਲਾਉਂਦੀਆਂ ਨੇ ਅੱਖੀਆਂ।
ਉਮਰਾਂ ਦੇ ਰੋਣੇ ਝੋਲੀ ਪਾਉਂਦੀਆਂ ਨੇ ਅੱਖੀਆਂ।
ਅੱਖੀਆਂ ਨੇ ਮਹੀਂਵਾਲ ਕੁੱਲੀ ਚ ਪਹੁੰਚਾਇਆ ਸੀ।
ਘਰੋਂ ਕੱਢ ਬਾਹਰ ਵਾਸਾ ਜੰਗਲੀ ਬਣਾਇਆ ਸੀ।
ਅੱਖੀਆਂ ਨੂੰ ਰੱਤ ਸਮਝਾਉਂਦੀਆਂ ਨੇ ਅੱਖੀਆਂ।
ਉਮਰਾਂ ਦੇ ਰੋਣੇ ਝੋਲੀ ਪਾਉਂਦੀਆਂ ਨੇ ਅੱਖੀਆਂ।
ਅੱਖੀਆਂ ਨੇ ਕੀਤਾ ਰਾਂਝਾ ਦਿਲਰੀਠ ਸੀ।
ਮੱਝੀਆਂ ਚਰਾ ਕੇ ਵੀ ਨਾ ਲੱਭੀ ਉਹਨੂੰ ਹੀਰ ਸੀ।
ਆਸ਼ਕਾਂ ਨੂੰ ਸੂਲੀ ਤੇ ਚੜਾਉਂਦੀਆਂ ਨੇ ਅੱਖੀਆਂ।
ਉਮਰਾਂ ਦੇ ਰੋਣੇ ਝੋਲੀ ਪਾਉਂਦੀਆਂ ਨੇ ਅੱਖੀਆਂ।
ਪੁੰਨੂੰ ਨੂੰ ਬਲੋਚ ਲੈ ਰਾਏ ਉਠਾਂ ਉਤੇ ਲੱਦ ਕੇ।
ਜਾਨ ਸੱਸੀ ਨੇ ਰੁਹਾਈ ਤੱਤੇ ਬਲਾਂ ਉਤੇ ਭੱਜ ਕੇ।
ਚੰਦ ਨਵੇਂ ਦਿਨ ਨਵਾਂ ਵੀ ਚੜਾਉਂਦੀਆਂ ਨੇ ਅੱਖੀਆਂ।
ਉਮਰਾਂ ਦੇ ਰੋਣੇ ਝੋਲੀ ਪਾਉਂਦੀਆਂ ਨੇ ਅੱਖੀਆਂ।
ਮਿਰਜੇ ਨੇ ਸਾਹਿਬਾ ਨਾਲ ਇਸ਼ਕ ਕਮਾਇਆ ਸੀ।
ਜੰਡ ਥੱਲੇ ਵੱਡ ਉਹਨੂੰ ਚੱਦੜਾਂ ਮੁਕਾਇਆ ਸੀ।
ਹੱਸ ਦਿਆਂ ਤਾਈ ਨੇ ਰਵਾਉਂਦੀਆਂ ਨੇ ਅੱਖੀਆਂ।
ਉਮਰਾਂ ਦੇ ਰੋਣੇ ਝੋਲੀ ਪਾਉਂਦੀਆਂ ਨੇ ਅੱਖੀਆਂ।

ਦਿਲ ਦੀਆਂ ਦਿਲ ਵਿੱਚ ਰੱਖ ਲਈ ਦਬਾ ਕੇ

ਦਿਲ ਦੀਆਂ ਦਿਲ ਵਿੱਚ ਰੱਖ ਲਈ ਦਬਾ ਕੇ,
ਸੋਚ ਕਰ ਸੋਚ ਤੂੰ ਵਿਚਾਰ ਲਈ।
ਆਪਣੇ ਹੀ ਹੱਥਾਂ ਨਾਲ ਆਪਣੇ ਹੀ ਪੈਰਾਂ ਉੱਤੇ,
ਸੱਜਣਾ ਕੁਹਾੜੀ ਨਾ ਤੂੰ ਮਾਰ ਲਈ।
ਆਉਂਦਾ ਕੋਈ ਜਦੋਂ ਤੇਰੇ ਦਿਲ ਚ ਖਿਆਲ।
ਬੀਤੇ ਹੋਏ ਤਾਈਂ ਫਿਰੇ ਲੱਭਦਾ
ਸੀਨੇ ਵਿੱਚ ਲੱਖਾਂ ਛੇਕ ਬਣਾਵੇ।
ਤੀਰ ਇਹੋ ਮਾਰਿਆ ਇਸ ਜੱਗ ਦਾ।
ਬਣ ਕੇ ਮਸੀਹਾ ਕੰਮ ਸਾਰਿਆਂ ਆਉਣਾ।
ਦਿਲ ਆਪਣੇ ਦੇ ਵਿੱਚ ਧਾਰ ਲਈ।
ਦਿਲ ਦੀਆਂ ਦਿਲ ਵਿੱਚ ਰੱਖ ਲਈ ਦਬਾ ਕੇ,
ਸੋਚ ਕਰ ਨੂੰ ਸੋਚ ਵਿਚਾਰ ਲਈ।
ਹੱਕ ਆਪਣੇ ਤੇ ਰੱਖੀ ਚੰਗੀ ਤਰ੍ਹਾਂ ਪਹਿਰਾ।
ਕਿਸੇ ਰੱਲ ਚਿੱਤ ਨੂੰ ਡਲਾਈ ਨਾ।
ਲਾਲਚ ਦੇ ਵੱਸ ਪੈ ਕੇ ਭੁੱਲ ਨਾ ਤੂੰ ਜਾਵੀ।
ਹੱਕ ਕਿਸੇ ਮਜ਼ਲੂਮ ਦਾ ਤੂੰ ਖਾਈ ਨਾ।
ਬੋਲਣਾ ਨਈ ਬੋਲ ਕਿਸੇ ਤਾਈ ਮੰਦਾ।
ਬੋਲ ਦੂਜਿਆਂ ਦਾ ਬੋਲਿਆ ਸਹਾਰ ਲਈ,
ਦਿਲ ਦੀਆਂ ਦਿਲ ਵਿੱਚ ਰੱਖ ਲਈ ਦਬਾ ਕੇ,
ਸੋਚ ਕਰ ਸੋਚ ਤੂੰ ਵਿਚਾਰ ਲਈ।
ਝੱਲ ਲਈ ਮੁਸੀਬਤਾਂ ਜੇ ਸਿਰ ਉੱਤੇ ਆਈਆਂ।
ਦੁੱਖ ਦੇਖ ਕਦੇ ਘਬਰਾਉਣਾ ਨਹੀਂ।
ਹੰਸੂਆਂ ਦੇ ਹੜ ਵਿੱਚ ਡੁਬਲਾ ਕੀ ਜਾਣੇ।
ਜੇ ਰੋਂਦੇ ਤਾਂਦੀਂ ਕਿਸੇ ਨੂੰ ਵਰਾਉਣਾ ਨਹੀਂ।
ਮਾਣਸ ਜਨਮ ਇਹੋ ਹੈ ਵੱਡਮੁੱਲਾ।

ਐਵੇਂ ਭਾ ਨਾ ਕੋਡੀਆਂ ਦੇ ਕਿਤੇ ਹਾਰ ਲਈ।
ਦਿਲ ਦੀਆਂ ਦਿਲ ਵਿਚ ਰੱਖ ਲਈ ਦਬਾ ਕੇ,
ਸੋਚ ਕਰ ਸੋਚ ਤੂੰ ਵਿਚਾਰ ਲਈ।
ਦਿਲ ਆਪਣੇ ਨੂੰ ਜੈਥੇ ਕਾਥੂ ਵਿੱਚ ਰੱਖੀਂ।
ਇਹਦਾ ਕਹਿਣਾ ਮੰਨ ਵੇਰ ਪਛਤਾਈਂ ਨਾ।
ਦੋ ਧਾਰੀ ਦਾਤੀ ਦੁਨੀਆ ਨੂੰ ਕਹਿੰਦੇ।
ਇਹਦੇ ਵਿੱਚ ਆ ਕੇ ਦੇਖੀਂ ਕੱਟ ਜਾਵੀ ਨਾ।
ਦੁਖੀਆਂ ਨਿਮਾਲੀਆਂ ਦਾ ਦਰਦ ਵੰਡਾਈ।
ਉਹਦੀ ਰਸਾ ਵਿੱਚ ਸੁਕਰ ਗੁਜਾਰ ਲਈ।
ਦਿਲ ਦੀਆਂ ਦਿਲ ਵਿਚ ਰੱਖ ਲਈ ਦਬਾ ਕੇ,
ਸੋਚ ਕਰ ਸੋਚ ਤੂੰ ਵਿਚਾਰ ਲਈ।

ਹਾਲ

ਰੂਹ ਕੱਲਬੂਤ ਨੂੰ ਆਪਾ ਦੱਸਦੀ ਹੱਸਦੀ ਰੋਈ।
 ਨਾ ਮੈਂ ਹਾੜਾਂ ਦੇ ਵਿੱਚ ਸੁੱਕੀ ਸੌਣ ਹਰੀ ਨਾ ਹੋਈ।
 ਦੱਸ ਕੀਹਦੇ ਨਾਲ ਵੈਰ ਕਮਾਈਏ, ਪਿਆਰ ਕੀਹਦੇ ਨਾਲ ਪਾਈਏ।
 ਹੱਸ ਕੇ ਜੀਣਾ ਹੱਸ ਕੇ ਮਰਨਾ, ਹੱਸ ਕੇ ਦਿਲ ਪ੍ਰਚਾਈਏ।
 ਗੁੰਝਲਦਾਰ ਬੁਝਾਰਤ ਬਣ ਗਈ, ਸਮਝ ਸਕੇ ਨਾ ਕੋਈ।
 ਰੂਹ ਕੱਲਬੂਤ ਨੂੰ ਆਪਾ ਦੱਸਦੀ ਹੱਸਦੀ ਰੋਈ।
 ਜਦ ਉਹ ਮਾਲਕ ਸਜੇ, ਬੰਦਾ ਐਸੀ ਕਲਮ ਚਲਾਉਂਦਾ।
 ਕੀ ਕਿਸੇ ਦੇ ਲੇਖੀ ਲਿਖਦਾ, ਕੁਝ ਵੀ ਸਮਝ ਨਾ ਆਉਂਦਾ।
 ਜਨਮ ਮਰਨ ਦੀ ਮਾਲਾ ਉਸ ਨੇ ਹੱਥੀਂ ਆਪ ਪਰੋਈ।
 ਰੂਹ ਕੱਲਬੂਤ ਨੂੰ ਆਪਾ ਦੱਸਦੀ ਹੱਸਦੀ ਰੋਈ।
 ਫਿਕਰਾਂ ਦੇ ਵਿੱਚ ਤੁੱਥਿਆ ਫਿਰਦਾ, ਸੋਚ ਕਰੀ ਇਨਸਾਨਾਂ।
 ਲਾਈ ਲੱਗ ਨਾ ਤੂੰ ਬਣ ਜਾਵੀਂ, ਭੈੜਾ ਬੜਾ ਜਮਾਨਾ।
 ਦਰਦ ਪਛਾਣੇ ਦਰਦ ਵੰਡਾਵੇ, ਸੱਭ ਤੋਂ ਵੱਡਾ ਸੋਈ।
 ਰੂਹ ਕੱਲਬੂਤ ਨੂੰ ਆਪਾ ਦੱਸਦੀ ਹੱਸਦੀ ਰੋਈ।
 ਤੈਨੂੰ ਕਿਵੇਂ ਦਿਖਾਵਾਂ ਦੱਸ ਮੈਂ, ਨਾਲ ਮੇਰੇ ਜੋ ਹੋਇਆ।
 ਤੈਨੂੰ ਰੱਬ ਕੱਲਬੂਤ ਬਣਾ ਕੇ, ਮੈਨੂੰ ਵਿੱਚ ਲਕੋਇਆ।
 ਇੱਧਰ ਜੰਮਣਾ ਉਧਰ ਮਰਨਾ, ਕਿਤੇ ਮਿਲੇ ਨਾ ਢੋਈ।
 ਰੂਹ ਕੱਲਬੂਤ ਨੂੰ ਆਪਾ ਦੱਸਦੀ ਹੱਸਦੀ ਰੋਈ।
 ਨਾ ਮੈਂ ਹਾੜਾਂ ਦੇ ਵਿੱਚ ਸੁੱਕੀ ਸੌਣ ਹਰੀ ਨਾ ਹੋਈ।

ਰਹਿਮਤ

ਤੈਨੂੰ ਜੋ ਮਾਲਕ ਨੇ ਦਿੱਤਾ ਹੱਸ ਕੇ ਝੋਲੀ ਪਾ ਲੈ ਤੂੰ।
ਕਿਉਂ ਤੂੰ ਬੇਮੁੱਖ ਹੋਇਆ ਬੈਠਾ ਉਹਦਾ ਸੁਕਰ ਮਨਾ ਲੈ ਤੂੰ।
ਕਿਉਂ ਛੇਤੀ ਭੁੱਲ ਜਾਵੇਂ ਉਹਦੇ ਕਰਮਾਂ ਰਹਿਮਾਂ ਨੂੰ।
ਛੱਡ ਕੇ ਸੱਚ ਦਾ ਪੱਲਾ, ਭੱਜ ਗਲ ਲਾਵੇਂ ਵਹਿਮਾਂ ਨੂੰ।
ਬੰਦੇ ਕਰ ਕੋਈ ਐਸਾ ਗੀਲਾ, ਰੁਸੇ ਤਾਈਂ ਮਨਾ ਲੈ ਤੂੰ।
ਕਿਉਂ ਤੂੰ ਬੇਮੁੱਖ ਹੋਇਆ ਬੈਠਾ ਉਹਦਾ ਸੁਕਰ ਮਨਾ ਲੈ ਤੂੰ।
ਤੇਰੀਆਂ ਕੀਤੀਆਂ ਸੱਭ ਬੁਝਿਆਈਆਂ, ਤੇਰੇ ਅੱਗੇ ਕੱਢਲੀਆਂ।
ਦਿੱਤੀਆਂ ਨਾਲ ਹੱਥਾਂ ਜੋ ਰੰਢਾਂ, ਪੈਣ ਦੰਦਾਂ ਨਾਲ ਵੱਡਲੀਆਂ।
ਹਰਦਮ ਰਾਮ ਨਾਮ ਚਿੱਤ ਲਾ ਕੇ, ਬੇੜੀ ਪਾਘ ਲੰਘਾ ਲੈ ਤੂੰ।
ਕਿਉਂ ਤੂੰ ਬੇਮੁੱਖ ਹੋਇਆ ਬੈਠਾ ਉਹਦਾ ਸੁਕਰ ਮਨਾ ਲੈ ਤੂੰ।
ਕੇਹੜੇ ਕੰਮ ਲਈ ਆਇਆ ਤੇ ਕੀ ਕਰਮ ਕਮਾ ਲਿਆ ਏ।
ਫੰਦਾ ਲਾਲਚ ਦੇ ਖੁਦਰਾਜੀ ਵਾਲਾ ਗਲ ਵਿਚ ਪਾ ਲਿਆ ਏ।
ਚੀਮਿਆਂ ਮੇਰੀ-ਮੇਰੀ ਛੱਡ ਕੇ ਮੈ ਨੂੰ ਦਿਲੋਂ ਭੁਲਾ ਲੈ ਤੂੰ।
ਕਿਉਂ ਤੂੰ ਬੇਮੁੱਖ ਹੋਇਆ ਬੈਠਾ ਉਹਦਾ ਸੁਕਰ ਮਨਾ ਲੈ ਤੂੰ।
ਤੈਨੂੰ ਜੋ ਮਾਲਕ ਦੇ ਦਿੱਤਾ ਹੱਸ ਕੇ ਝੋਲੀ ਪਾ ਲੈ ਤੂੰ।
ਕਿਉਂ ਤੂੰ ਬੇਮੁੱਖ ਹੋਇਆ ਬੈਠਾ ਉਹਦਾ ਸੁਕਰ ਮਨਾ ਲੈ ਤੂੰ।

ਸੱਦਿਆ ਉਠ ਜਾਵੇਂਗਾ।

ਕਦੇ ਬੈਠ ਕੇ ਨਹੀਂ ਵਿਚਾਰ ਕੀਤੀ,
 ਕਿਹੜੀ ਗੱਲ ਦਾ ਕਰੇ ਰੁਮਾਨ ਬੰਦੇ।
 ਪਾਣੀ ਉਤੇ ਜਿਉਂ ਬੁਲ ਬੁਲਾ ਫਿਰੇ ਤਰਦਾ,
 ਏਦਾ ਫਿਰੇ ਤੂੰ ਵਿਚ ਜਹਾਨ ਬੰਦੇ।
 ਦੱਸ ਬੰਦਿਆ ਕੀ ਤੇਨਾ ਏਥੇ,
 ਕਾਹਦੇ ਕਰਦਾ ਦਾਵੇ ਬਈ।
 ਛੱਡ ਕੇ ਲੰਕਾ ਤੁਰ ਰਾਏ ਜਿਲ੍ਹਾਂ,
 ਕਾਲ ਸੀ ਬੰਨਿਆ ਪਾਵੇ ਬਈ।
 ਮੰਰਿਆ ਧਰਮ ਰਾਜ ਜਦ ਲੇਖਾ,
 ਦੱਸ ਕਿੱਦਾਂ ਬਚ ਪਾਵੇਂਗਾ।
 ਘੱਲਿਆ ਅਣਿਆ ਬੰਦਿਆਂ ਏਥੇ ਤੂੰ ਸੱਦਿਆ ਉਠ ਜਾਵੇਂਗਾ।
 ਕੀਤੇ ਜੋ ਮਾਲਕ ਨਾਲ ਵਾਲਦੇ,
 ਉਹ ਦੱਸ ਕਿਵੇਂ ਭੁਲਾ ਲਏ ਤੂੰ।
 ਹੱਥੀਂ ਅਪਲੀ ਲਾਲ ਰੁਆ ਕੇ,
 ਠੀਕਰ ਝੇਲੀ ਪਾ ਲਏ ਤੂੰ।
 ਬੰਨ ਕੇ ਧਰੀਆਂ ਪਾਪ ਦੀਆ ਪੰਡਾਂ,
 ਤੂੰ ਦੱਸ ਕਿਵੇਂ ਉਠਾਵੇਂਗਾ।
 ਘੱਲਿਆ ਅਣਿਆ ਬੰਦਿਆਂ ਏਥੇ ਤੂੰ ਸੱਦਿਆ ਉਠ ਜਾਵੇਂਗਾ।
 ਹਾਉਸੇ ਤੇਰੀ ਤੈਨੂੰ ਤੇਰੇ,
 ਅੰਦਰੋ ਵੱਡ ਵੱਡ ਖਾਂਦੀ ਏ।
 ਫਿਰ ਵੀ ਮ੍ਰਿਗ-ਤ੍ਰਿਸ਼ਨਾ ਹੋਰ,
 ਮੂਰਖਾ ਵੱਧਦੀ ਜਾਂਦੀ ਏ।
 ਵੱਜਿਆ ਮੌਤ ਦਾ ਆਣ ਨਗਾਰਾ।
 ਤੂੰ ਕਿੱਥੇ ਲੁਕ ਜਾਵੇਗਾ।
 ਘੱਲਿਆ ਅਣਿਆ ਬੰਦਿਆਂ ਏਥੇ ਤੂੰ ਸੱਦਿਆ ਉਠ ਜਾਵੇਂਗਾ।

ਚੀਮਿਆਂ ਹਰ ਦਮ ਭੱਜਾ ਫਿਰਦਾ,
ਮਾਇਆ ਕੱਠੀ ਕਰਨ ਲਈ।
ਕਬਰਾਂ ਪੱਟ ਕੇ ਪੈਸੇ ਕੱਢੋ।
ਕਾਰੂ ਖਜ਼ਾਨੇ ਤਰਨ ਲਈ।
ਜਾਣ ਲੱਗਾ ਹੱਥ ਖਾਲੀ।
ਦੁਨੀਆ ਨੂੰ ਦਿਖਲਾਂਵੇਰਾ।
ਘੱਲਿਆ ਅਗਿਆ ਬੰਦਿਆਂ ਏਥੇ ਤੂੰ ਸੌਦਿਆ ਉਠ ਜਾਵੇਂਗਾ।

ਕਿਹਨੂੰ ਦੁਸ਼ਮਣ ਕਹਿੰਦਾ ਏਂ

ਕਿਹਨੂੰ ਸੱਜਲਾ ਯਾਰ ਤੂੰ ਆਖੇ, ਕਿਹਨੂੰ ਦੁਸ਼ਮਣ ਕਹਿੰਦਾ ਏਂ।
ਹੈ ਇਕੋ ਜਿਹੇ ਇਹ ਦੋਵੇਂ, ਕਿਉਂ ਭਰਮਾਂ ਵਿਚ ਪੈਂਦਾ ਏਂ।
ਗੱਲ ਮਤਲਬ ਦੀ ਹੋਵੇ, ਭੱਜ ਭੱਜ ਕੇ ਮਿਲਦੇ ਏਂ।
ਭੀੜ ਪਈ ਭੱਜ ਜਾਵਣ, ਇਹ ਖੇਟੇ ਦਿਲ ਦੇ ਨੇ।
ਜਿਹੜਾ ਕਰੂ ਭਰੂਰਾ ਉਹੀ, ਤੂੰ ਕਿਉਂ ਡਰਦਾ ਰਹਿੰਦਾ ਏਂ।
ਕਿਹਨੂੰ ਸੱਜਲਾ ਯਾਰ ਤੂੰ ਆਖੇ, ਕਿਹਨੂੰ ਦੁਸ਼ਮਣ ਕਹਿੰਦਾ ਏਂ।
ਹੱਥੀਂ ਕਰੇ ਜਿਨ੍ਹਾਂ ਨੂੰ ਛਾਵਾਂ, ਤੇਰੀਆਂ ਜੜਾਂ ਉਹੀ ਵੱਡਲਰੋ।
ਐਸੀ ਨੇਕ ਨੀਤ ਇਹ ਬੰਦੇ, ਤੇਰਾ ਕੱਖ ਨਾ ਛੱਡਲਰੋ।
ਛੱਡਦੇ ਦੁੱਧ ਸੱਪਾਂ ਨੂੰ ਦੇਲਾ, ਜਿਹਨਾਂ ਦੇ ਵਿਚ ਬਹਿੰਦਾ ਏਂ।
ਕਿਹਨੂੰ ਸੱਜਲਾ ਯਾਰ ਤੂੰ ਆਖੇ, ਕਿਹਨੂੰ ਦੁਸ਼ਮਣ ਕਹਿੰਦਾ ਏਂ।
ਮਾਇਆ ਮੋਰ ਲਾਲਚ ਵਿਚ ਆ ਕੇ ਇਹ ਸਭ ਭੁਲ ਜਾਂਦੇ ਨੇ।
ਰਾਖੀ ਰਾਉ ਰਾਨੀਬ ਦੀ ਕਹਿ ਕੇ, ਮਾਸ ਬੰਦੇ ਦਾ ਖਾਂਦੇ ਨੇ।
ਹੱਥ ਵਿਚ ਫੜੀ ਡਰੋਰੀ ਤੁਰਦਾ ਫਿਰਦਾ ਡਿੱਗਦਾ ਢਾਇੰਦਾ ਏਂ।
ਕਿਹਨੂੰ ਸੱਜਲਾ ਯਾਰ ਤੂੰ ਆਖੇ, ਕਿਹਨੂੰ ਦੁਸ਼ਮਣ ਕਹਿੰਦਾ ਏਂ।
ਮੂੰਹੋਂ ਰਾਮ ਰਾਮ ਪਏ ਕਰਦੇ, ਛੁਰੀਆਂ ਵਰਾਲ ਲਕੋਈਆਂ ਨੇ।
ਇਹ ਨਾ ਪੁੱਛਣ ਦੱਸਣ ਦੀਆਂ ਗੱਲਾਂ, ਸਭ ਦੇ ਸਾਹਮਣੇ ਹੋਈਆਂ ਨੇ।
ਕਿਹਨੂੰ ਸੱਜਲਾ ਯਾਰ ਤੂੰ ਆਖੇ, ਕਿਹਨੂੰ ਦੁਸ਼ਮਣ ਕਹਿੰਦਾ ਏਂ।

ਕਰਲੈ ਵਿਚਾਰ ਬੰਦਿਆ

ਕਾਹਨੂੰ ਕੌਛੀਅਂ ਲਈ ਲਾਲ ਗੁਆਵੇਂ, ਤੂੰ ਕਰਲੈ ਵਿਚਾਰ ਬੰਦਿਆ।
ਜੇ ਸੱਚੇ ਦਿਲ ਨਾਲ ਰੱਬ ਨੂੰ ਧਿਆਵੇਂ, ਹੋ ਜਾਏ ਥੇੜਾ ਪਾਰ ਬੰਦਿਆ।
ਹਰ ਮੌਕੇ ਕਰੇ ਗੱਲ ਦਿਲ ਤੇ ਵਿਕਾਰ ਦੀ,
ਤੇਰੀ ਚਤੁਰਾਈ ਸਦਾ ਰਹਿੰਦੀ ਤੈਨੂੰ ਮਾਰਦੀ।

ਹਾਉਸ੍ ਦਿਲ ਚ ਵਸਾਈ ਬੈਠਾ ਜਿਹੜੀ ਬੱਚਦਾ ਨਾ ਇਹਦਾ ਡੰਗਿਆ।
ਕਾਹਨੂੰ ਕੌਛੀਅਂ ਲਈ ਲਾਲ ਗੁਆਵੇਂ, ਤੂੰ ਕਰਲੈ ਵਿਚਾਰ ਬੰਦਿਆ।
ਕਰੇ ਵੱਡੇ-ਵੱਡੇ ਦਾਖਵੇ, ਬੈਠਾ ਤੂੰ ਜਮਾਈ,
ਬਾਤ ਪੁੱਛਲੀ ਨਾ ਕਿਸੇ, ਧਰੀ ਰਹਿਜੂਰੀ ਕਮਾਈ।

ਧੀਅਂ ਪੁੱਤਾਂ ਤੈਨੂੰ ਦੇਲਾ ਨਾ ਸਹਾਰਾ, ਦੇਲਾ ਨਾ ਕਿਸੇ ਪਾਣੀ ਮੰਗਿਆ।
ਕਾਹਨੂੰ ਕੌਛੀਅਂ ਲਈ ਲਾਲ ਗੁਆਵੇਂ, ਤੂੰ ਕਰਲੈ ਵਿਚਾਰ ਬੰਦਿਆ।
ਮੈਂ ਸੈਂ ਕਰੇ ਹਰ ਵੇਲੇ, ਸੈਂ ਇਹ ਕਿੰਨਾ ਚਿਰ ਰਹਿਲੀ,
ਬੰਨੀ ਪਾਪਾਂ ਦੀ ਜੋ ਪੰਡ ਤੈਨੂੰ ਚੱਕਲੀ ਹੀ ਪੈਲੀ।

ਦੱਸ ਦੇਵੇਂਗਾ ਜਵਾਬ ਉਥੇ ਕਿਹੜਾ ਲੇਖਾ ਜਾ ਅਖੀਰ ਮੰਗਿਆ।
ਕਾਹਨੂੰ ਕੌਛੀਅਂ ਲਈ ਲਾਲ ਗੁਆਵੇਂ, ਤੂੰ ਕਰਲੈ ਵਿਚਾਰ ਬੰਦਿਆ।
ਵਾਲ ਕਾਲਿਆਂ ਤੋਂ ਚਿੱਟੇ ਹੋਈ ਜਾਂਦੇ, ਥੋੜਾ ਕਰਲੈ ਖਿਆਲ ਉ਷ੇ,
ਨਾਮ ਜੱਪ ਲੈ ਤੂੰ ਪ੍ਰਭੂ ਨੂੰ ਧਿਆ ਲੈ,
ਜੇ ਹੋ ਜਾਏ ਚੀਮਿਆਂ ਦਿਆਲ ਉ਷ੇ।

ਮਿਲੇ ਧੂਰ ਦਰਗਾਹੋਂ ਜਿਹੜਾ ਲਿਖਿਆ, ਮਿਲੇ ਨਾ ਕਿਸੇ ਤੋਂ ਮੰਗਿਆ।
ਕਾਹਨੂੰ ਕੌਛੀਅਂ ਲਈ ਲਾਲ ਗੁਆਵੇਂ, ਤੂੰ ਕਰਲੈ ਵਿਚਾਰ ਬੰਦਿਆ।
ਸੱਚੇ ਦਿਲ ਨਾਲ ਰੱਬ ਨੂੰ ਧਿਆਵੇਂ, ਤਾਂ ਹੋ ਜਾਏ ਥੇੜਾ ਪਾਰ ਬੰਦਿਆ।

ਬੰਦਿਆ ਛੱਡ ਦੇ ਮੂਰਖ ਤਾਈਆਂ

ਬੰਦਿਆ ਛੱਡ ਦੇ ਮੂਰਖ ਤਾਈਆਂ, ਐਵੇਂ ਮੂਰਖ ਕਿਉਂ ਬਲਦਾਂ।
ਫੰਦਾ ਗੱਲ ਦਾ ਬਲਦੀ ਜਿਹੜੀ, ਐਸੀ ਤਾਣੀ ਕਿਉਂ ਤਲਦਾਂ।
ਇਹ ਚੰਚਲ ਮਨ ਤੇਰਾ, ਕਿਧਰੇ ਟਿਕ ਕੇ ਬਹਿੰਦਾ ਨਹੀਂ।
ਫਿਰਦਾ ਭੂਤ ਭਵਿੱਖਤ ਭੱਜਾ, ਵਰਤਮਾਨ ਵਿਚ ਰਹਿੰਦਾ ਨਹੀਂ।
ਪੈ ਕੇ ਵਿੱਚ ਪਾਪਾਂ ਦੀ ਚੱਕੀ, ਅਤੇ ਵਾਂਗੂ ਕਿਉਂ ਛਲਦਾਂ।
ਫੰਦਾ ਗੱਲ ਦਾ ਬਲਦੀ ਜਿਹੜੀ, ਐਸੀ ਤਾਣੀ ਕਿਉਂ ਤਲਦਾਂ।
ਅਕਾਲ ਪੁਰਖ ਨੇ ਘੱਲਿਆ, ਜ਼ਿੰਦਰੀ ਸਫਲ ਬਣਾ ਲੈ ਤੂੰ।
ਕਰਕੇ ਬੰਦੀ ਰੋੜ ਚੁਰਾਸੀ, ਵਾਲਾ ਅਪ ਮੁਕਾ ਲੈ ਤੂੰ।
ਕਿਉਂ ਕਰਕੇ ਚਤੁਰਾਈਆਂ, ਭਾਈ ਨਰਕਾਂ ਦਾ ਬਲਦਾਂ।
ਫੰਦਾ ਗੱਲ ਦਾ ਬਲਦੀ ਜਿਹੜੀ, ਐਸੀ ਤਾਣੀ ਕਿਉਂ ਤਲਦਾਂ।
ਐਸੀ ਕਲਮ ਚਲਾਉਂਦਾ ਮਾਲਕ, ਕੋਈ ਸਮਝ ਨਹੀਂ ਸਕਦਾ।
ਕਿਸੇ ਦੇ ਲੇਖੀ ਕੀ ਕੀ ਲਿਖਦਾ, ਨਾ ਉਹ ਬਦਲਿਆ ਜਾ ਸਕਦਾ।
ਹੁੰਦਾ ਹੋਇਆ ਬੜਾ ਸਿਆਲਾ, ਐਵੇਂ ਝੱਲਾ ਕਿਉਂ ਬਲਦਾਂ।
ਫੰਦਾ ਗੱਲ ਦਾ ਬਲਦੀ ਜਿਹੜੀ, ਐਸੀ ਤਾਣੀ ਕਿਉਂ ਤਲਦਾਂ।
ਇਹ ਜੋ ਧੀਆਂ ਪੁੱਤਰ ਤੇਰੇ, ਤੇਰਾ ਕੀ ਮੁੱਲ ਪਾਵਲਗੇ।
ਹੋ ਗਈ ਰਾਮ ਰਾਮ ਸੱਤ ਚੀਮਿਆਂ ਛੱਡ ਕੇ ਤੁਰ ਜਾਵਲਗੇ।
ਕੱਤਲਾ ਸਦਾ ਨਾ ਬੈਠ ਤ੍ਰੀਂਝਲੀ, ਕੱਠੀਆ ਭਾਬੀਆਂ ਤੇ ਨਲਦਾਂ।
ਫੰਦਾ ਗੱਲ ਦਾ ਬਲਦੀ ਜਿਹੜੀ, ਐਸੀ ਤਾਣੀ ਕਿਉਂ ਤਲਦਾਂ।

ਕੋਈ ਕਰ ਬਚਣੇ ਦਾ ਹੀਲਾ

ਕਿੰਨੀ ਬੀਤੀ ਤੇ ਕਿੰਨੀ ਰਹੀ ਬਾਕੀ,
ਇਹਦਾ ਬੈਠ ਕੇ ਰਤਾ ਹਿਸਾਬ ਕਰੀਏ।
ਰੱਚਣਹਾਰ ਨੇ ਰੱਚ ਕੇ ਰੱਖ ਦਿੱਤੀ,
ਸਾਡਾ ਫਰਜ਼ ਹੈ ਇਹਦੀ ਸੰਭਾਲ ਕਰੀਏ।
ਐਵੇਂ ਸੈਂ ਸੈਂ ਕਰਕੇ ਦੇਖੀ, ਸਾਰੀ ਉਮਰ ਗੁਆ ਲਈ ਨਾਂ।
ਕੋਈ ਕਰ ਬਚਣੇ ਦਾ ਹੀਲਾ ਘੱਟੇ ਲਾਲ ਰੁਲਾ ਲਈ ਨਾਂ।
ਨਾ ਮੁੱਕਣੇ ਨੇ ਝਰਦੇ, ਤੇਰੇ ਦੁਨੀਆਦਾਰੀ ਦੇ।
ਕਦੇ ਨਾ ਮੁੱਕਦੇ ਦੇਖੇ, ਏਥੇ ਵਣਜ ਵਪਾਰੀ ਦੇ।
ਵਿਚ ਲੜੀਏ ਝੂਠ ਪਹੋ ਕੇ, ਦੇਖੀ ਗਲ ਵਿਚ ਪਾ ਲਈ ਨਾਂ।
ਕੋਈ ਕਰ ਬਚਣੇ ਦਾ ਹੀਲਾ ਘੱਟੇ ਲਾਲ ਰੁਲਾ ਲਈ ਨਾਂ।
ਤੂੰ ਉਠੀ ਅੰਮ੍ਰਿਤ ਵੇਲੇ, ਓਹਦਾ ਨਾਮ ਧਿਆਵਣ ਲਈ।
ਕਰ ਲਈ ਉਸ ਗੁਝੂ ਦੀ ਬੰਦਨਾ, ਭੁੱਲਾਂ ਬਖਸ਼ਾਵਣ ਲਈ।
ਉਹ ਹੈ ਢਾਡਾ ਬੇਪੂਵਾਹ, ਦੇਖੀ ਦਿਲੋਂ ਭੁਲਾ ਲਈ ਨਾਂ।
ਕੋਈ ਕਰ ਬਚਣੇ ਦਾ ਹੀਲਾ ਘੱਟੇ ਲਾਲ ਰੁਲਾ ਲਈ ਨਾਂ।
ਮੌਹ ਮਮਤਾ ਨੇ ਫੜਿਆ, ਤੈਨੂੰ ਕਰਮਾਂ ਮਾਰੇ ਨੂੰ।
ਤਾਈਓਂ ਬੈਠਾਂ ਦਿਲੋਂ ਵਿਸਾਰ, ਜਰਤ ਦੇ ਪਾਲਣ ਹਾਰੇ ਨੂੰ।
ਉਹਦਾ ਲਿਖਿਆ ਕਦੇ ਨਾ ਮੁੜਦਾ, ਮਾੜੇ ਲੇਖ ਲਿਖਾ ਲਈ ਨਾਂ।
ਕੋਈ ਕਰ ਬਚਣੇ ਦਾ ਹੀਲਾ ਘੱਟੇ ਲਾਲ ਰੁਲਾ ਲਈ ਨਾਂ।
ਇਹ ਜੋ ਮ੍ਰਿਗ ਤ੍ਰਿਸ਼ਨਾ ਤੇਰੇ, ਅੰਦਰ ਵੱਧਦੀ ਜਾਂਦੀ ਏ।
ਉਠਦੇ ਬਹਿੰਦਿਆਂ ਹਰਦਮ ਤੈਨੂੰ, ਚੀਮਿਆਂ ਵੱਡ ਵੱਡ ਖਾਂਦੀ ਏ।
ਜਾਂਦੀ ਰੇਤ ਮੁੱਠੀ ਚੋਂ ਕਿਰਦੀ, ਕਰ ਕੋਈ ਯਤਨ ਬਚਾ ਲਈ ਤੂੰ।
ਕੋਈ ਕਰ ਬਚਣੇ ਦਾ ਹੀਲਾ ਘੱਟੇ ਲਾਲ ਰੁਲਾ ਲਈ ਨਾਂ।

ਜੇ ਬਣਨਾ ਮਹਾਨ ਮਿੱਤਰੋ

ਸ਼ੇਅਰ : ਦਰਦ ਦਿਲ ਦਾ ਸਮਝਣਾ ਬੜਾ ਔਖਾ,
 ਹਰ ਇਕਦੇ ਦਿਲ ਵਿਚ ਪੜਕਦਾ ਹੈ।
 ਇਹਨੂੰ ਲੱਖ ਭੁਲਾਉਣ ਦੀ ਕਰੋ ਕੋਸ਼ਿਸ਼,
 ਸਮਾਂ ਪੈਣ ਤੇ ਫੇਰ ਵੀ ਰੜਕਦਾ ਹੈ।
 ਫੜਾਂ ਛੌਕੀਆ ਦੇ ਨਾਲ ਨਾ ਕੋਈ ਹੁੰਦਾ ਹੈ ਯੋਧਾ ਬਲਵਾਨ ਮਿੱਤਰੋ।
 ਛਾਤੀ ਗੋਲੀਆਂ ਦੇ ਅੱਗੇ ਪੈਂਦੀ ਢਾਉਣੀ, ਜੇ ਬਣਨਾ ਮਹਾਨ ਮਿੱਤਰੋ।
 ਕੀਤੀ ਸੀ ਨਾ ਭਰਤ ਸਿੰਘ ਸ਼ੇਰ ਨੇ,
 ਰੱਸਾ ਫਾਂਸੀ ਵਾਲਾ ਚੁੰਮਿਆ ਦਲੇਰ ਨੇ।
 ਰਾਜਗੁਰੂ ਸੁਖਦੇਵ ਦੋਵੇਂ ਨਾਲ ਸੀ,
 ਮੂੰਹ ਤੇ ਲਾਲੀਆਂ ਦਾ ਚੜ੍ਹਿਆ ਜਲਾਲ ਸੀ।
 ਸੁੱਤੀ ਅਲਖ ਨੂੰ ਚਾਹੁੰਦੇ ਜੇ ਵੰਗਾਰਨਾ,
 ਤੁਸੀਂ ਵੀ ਉਹਨਾਂ ਵਾਂਗੂ ਨਿੱਤਰੋ।
 ਛਾਤੀ ਗੋਲੀਆਂ ਦੇ ਅੱਗੇ ਪੈਂਦੀ ਢਾਉਣੀ, ਜੇ ਬਣਨਾ ਮਹਾਨ ਮਿੱਤਰੋ।
 ਲੈਲਾ ਜੱਥ੍ਹਿਆਂ ਵਾਲੇ ਦਾ ਤੈਥੋਂ ਬਦਲਾ, ਮੈਂ ਦਿਲ ਵਿਚ ਧਾਰ ਰੱਖਿਆ।
 ਜਾ ਕੇ ਲੰਡਨ ਉਧਮ ਸਿੰਘ ਸੂਰਮੇ, ਸੀ ਪਾਪੀ ਐਡਵਾਇਰ ਚੱਕਿਆ।
 ਖੜ੍ਹਾ ਮਾਰਦਾ ਸ਼ੇਰ ਲਲਕਾਰੇ, ਫਰੰਗੀਆਂ ਨੂੰ ਬਾਹਰ ਨਿੱਕਲੋ।
 ਛਾਤੀ ਗੋਲੀਆਂ ਦੇ ਅੱਗੇ ਪੈਂਦੀ ਢਾਉਣੀ, ਜੇ ਬਣਨਾ ਮਹਾਨ ਮਿੱਤਰੋ।
 ਕਰਤਾਰ ਸਰਾਡੇ ਦੀ ਸਾਨੂੰ ਭੁੱਲਣੀ ਨਾ ਕੁਰਬਾਨੀ।
 ਹੱਸ ਹੱਸ ਕੇ ਵਾਹਰ ਗਿਆ ਯੋਧਾ ਦੇਸ਼ ਲਈ ਜਿੰਦਗਾਨੀ।
 ਯੋਧਾ ਚਾਹੁੰਦਿਆਂ ਰਾਦਾਂ ਤਾਈਂ ਲਾਉਣਾ,
 ਤੁਸੀਂ ਵੀ ਉਹਨਾਂ ਵਾਂਗੂ ਵਿਚਰੋ।
 ਛਾਤੀ ਗੋਲੀਆਂ ਦੇ ਅੱਗੇ ਪੈਂਦੀ ਢਾਉਣੀ, ਜੇ ਬਣਨਾ ਮਹਾਨ ਮਿੱਤਰੋ।
 ਸਾਡੇ ਗੁਰੂਆ ਨੇ ਦਿੱਤੀ ਸਾਨੂੰ ਸਿੱਖਿਆ, ਜੇ ਸੁਲਮ ਦੇ ਨਾਲ ਲੜਨਾ।
 ਸਿਰ ਜਾਵੇ ਪਰ ਸਿੱਦਕ ਨਾ ਜਾਵੇ, ਅੱਜ ਤੋਂ ਪ੍ਰਲੁ ਕਰਨਾ।
 ਚੋਟ ਕਦੇ ਵੀ ਨਗਰੇ ਲੱਗ ਜਾਵੇ, ਸੀਹਣੀਆਂ ਦੇ ਵਾਂਗੂ ਬਿਚਰੋ।

ਇਹ ਦੁਨੀਆ ਚੁਸਤ ਚਲਾਕਾਂ ਦੀ

ਇਹ ਦੁਨੀਆ ਚੁਸਤ ਚਲਾਕਾਂ ਦੀ,
ਤੈਨੂੰ ਆਪਣਾ ਆਪ ਬਚਾਉਣਾ ਪਉ।
ਇੱਕ ਝੂਠ ਜੜ੍ਹਾਂ ਤੋਂ ਪੱਟਣ ਲਈ,
ਸੌਂ ਸੱਚ ਦਾ ਬੂਟਾ ਲਾਉਣਾ ਪਉ।
ਜੇ ਤੂੰ ਮੰਨ ਮਰਜੀ ਨਾ ਤੁਰਨਾ ਏ,
ਰਾਹ ਵੱਖਣਾ ਹੀ ਅਪਣਾਉਣਾ ਪਉ।
ਹੋਵੇ ਮਹਿਫਲ ਜਿੱਥੇ ਬੇਦਰਦਾਂ ਦੀ,
ਉੱਥੇ ਗੀਤ ਰਮਾਂ ਦਾ ਗਾਉਣਾ ਪਉ।
ਤੂੰ ਉਠ ਮਨਾਂ ਇੱਥੋਂ ਚੱਲ ਚੱਲੀਏ,
ਨਈ ਹਰ ਇਕ ਨੂੰ ਸਮਝਾਉਣਾ ਪਉ।
ਇਹ ਬੋਲਣ ਲੱਗਿਆ ਨਾ ਦੇਖਣ,
ਸਭ ਮੰਦਾ ਚੰਗਾ ਕਹਿ ਜਾਂਦੇ।
ਅਪਣੇ ਪਰਾਏ ਦੋਸਤ ਵੀ,
ਸਾਰੇ ਹੀ ਦਿਲ ਤੋਂ ਲਹਿ ਜਾਂਦੇ।
ਗੀਤ ਭੁੱਲ ਮਹਿਮਾਨ ਨਿਵਾਜੀ ਦੀ,
ਅਲ ਸੱਦਿਆ ਜਾ ਕੇ ਬਹਿ ਜਾਂਦੇ।
ਜਿਨ੍ਹਾਂ ਨਾਲ ਨਾ ਦਿਲ ਦੀ ਸਾਂਝ ਹੁੰਦੀ,
ਉਹ ਵੀ ਆਪਣਾ ਪਿਆਰ ਜਤਾ ਜਾਂਦੇ।
ਚੀਮਿਆਂ ਦਿਲ ਸਮਝਾਉਣਾ ਸੌਖਾ ਨਈ,
ਜਦ ਵਿੱਛੜੇ ਚੇਤੇ ਆ ਜਾਂਦੇ।